

ਸਾੜ੍ਹ ਦਿਲ ਕੋ ਕਸਰਤੇ ਏਜਾਜ਼ ਕੀ ਹਾਜਤ ਨਹੀਂ
ਇਕ ਨਿਸ਼ਾਂ ਕਾਢੀ ਹੈ ਗਰ ਦਿਲ ਮੌਖੇ ਕਿਰਦਿਗਾਰ

ਰੱਬ ਦੀ ਸੁਹੰ

(ਖੁਦਾ ਦੀ ਕਸਮ)

ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਬ ਕਾਦੀਆਨੀ
ਮਸੀਹ ਮੌਕਾਦ ਵ ਮਹਦੀ ਮਾਹੂਦ ਅਲੈਹਿ ਸਲਾਮ ਦੀਆਂ ਰਚਨਾਵਾਂ ਚੋਂ

ਸੰਕਲਣ

ਬਸ਼ੀਰੁੱਦੀਨ ਅਲਾਹਦੀਨ

خدا کی قسم

از تصنیفات حضرت مرتضیٰ احمد صاحب قادریانی مسیح موعود و مهدی معہود علیہ السلام
رੋਬ ਦੀ ਸਹੂੰ

ਹਜ਼ਰਤ ਮਿਰਜ਼ਾ ਗੁਲਾਮ ਅਹਮਦ ਕਾਦੀਆਨੀ ਮਸੀਹ ਮੌਤਿਦ ਵੇਂ ਮਹਦੀ
ਮਾਹੂਦ ਅਲੈਹਿ ਸਲਾਮ ਬਾਨੀ ਵਿਸ਼ਵਵਿਆਪੀ ਅਹਮਦੀਆ ਮੁਸਲਿਮ ਜਮਾਤ
ਦੀਆਂ ਰਚਨਾਵਾਂ ਚੋਂ

ਸੰਕਲਨ : ਬਸ਼ੀਰੁਦੀਨ ਅਲਾਹਦੀਨ

ਅਨੁਵਾਦਕ : ਗਿਆਨੀ ਸ਼ਮਸ਼ਾਦ ਅਹਮਦ ਅਦਨ

ਪ੍ਰਕਾਸ਼ਕ : ਰਾਸ਼ਿਦ ਮੁਹਾਮਦ ਅਲਾਹਦੀਨ

ਕਾਦੀਆ - 143516, ਜ਼ਿਲਾ ਗੁਰਦਾਸਪੁਰ, ਪੰਜਾਬ, ਭਾਰਤ

ਸੰਸਕਰਣ ਪਹਿਲਾ : ਦਸੰਬਰ 2017

ਗਿਣਤੀ : 1000

ਛਾਪਕ : ਪਿੰਟਵੈਲ ਅਮ੍ਰਿਤਸਰ

Name of Book : RUB DI SAHUN

(KHUDA KI QASAM)

(Original Book in Urdu, Published in 1988.)

Compilation By : Bashiruddin Alahdin

Punjabi Translation By :

Giyani Shamshad Ahmad eden

Published By : Rashid Mohammad Alahdin
Qadian-143516,

District-Gurdaspur, Punjab (INDIA)

Edition First : Dec. 2017

Copies : 1000

Printed At : Printwell Amritsar

ਪਿਆਰੇ ਸਜੱਲੇ !

ਮਨੁੱਖੀ ਇਤਿਹਾਸ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕਿਸੇ ਨੇ ਝੂਠ ਬੋਲਿਆ ਹੋਵੇ ਅਤੇ ਫਿਰ ਰੱਬ ਨੂੰ ਆਪਣੀ ਤਬਾਹੀ ਲਈ ਗਵਾਹ ਦੱਸਿਆ ਹੋਵੇ ਅਤੇ ਇਸ ਵਿੱਚ ਸਫ਼ਲ ਵੀ ਹੋਇਆ ਹੋਵੇ । ਪਰੰਤੁ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਕਾਟੀਆਨੀ (ਭਾਰਤ) ਉਹ ਇੱਕੋ ਇਕ ਵਿਅਕਤੀ ਹਨ ਜਿੰਨ੍ਹਾਂ ਨੇ ਆਪਣੀਆਂ ਦੁਆਵਾਂ ਲਈ ਰੱਬ ਨੂੰ ਗਵਾਹ ਬਣਾਇਆ ਅਤੇ ਸਫ਼ਲ ਵੀ ਹੋਏ ਕਿਉਂਕਿ ਉਹ ਸਰਾਈ ਦੇ ਪ੍ਰੰਜ ਸਨ ਜਿਸ ਕਰਕੇ ਰੱਬ ਨੇ ਉਹਨਾਂ ਨੂੰ ਉਹਨਾਂ ਦੇ ਉਦੇਸ਼ਿਆਂ ਵਿੱਚ ਸਫ਼ਲਤਾ ਪ੍ਰਦਾਨ ਕੀਤੀ ਅਤੇ ਉਹਨਾਂ ਨੇ ਇਮਾਮ ਮਹਦੀ ਹੋਣ ਦਾ ਦਾਵਾ ਕੀਤਾ ਵੀ ਹੈ । ਇਹਨਾਂ ਹੀ ਗਵਾਹੀਆਂ ਨੂੰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਇਕਤੱਰ ਕਰਕੇ ਇਸ ਕਿਤਾਬ 'ਰੱਬ ਦੀ ਸਹੁੰ' (ਖੁਦਾ ਕੀ ਕਸਮ) ਵਿੱਚ ਵਰਨਣ ਕੀਤਾ ਗਿਆ ਹੈ । ਹੁਣ ਇਹ ਕਿਤਾਬ ਅਧਿਐਨ ਲਈ ਹੋਰਨਾ ਭਾਸ਼ਾਵਾਂ ਵਿੱਚ ਹੇਠ ਲਿਖੇ ਅਨੁਸਾਰ ਅਧਿਐਨ ਕੀਤੀਆਂ ਜਾ ਸਕਦੀਆਂ ਹਨ :

ਉਰਦੂ ਲਈ : <http://tinyurl.com/kkqurdu>

ਅੰਗ੍ਰੇਜ਼ੀ ਲਈ : <http://tinyurl.com/bygod-kkq>

ਹਿੰਦੀ ਲਈ : <http://tinyurl.com/kkqhindi>

ਬੰਗਲਾ ਲਈ : <http://tinyurl.com/kkqbangla>

ਇਸ ਕਿਤਾਬ ਵਿੱਚ ਆਪ ਅਲੈਹਿ ਸਲਾਮ ਦੀਆਂ ਉਹਨਾਂ ਸਹੁੰਆਂ ਦਾ ਸੰਕਲਨ ਕੀਤਾ ਗਿਆ ਹੈ ਜੋ ਆਪ ਅਲੈਹਿ ਸਲਾਮ ਨੇ ਆਪਣੇ ਦਾਵੇ ਦੀ ਸਰਾਈ ਲਈ ਆਪਣੀਆਂ ਰਚਨਾਵਾਂ ਵਿੱਚ 47 ਸਹੁੰਆਂ ਖਾਪੀਆਂ ਹਨ ਕਿ ਉਹ ਉਹੋ ਹੀ ਇਮਾਮ ਮਹਦੀ ਹਨ ਜਿਸਦੀ ਸਾਰੀਆਂ ਕੌਮਾਂ ਉਡੀਕ ਕਰ ਰਹੀਆਂ ਹਨ । ਉਹਨਾਂ ਨੇ ਵਾਰ ਵਾਰ ਰੱਬ ਦੀ ਸਹੁੰ ਖਾਕੇ ਕਿਹਾ ਹੈ ਕਿ ਮੈਂ ਉਹੋ ਹੀ ਇਮਾਮ ਮਹਦੀ ਹਾਂ ਅਤੇ ਜੇਕਰ ਇਹ ਝੂਠ ਹੈ ਤਾਂ ਝੂਠੇ ਉਪਰ ਰੱਬ ਦੀ ਲਾਨ੍ਹੂਤ ।

ਇਸ ਵਿੱਚ ਉਹਨਾਂ ਨੇ ਪੂਰੇ ਵਸੂਕ ਨਾਲ ਦਾਵਾ ਕੀਤਾ ਹੈ ਕਿ ਮੈਂ ਸਰਚਾ ਹਾਂ ਅਤੇ ਰੱਬ ਮੇਰੇ ਨਾਲ ਹੈ ਅਤੇ ਇਸ ਵਿੱਚ ਮੈਂ ਸਫਲ ਹੋਵਾਂਗਾ ।

ਉਹਨਾਂ ਨੇ ਕਿੰਨੀ ਸੋਹਣੀ ਦੁਆ ਕੀਤੀ ਹੈ ਕਿ 'ਹੇ, ਮੇਰੇ ਰੱਬ ! ਤੂੰ ਰਹੀਮ ਹੈਂ ਅਤੇ ਮੇਰੀਆਂ ਦੁਆਵਾਂ ਨੂੰ ਪਰਵਾਨਗੀ ਬਖਸ਼ ਅਤੇ ਮੈਨੂੰ ਸਫਲਤਾ ਪ੍ਰਦਾਨ ਕਰ ਮੇਰੇ ਦੁਸ਼ਮਣਾ ਪੜ੍ਹੀ ਪ੍ਰਤੱਖ ਚਮਤਕਾਰਾਂ ਨਾਲ ਕਿਉਂਕਿ ਤੂੰ ਹੀ ਸਰਚਾ ਤੇ ਸਰਬ ਸ਼ਕਤੀਮਾਨ ਹੈਂ ।'

ਆਪ ਅਲੈਹਿ ਸਲਾਮ ਨੂੰ ਅਸੰਖ ਵਿਰੋਧਤਾਵਾਂ ਦਾ ਸਾਹਮਣਾ ਕਰਨਾ ਪਿਆ । ਆਪ ਆਪਣੀਆਂ ਲੇਖਣੀਆਂ ਵਿੱਚ ਰੱਬ ਤੋਂ ਰੋ ਰੋਕੇ ਦੁਆ ਮੰਗਦੇ ਹਨ ਜਿਵੇਂ ਕਿ ਇਕ ਥਾਂ ਇਉਂ ਲਿਖਦੇ ਹਨ :

'ਹੇ ਕਾਦਰ ਤੇ ਧਰਤੀ ਤੇ ਆਕਾਸ਼ਾਂ ਦੇ ਪੈਦਾ ਕਰਨ ਵਾਲੇ, ਹੇ ਰਹੀਮ, ਮਿਹਰਬਾਨ ਤੇ ਮਾਰਗ ਦਰਸ਼ਕ, ਹੇ ਉਹ ਜੋ ਦਿਲਾਂ'ਤੇ ਨਜ਼ਰ ਰਖਦਾ ਹੈ, ਹੇ ਉਹ ਹਸਤੀ ਜਿਸ ਤੋਂ ਕੋਈ ਚੀਜ਼ ਲੁਕੀ ਹੋਈ ਨਹੀਂ ! ਜੇਕਰ ਤੂੰ ਮੈਨੂੰ ਅਵਗਿਆਕਾਰ ਤੇ ਸ਼ੋਖੀ ਭਰਿਆ ਦੇਖਦਾ ਹੈਂ, ਜੇਕਰ ਤੂੰ ਮੈਨੂੰ ਦੇਖ ਲਿਆ ਹੈ ਕਿ ਮੈਂ ਵਾਸਤਵ ਵਿੱਚ ਬਦ (ਭੈੜਾ) ਹਾਂ ਤਾਂ ਤੂੰ ਮੈਨੂੰ ਭੈੜੇ ਨੂੰ ਟੋਟੇ ਟੋਟੇ ਕਰ ਦੇ ਅਤੇ ਮੇਰੇ ਵਿਰੋਧੀਆਂ ਨੂੰ ਖੁਸ਼ ਕਰ ਦੇ । ਉਹਨਾਂ ਦੇ ਦਿਲਾਂ ਵਿੱਚ ਆਪਣੀ ਰਹਮਤ ਦੇ ਬਦਲ ਵਰ੍ਹਾ ਅਤੇ ਆਪ ਮਿਹਰ ਨਾਲ ਉਹਨਾਂ ਦੀ ਹਰ ਮੁਰਾਦ ਪੁਰੀ ਕਰ ਅਤੇ ਮੇਰੇ ਘਰਬਾਰ'ਤੇ ਅੱਗ ਵਰ੍ਹਾ । ਮੇਰਾ ਦੁਸ਼ਮਣ ਬਣ ਜਾ ਅਤੇ ਮੇਰਾ ਸਾਰਾ ਕਾਰੋਬਾਰ ਤਬਾਹ ਕਰ ਦੇ, ਪਰਤੂੰ ਜੇਕਰ ਤੂੰ ਮੈਨੂੰ ਆਪਣਾ ਆਗਿਆਕਾਰ ਦੇਖਿਆ ਹੈ ਅਤੇ ਮੇਰੇ ਦਿਲ ਵਿੱਚ ਉਹ ਪ੍ਰੇਮ ਦੇਖਿਆ ਹੈ ਜਿਸ ਦਾ ਭੇਦ ਤੂੰ ਦੁਨੀਆਂ ਤੋਂ ਗੁਪਤ ਰੱਖਿਆ ਹੈ ਤਾਂ ਤੂੰ ਮੇਰੇ ਨਾਲ ਪ੍ਰੇਮ ਪੂਰਬਕ ਪੇਸ਼ ਆ ਅਤੇ ਉਹਨਾਂ ਗੁਪਤ ਭੇਦਾਂ ਨੂੰ ਥੋੜਾ ਜਿਹਾ ਪ੍ਰਕਟ ਕਰ ਦੇ ।"

ਕੋਈ ਝੂਠਾ ਮਨੁੱਖ ਇਸ ਪ੍ਰਕਾਰ ਦਾ ਪ੍ਰਤਾਪ ਰਖਣ ਵੀ ਦੁਆ ਨਹੀਂ ਕਰ ਸਕਦਾ । ਆਪ ਅਲੈਹਿ ਸਲਾਮ ਦਾ ਉਦੇਸ਼ ਮਾਨਵੀ ਜਗਤ ਨੂੰ ਇਕਮੁੱਠ ਕਰਨਾ

ਅਤੇ ਰੱਬ ਵੱਲ ਆਕਰਸ਼ਣ ਕਰਕੇ ਇਸਲਾਮ ਬਾਰੇ ਫੈਲੇ ਭੁਲੇਖਿਆਂ ਨੂੰ ਦੂਰ ਕਰਕੇ ਉਸ ਦੀ ਵਾਸਤਵ ਸਿਖਿਤੀ ਤੇ ਸੁੰਦਰਤਾ ਨੂੰ ਪੇਸ਼ ਕਰਨਾ ਹੈ ।

ਰੱਬ ਨੇ ਆਪ ਨੂੰ ਅਸੰਖ ਸੜਲਤਾਵਾਂ, ਪੁਰੁਸਕਾਰਾਂ ਤੇ ਉਪਹਾਰਾਂ ਨਾਲ ਨਵਾਜਿਆ ਹੈ ਅਤੇ ਆਪ ਐਲਹਿ ਸਲਾਮ ਦੀ ਜਮਾਤ ਜਿਸ ਨੇ ਅਨੇਕਾਂ ਹੀ ਔਕੁੜਾਂ ਝੱਲੀਆਂ ਤੇ ਕੁਰਬਾਨੀਆਂ ਦਿੱਤੀਆਂ, ਅੱਜ ਪ੍ਰਗਤੀ ਦੇ ਸ਼ਾਹ ਮਾਰਗਾਂ ਤੇ ਤੁਰਦਿਆਂ ਸੰਸਾਰ ਦੇ 209 ਦੇਸ਼ਾਂ ਵਿੱਚ ਕਰੋੜਾਂ ਦੀ ਸੰਖਿਆ ਵਿੱਚ ਫੈਲੀ ਹੋਈ ਹੈ ।

ਵਧੇਰੇ ਜਾਣਕਾਰੀ ਲਈ ਸਾਡੀ ਵੈਬਸਾਈਟ www.alislam.org ਉਪਰ ਅਧਿਐਨ ਕਰੋ ।

بِسْمِ اللَّهِ الرَّحْمَنِ الرَّحِيمِ
وَعَلَى عَبْدِهِ الْمَسِيحِ اْلَمْوَعُودِ
تَحْمِدُهُ وَنُصَرِّفُ عَلَى رَسُولِهِ الْكَرِيمِ

ਬਿਸ਼ਮਿਲਾਹਿਰ ਰਹਮਾਨਿਰ ਰਚੀਮ
ਨਹਮੁਦੂਹੁ ਵ ਨੁਸ਼ਲੀ ਅਲਾ ਰਸੂਲਿਹਿਲ ਕਰੀਮ ਵ ਅਲਾ ਅਬਦਿਹਿਲ ਮਸੀਹਿਲ ਮੌਤਿਦ

ਬਿਨਤੀ

ਰੱਬ ਦਾ ਸ਼ੁਕਰ ਹੈ ਕਿ ਵਿਨਮ੍ਰ ਹਜ਼ਰਤ ਮਸੀਹ ਮੌਤਿਦ ਅਲੈਹਿ ਸਲਾਮ ਦੀਆਂ ਉਹਨਾਂ ਸਹੁੰਆਂ (ਕਸਮਾਂ) ਨੂੰ ਜੋ ਆਪ ਨੇ ਰੱਬ ਦੇ ਨਾਂ'ਤੇ ਖਾਧੀਆਂ ਹਨ, ਆਪ ਜੀ ਦੀਆਂ ਹੀ ਰਚਨਾਵਾਂ ਵਿੱਚੋਂ ਇਕ ਥਾਂ ਇਕਤੱਰ ਕਰਕੇ ਪ੍ਰਕਾਸ਼ਤ ਕਰ ਰਿਹਾ ਹੈ ਤਾਂ ਜੋ ਲੋਕ ਜਿੰਨ੍ਹਾਂ ਦੇ ਮਨਾਂ ਵਿੱਚ ਰੱਬ ਦਾ ਡਰ ਹੈ ਇਸ ਨੂੰ ਪੜ੍ਹਕੇ ਆਪ ਦੀ ਸਰੋਈ ਨੂੰ ਜਾਣ ਸਕਣ। ਵਿਨਮ੍ਰ ਸ੍ਰੀਮਾਨ ਡਾਕਟਰ ਮੁਹੱਮਦ ਹੁਸੈਨ ਸਾਹਬ ਸਾਜਦ ਅਤੇ ਸ੍ਰੀਮਾਨ ਰਾਸ਼ਿਦ ਮੁਹੱਮਦ ਅਲਾਹਦੀਨ ਸਾਹਬ ਦਾ ਬਹੁਤ ਪੰਨਵਾਦੀ ਹੈ ਕਿ ਇਹਨਾਂ ਦੇ ਬਹੁਮੁੱਲ ਸਹਿਯੋਗ ਨਾਲ ਇਸ ਕਿਤਾਬ ਨੂੰ ਪ੍ਰਕਾਸ਼ਤ ਕਰਨ ਦਾ ਰੱਬ ਨੇ ਸੰਜੋਗ ਪ੍ਰਦਾਨ ਕੀਤਾ ਹੈ। ਜਜ਼ਾਕੁਮੁਲਾਂਹ (ਰੱਬ ਇਹਨਾਂ ਨੂੰ ਚੰਗਾ ਪ੍ਰਤੀਫਲ ਪ੍ਰਦਾਨ ਕਰੇ)। ਦੁੱਖ ਇਸ ਗੱਲ ਦਾ ਹੈ ਕਿ ਇਸ ਕਿਤਾਬ ਨੂੰ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਹੀ ਡਾਕਟਰ ਮੁਹੱਮਦ ਹੁਸੈਨ ਸਾਹਬ ਸਾਜਦ 25 ਮਈ 1988 ਈ. ਵਿੱਚ ਸਵਰਗਾਂ ਨੂੰ ਚੱਲ ਵੱਡੇ। ਇਨ੍ਹਾਂ ਲਿਲਾਹਿ ਵ ਇਨ੍ਹਾਂ ਇਲੈਹਿ ਰਾਜਿਉਨ। ਅਲਾਹ ਤਾਅਲਾ ਮਰਹੂਮ ਨੂੰ ਬਖਸ਼ੇ ਅਤੇ ਉਹਨਾਂ ਦੇ ਦਰਜਿਆਂ ਨੂੰ ਬਹੁਤ ਬੁਲੰਦ ਕਰੇ ਅਤੇ ਹਜ਼ਰਤ ਰਸੂਲੇ ਕਰੀਮ^{ਸ.ਅ.ਵ.} ਅਤੇ ਹਜ਼ਰਤ ਮਸੀਹ ਮੌਤਿਦ ਅਲੈਹਿ ਸਲਾਮ ਦੇ ਪਵਿਤੱਰ ਚਰਣਾਂ ਵਿੱਚ ਅਸਥਾਨ ਪ੍ਰਦਾਨ ਕਰੇ। ਆਮੀਨ। ਰੱਬ ਉਹਨਾਂ ਦੀ ਸੁਪਤਨੀ ਸਿੱਦੀਕਾ ਬੇਗਾਮ ਸਾਹਿਬਾ (ਸਪੁਤੰਰੀ ਸੇਠ ਅਲੀ ਮੁਹੱਮਦ ਅਲਾਹਦੀਨ ਸਾਹਬ) ਅਤੇ ਛੋਟੇ ਛੋਟੇ

ਮਾਸੂਮ ਬੱਚਿਆਂ ਦਾ ਸੁਰੱਖਿਅਕ ਤੇ ਸਹਾਈ ਹੋਵੇ ਅਤੇ ਸਾਰਿਆਂ ਨੂੰ ਆਪਣੀ ਸੁਰੱਖਿਆ ਵਿੱਚ ਰੱਖੋ । ਆਮੀਨ ।

ਸਵਰਗੀ ਡਾਕਟਰ ਸਾਹਬ ਦੀ ਪ੍ਰਬਲ ਇਛਾ ਕਰਕੇ ਮੈਂ ਇਸ ਕਿਤਾਬ ਨੂੰ ਸਵਰਗੀ ਡਾਕਟਰ ਖਲੀਲ ਅਹਮਦ ਸਾਹਬ ਨਾਸਿਰ ਨੂੰ ਸਮਰਪਤ ਕਰਦਾ ਹਾਂ ਜਿੰਨ੍ਹਾ ਨੂੰ ਮੈਂ ਆਪਣੇ ਵਿਦਿਆਰਥੀ ਹੋਣ ਦੇ ਸਮੇਂ ਤੋਂ ਜਾਣਦਾ ਹਾਂ ਜੋ ਬਹੁਤ ਹੀ ਨੇਕ ਅਤੇ ਇਸਲਾਮ ਤੇ ਅਹਮਦੀਅਤ ਦੇ ਪ੍ਰੇਮੀ ਸਨ । ਅਲੱਹ ਤਾਲਾ ਇਹਨਾਂ ਦੋਹਾਂ ਸਵਰਗਵਾਸੀਆਂ ਦੀ ਬਖਸ਼ਿਸ਼ ਕਰੇ ਅਤੇ ਇਹਨਾਂ ਦੇ ਦਰਜਿਆਂ ਨੂੰ ਬਹੁਤ ਬੁਲੰਦ ਕਰੇ, ਆਮੀਨ ।

ਅਖੀਰ ਵਿੱਚ ਵਿਨਮ੍ਨ ਆਪਣੇ ਲਈ ਦੁਆ ਦੀ ਬਿਨਤੀ ਕਰਦਾ ਹੈ ਕਿ ਰੱਬ ਇਸ ਤੁੱਛ ਜਿਹੇ ਜਤਨ ਨੂੰ ਪ੍ਰਵਾਨ ਕਰੇ ਅਤੇ ਹੋਰ ਵਧੇਰੇ ਧਰਮ ਦੀ ਸੇਵਾ ਕਰਨ ਦਾ ਸੰਜੰਗ ਪ੍ਰਦਾਨ ਕਰੇ । ਆਮੀਨ ।

ਵਿਨਮ੍ਨ ਨਾਜ਼ਿਰ ਸਾਹਬ ਦਾਵਤ ਵ ਤਬਲੀਗ ਕਾਦੀਆਂ ਦਾ ਵੀ ਪੰਨਵਾਦੀ ਹੈ ਕਿ ਉਹਨਾਂ ਨੇ ਇਸ ਦਾ ਮੁੱਖਬੰਦ ਲਿਖੋਕੇ ਇਸ ਪੁਸਤਕ ਦਾ ਨਾਂ ਵੀ ਸੁਝਾਅ ਦਿੱਤਾ ਅਤੇ ਪ੍ਰਕਾਸ਼ਤ ਕਰਨ ਦੀ ਆਗਿਆ ਵੀ ਪ੍ਰਦਾਨ ਕੀਤੀ ।

ਦੁਆ ਦਾ ਅਭਿਲਾਘੀ

ਬਸ਼ੀਰੁੱਦੀਨ ਅਲਾਹਦੀਨ

ਸੈਕ੍ਰੇਟਰੀ ਤਬਲੀਗ ਵ ਤਰਬੀਯਤ ਜਮਾਤ ਅਹਮਦੀਆ ਸਿਕੰਦਰਾਬਾਦ

30 ਨਵੰਬਰ 1988 ਈ.

ਮੁੱਖਬੰਦ

ਮੁਸਲਮਾਨਾਂ ਦਾ ਆਮ ਅਕੀਦਾ ਹੈ ਕਿ ਇਸ ਅੰਤਮ ਯੁੱਗ ਵਿੱਚ ਹਜ਼ਰਤ ਈਸਾ ਬਿਨ ਮਰਯੋਮ ਆਕਾਸ਼ ਤੋਂ ਆਪਣੇ ਭੋਤਕ ਸ਼ਰੀਰ ਨਾਲ ਉਤਰਨਗੇ ਅਤੇ ਉਮੜੇ ਮੁਹਮੱਦੀਆ (ਇਸਲਾਮ) ਵਿੱਚ ਇਮਾਮ ਮਹਦੀ ਅਲੈਹਿ ਸਲਾਮ ਪ੍ਰਕਟ ਹੋਣਗੇ ਅਤੇ ਦੋਵੇਂ ਮਿਲਕੇ ਇਸਲਾਮ ਧਰਮ ਦਾ ਪ੍ਰਚਾਰ ਕਰਨਗੇ । ਸੰਭਵਤਾ ਸਾਧਾਰਣ ਮੁਸਲਮਾਨ ਇਸ ਅੰਤਮ ਯੁੱਗ ਵਿੱਚ ਦੋ ਰੂਹਾਨੀ ਵਿਅਕਤੀਆਂ ਦੇ ਪ੍ਰਗਟ ਹੋਣ ਦੀ ਉਡੀਕ ਵਿੱਚ ਹਨ । ਪਰ ਕੁਰਆਨ ਕਰੀਮ ਅਤੇ ‘ਸਹਾਹ ਸਿਤਾਂ’ (ਹਦੀਸ ਦੀਆਂ ਪ੍ਰਮਾਣਕ ਛੇ ਕਿਤਾਬਾਂ) ਦੀਆਂ ਹਦੀਸਾਂ ਤੋਂ ਇਹ ਗੱਲ ਪ੍ਰਮਾਣਕ ਹੈ ਕਿ ਹਜ਼ਰਤ ਈਸਾ ਬਿਨ ਮਰਯੋਮ ਅਲੈਹਿ ਸਲਾਮ ਜੋ ਕਿ ‘ਰਸੂਲੁਨ ਇਲਾ ਬਨੀ ਇਸਾਈਲ’ (ਸੂਰਤ ਆਲਿ ਇਮਰਾਨ) (رَسُولًا) (إِلَيْهِنَّ إِسْرَائِيلَ) ਸਨ ਉਹ ਲਗਭਗ ਦੋ ਹਜ਼ਾਰ ਸਾਲ ਪਹਿਲਾਂ ਹੋਰਨਾ ਨਬੀਆਂ ਵਾਂਗ ਵਫ਼ਾਤ ਪਾ ਚੁਕੇ ਹਨ । ਉਹ ਨ ਹੀ ਇਸ ਭੋਤਕ ਸ਼ਰੀਰ ਨਾਲ ਆਕਾਸ਼ ਉਪਰ ਗਏ ਅਤੇ ਨ ਹੀ ਓਥੇ ਜੀਉਦੇ ਹਨ ਅਤੇ ਨ ਹੀ ਉਹ ਇਸ ਭੋਤਕ ਸ਼ਰੀਰ ਨਾਲ ਇਸ ਯੁੱਗ ਵਿੱਚ ਦੁਨੀਆ ਵਿੱਚ ਪ੍ਰਕਟ ਹੋਣਗੇ । ਹਾਂ, ਕਿਉਂਕਿ ਨਬੀ ਕਰੀਮ ਦੀਆਂ ਹਦੀਸਾਂ ਤੋਂ ਇਹ ਪ੍ਰਮਾਣਤ ਹੈ ਕਿ ਧਰਮ ਦੇ ਪੁਨਰ ਉਥਾਨ ਲਈ ਅਤੇ ਉਮੜ (ਇਸਲਾਮ) ਦੇ ਸੁਧਾਰ ਲਈ ‘ਉਮੜੇ ਮੁਹਮੱਦੀਆ’ (ਇਸਲਾਮ) ਵਿੱਚ ਇਸਲਾਮ ਵਿੱਚੋਂ ਹੀ ਇਕ ਵਿਅਕਤੀ ਪ੍ਰਕਟ ਹੋਵੇਗਾ ਜਿਸਨੂੰ ਇਸਲਾਮੀ ਸ਼ਬਦਾਂ ਵਿੱਚ ‘ਅਲ ਇਮਾਮੁਲ ਮਹਦੀ’ ਕਿਹਾ ਜਾਂਦਾ ਹੈ ਅਤੇ ਅਧਿਆਤਮਕ ਪੱਖ ਉਹੋ ਹਜ਼ਰਤ ਮਸੀਹ ਇਬਨੇ ਮਰਯੋਮ ਦਾ ਸਮਰੂਪ (ਪ੍ਰਤੀਬਿੰਬ) ਹੋਵੇਗਾ । ਜਿਵੇਂ ਕਿ ਹਦੀਸਾਂ ਵਿੱਚ ਆਇਆ ਹੈ :

(ੴ) ਲਲ ਮਹਦੀਯੁ ਇਲਾ ਈਸਬਨਾ ਮਰਯੋਮਾ (لَمْ يَهُبِ لِلْأَعْيُسِيَ أَبِي مَرْيَمَ) (ਇਬਨੇ ਮਾਜਾ ਕਿਾਤਬੁਲ ਫਿਤਨ ਬਾਬ ਜ਼ਿਦੁਜ਼ਮਾਂ)

(ਅ) ਯੂਸ਼ਿਕਾ ਮਨ ਆਸਾ ਮਿਨਕੁਮ ਅੰਯ ਯਲਕਾ ਈਸਥਨਾ ਮਰਯੋਮਾ ਇਮਾਮੀਮ ਮਹਾਇਧ ਹਕਮ ਵੇ ਅਦਲੰ

(بُو شُكْ مَنْ عَشْ مِنْكُمْ أَنْ يَلْقَى عِيْسَى ابْنُ مَرْيَمَ إِمَامًا مَهْدِيًّا حَكَمًا وَعَدْلًا)

(ਮਸਨਦ ਅਹਮਦ ਬਿਨ ਹੰਬਲ ਕਿਤਾਬ ਬਾਕੀ ਮਸਨਦਲ ਮੁਸ਼ਟਰਿਕੀਨ)

(ਇ) ਕੈਡਾ ਅਨਤੁਮ ਇਜ਼ਾ ਨਜ਼ਲਬਨੁ ਮਰਯੋਮਾ ਫੀਕੁਮ ਵੇ ਇਮਾਮੁਕੁਮ ਮਿਨਕੁਮ ।

(كَيْفَ أَنْتُمْ إِذَا تَرَأَلَ أَبْنُ مَرْيَمَ فِي كُمْ وَإِمَامُكُمْ مِنْكُمْ)

(ਹਵਾਲਾ ਸਹੀ ਅਲਬੁਖਾਰੀ ਕਿਤਾਬ ਅਹਾਦੀਸੂਲ ਅੰਬਿਆ ਬਾਬ ਨਜ਼਼ਲ ਈਸਾ ਬਿਨ ਮਰਯੋਮ)

ਅਰਥਾਤ ਈਸਾ ਬਿਨ ਮਰਯੋਮ ਹੀ ਇਮਾਮ ਮਹਾਦੀ ਹੋਣਗ ਅਤੇ 'ਹਕਮ' (ਆਦੇਸ਼ਕ) ਤੇ ਨਿਆਂਕਾਰ ਹੋਣਗੇ ਅਤੇ ਤੁਹਾਡਾ ਇਮਾਮ ਤੁਹਾਡੇ ਵਿੱਚੋਂ ਹੀ ਹੋਵੇਗਾ ਅਰਥਾਤ ਉਮੌਤੇ ਮੁਹੱਮਦੀਆ (ਇਸਲਾਮ) ਵਿੱਚੋਂ ਹੀ ਹੋਵੇਗਾ ।

ਇਹਨਾਂ ਉਪੱਰੋਕਤ ਹਦੀਸਾਂ ਤੋਂ ਪਤਾ ਲਗੋਦਾ ਹੈ ਕਿ ਆਉਣ ਵਾਲਾ ਮਉਦ ਇਕ ਹੀ ਵਿਅਕਤੀ ਹੈ ਅਤੇ ਉਹ ਇਮਾਮ ਮਹਾਦੀ ਹੈ ਅਤੇ ਈਸਾ ਬਿਨ ਮਰਯੋਮ ਦਾ ਸਮਰੂਪ (ਪ੍ਰਤੀਬਿੰਬ) ਹੈ ਕਿਉਂਕਿ ਜਿਵੇਂ ਕਿ ਵਰਣਨ ਕੀਤਾ ਜਾ ਚੁਕਿਆ ਹੈ ਕਿ ਈਸਾ ਬਿਨ ਮਰਯੋਮ ਬਨੀ ਇਸਰਾਈਲ ਦੇ ਰਸੂਲ ਸਨ ਉਹ ਮੌਤ ਨੂੰ ਪ੍ਰਾਪਤ ਹੋ ਚੁਕੇ ਹਨ । ਉਹਨਾਂ ਦਾ ਮੁੜ ਇਸ ਦੁਨੀਆਂ ਵਿੱਚ ਆਉਣ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ।

(2) ਰੱਬ ਵੱਲੋਂ ਆਉਣ ਵਾਲੇ ਕਿਸੇ ਰਸੂਲ ਦੇ ਦਾਵੇ ਦੀ ਸਰੋਈ ਲਈ ਜਿੱਥੇ ਹੋਰ ਦਲੀਲਾਂ ਤੇ ਗਵਾਹੀਆਂ ਹੁੰਦੀਆਂ ਹਨ, ਉਥੇ ਇਹਨਾਂ ਵਿੱਚੋਂ ਇਕ ਦਲੀਲ ਇਹ ਵੀ ਹੈ ਕਿ ਉਹ ਆਪਣੇ ਦਾਵੇ ਪੂਰੇ ਵਿਸ਼ਵਾਸ ਤੇ ਵਸੂਕ (ਭਰੋਸੇ) ਨਾਲ ਰੱਬ ਨੂੰ ਗਵਾਹ ਬਣਾਉਂਦਿਆਂ ਹੋਇਆਂ ਪੇਸ਼ ਕਰਦਾ ਹੈ ਕਿਉਂਕਿ ਰੱਬ ਸੱਚੇ ਤੇ ਝੂਠੇ ਨੂੰ ਜਾਣਦਾ ਹੈ । ਝੂਠਾ ਤੇ ਝੂਠ ਘੜਨ ਵਾਲਾ ਕਦੇ ਵੀ ਰੱਬ ਦੀ ਸਹਾਇਤਾ ਪ੍ਰਾਪਤ ਨਹੀਂ ਕਰ ਸਕਦਾ । ਇਲਾਹੀ ਡਰਮਾਨ 'ਕਦ ਖਾਬਾ ਮਨਿਫਲਤਰਾ' (قُلْ خَابَ مَنِ افْرَى) (ਸੂਰਤ ਤਾਹਾ 62) ਅਨੁਸਾਰ ਰੱਬ ਦੇ ਸਮਰਥਨ ਤੇ ਸਹਾਇਤਾ ਤੋਂ ਵਾਂਝਿਆਂ ਹੀ ਨਹੀਂ ਰਹਿੰਦਾ ਸਗੋਂ ਅਸਫਲ ਤੇ

ਨਾਮੁਰਾਦ ਰਹਿੰਦਾ ਹੈ ਅਤੇ ਰੱਬ ਦੇ ਕਹਿਰ ਦਾ ਕੁਰਆਨ ਕਰੀਮ ਦੀ ਇਸ ਆਇਤ

وَلَوْ تَقُولَ عَلَيْنَا بَعْضَ الْأَقَاوِيلِ ۝ لَأَخْذَنَا مِنْهُ بِالْيَمِينِ ۝ ثُمَّ لَقَطَعْنَا مِنْهُ الْوَتِينَ) (الحاقة 47-45)

‘ਵਲੋ ਤਕਵਾਲਾ ਅਲੈਨਾ ਬਾਜ਼ਲ ਅਕਾਵੀਲ ۝ ਲਾ ਅਖਜ਼ਨਾ ਮਿਨਹੁ ਬਿਲ
ਯਮੀਨ ۝ ਸੁੱਮਾ ਲ-ਕਤਾਨਾ ਮਿਨਹੁਲ ਵਤੀਨ ۝

(ਸੂਰਤੁਲ ਹਾਕਾਹ ਆਇਤ 45 ਤੋਂ 47) ਅਨੁਸਾਰ ਦੰਡ ਦਾ ਭਾਗੀ ਬਣਦਾ ਹੈ ।

(3) ਨਬੀ ਕਰੀਮ ਦੀ ਹਦੀਸ ਵਿੱਚ ਆਉਂਦਾ ਹੈ ਕਿ ਇਕ ਵਾਰ ਇਕ ਵਿਅਕਤੀ ਮਦੰਨਿ ਵਿੱਚ ਆਇਆ ਅਤੇ ਉਸ ਨੇ ਸਤਿਕਾਰਯੋਗ ਸਹਾਬਾ ਦੀ ਹਾਜ਼ਰੀ ਵਿੱਚ ਹਜ਼ਰਤ ਮੁਹਾਮਦ ਸਲਲਾਹੁ ਅਲੈਹਿ ਵਸਲਮ ਨੂੰ ਅਰਜ਼ ਕੀਤਾ ਕਿ ਆਪ ਆਪਣੇ ਰਸੂਲ ਹੋਣ ਦੇ ਦਾਵੇ ਨੂੰ ਰੱਬ ਦੀ ਸਹੁੰ ਖਾਕੇ ਵਰਨਣ ਕਰਨ ਅਤੇ ਜੱਦ ਆਪ ਹਜ਼ਰਤ ਮੁਹਾਮਦ ਸਲਲਾਹੁ ਅਲੈਹਿ ਵਸਲਮ ਨੇ ਆਪਣੇ ਰਸੂਲ ਹੋਣ ਦੇ ਦਾਵੇ ਨੂੰ ਸਹੁੰ ਖਾਕੇ ਵਰਨਣ ਕੀਤਾ ਤਾਂ ਉਸੇ 'ਤੇ ਉਹ ਈਮਾਨ ਲੈ ਆਇਆ । ਇਉਂ ਬੁਖਾਰੀ ਸ਼ਾਰੀਫ ਦੀ ਇਹ ਹਦੀਸ ਅਨੁਵਾਦ ਸਹਿਤ ਹੇਠਾਂ ਦਰਜ ਕੀਤੀ ਜਾਂਦੀ ਹੈ ।

عَنْ أَنَسَ بْنِ مَالِكٍ يَقُولُ بَيْنَمَا نَحْنُ جُلُوسٌ مَعَ النَّبِيِّ صَلَّى اللَّهُ عَلَيْهِ وَسَلَّمَ فِي
الْمَسْجِدِ دَخَلَ رَجُلٌ عَلَى بَجْلٍ فَأَنَاخَهُ فِي الْمَسْجِدِ ثُمَّ قَالَ لَهُمْ أَيُّكُمْ مُحَمَّدٌ
وَالنَّبِيُّ صَلَّى اللَّهُ عَلَيْهِ وَسَلَّمَ مُتَكَبِّرٌ بَيْنَ ظَهَرِ اتِّيَّهُمْ فَقُلْنَا هَذَا الرَّجُلُ الْأَكْبَيْضُ
الْمُتَشَكِّبُ فَقَالَ لَهُ الرَّجُلُ يَا ابْنَ عَبْدِ الْمُطَّلِبِ فَقَالَ لَهُ النَّبِيُّ صَلَّى اللَّهُ عَلَيْهِ وَسَلَّمَ قَدْ
أَجَبْتُكَ فَقَالَ الرَّجُلُ لِلنَّبِيِّ صَلَّى اللَّهُ عَلَيْهِ وَسَلَّمَ إِنِّي سَائِلُكَ فَمُشَرِّدٌ عَلَيْكَ فِي
الْمَسَالَةِ فَلَا تَجِدُ عَلَّقًا فِي نَفْسِكَ فَقَالَ سُلْ عَمَّا بَدَأَكَ فَقَالَ أَسَأَلُكَ بِرِبِّكَ وَرَبِّ مَنْ
قَبْلَكَ أَنَّ اللَّهُ أَرْسَلَكَ إِلَى النَّاسِ كُلِّهِمْ فَقَالَ اللَّهُمَّ نَعَمْ قَالَ أَنْشُدُكَ بِإِلَهٍ أَمْرَكَ

أَنْ نُصْلِي الصَّلَوَاتِ الْحَمِسَ فِي الْيَوْمِ وَاللَّيْلَةِ قَالَ اللَّهُمَّ نَعَمْ قَالَ أَنْشُدْكَ بِاللَّهِ أَللَّهُ أَمْرَكَ أَمْرَكَ أَنْ نُصُومَ هَذَا الشَّهْرَ مِنَ السَّنَةِ قَالَ اللَّهُمَّ نَعَمْ قَالَ أَنْشُدْكَ بِاللَّهِ أَللَّهُ أَمْرَكَ أَنْ تَأْخُذَ هَذِهِ الصَّدَقَةَ مِنْ أَغْنِيَائِنَا فَتَقْسِمَهَا عَلَىٰ فُقَرَاءِنَا فَقَالَ النَّبِيُّ صَلَّى اللَّهُ عَلَيْهِ وَسَلَّمَ اللَّهُمَّ نَعَمْ فَقَالَ الرَّجُلُ أَمِنْتُ بِمَا جِئْتُ بِهِ وَأَنَا رَسُولٌ مَّنْ وَرَأَيْتِ مِنْ قَوْمٍ وَأَنَا ضَمَامُ بْنُ شَعْلَةَ أَخْوَيِنِي سَعْدِ بْنِ بَكْرٍ

(صحیح البخاری، کتاب العلم باب ما جاء في العلم و قوله تعالى وقل رب زدن علماء القراء)

(ਸਹੀ ਬੁਖਾਰੀ ਕਿਤਾਬੁਲ ਇਲਮ ਬਾਬ ਮਾ ਜਾਆ ਫਿਲ ਇਲਮ ਵ ਕੌਲੁਹੁ ਤਾਅਲਾ ਵਕੁਲ ਰੱਬਿ ਜ਼ਿਦਨੀ ਇਲਮਾ)

“ਅਨਸ ਬਿਨ ਮਾਲਕ ਤੋਂ ਸੁਣਿਆ ਉਹ ਕਹਿੰਦੇ ਸਨ ਕਿ ਅਸੀਂ ਨਥੀ ਕਰੀਮ ਸਲਲਾਹੁ ਅਲੈਹਿ ਵਸਲਮ ਦੇ ਨਾਲ ਮਸਜਿਦ ਵਿੱਚ ਬੈਠੇ ਹੋਏ ਸਨ ਕਿ ਇਕ ਵਿਅਕਤੀ ਉਠ ਉਪੱਰ ਸਵਾਰ ਹੋਕੇ ਆਇਆ ਅਤੇ ਉਸ (ਉਠ) ਨੂੰ ਮਸਜਿਦ ਦੇ ਅਹਾਤੇ ਵਿੱਚ ਬਿਠਾ ਦਿੱਤਾ ਫਿਰ ਉਸ ਨੂੰ ਰੱਸੀ ਨਾਲ ਬੰਨ੍ਹ ਦਿੱਤਾ। ਇਸ ਦੇ ਬਾਦ ਪੁਛੱਣ ਲਗ੍ਹਾ ਕਿ ਤੁਹਾਡੇ ਵਿੱਚੋਂ ਮੁਹਰੱਦ ਕੌਣ ਹੈ ? ਨਥੀ ਕਰੀਮ ਸਲਲਾਹੁ ਅਲੈਹਿ ਵਸਲਮ ਸਹਾਬਾ ਕਰਾਮ ਵਿੱਚਕਾਰ ਸਰਾਹਣਾ ਲਈ ਬੈਠੇ ਸਨ, ਇਸ’ਤੇ ਅਸੀਂ ਕਿਹਾ ਇਹ ਸਾਹਬ ਜੋ ਚਿੰਟੇ ਰੰਗ ਦਾ ਸਰਾਹਣਾ ਲਈ ਬੈਠੇ ਹਨ ਤਾਂ ਉਸ ਵਿਅਕਤੀ ਨੇ ਕਿਹਾ ਹੈ, ਅਬਦੁਲ ਮੁਤਲਿਬ ਦੇ ਪੁਤੱਰ ! ਨਥੀ ਕਰੀਮ ਸਲਲਾਹੁ ਅਲੈਹਿ ਵਸਲਮ ਨੇ ਝਰਮਾਇਆ, (ਹਾਂ ਕਹੋ) ਮੈਂ ਉਤੱਰ ਦਿਆਂਗਾ, ਇਸ’ਤੇ ਉਸ ਨੇ ਕਿਹਾ ਕਿ ਮੈਂ ਆਪ ਤੋਂ ਕੁਝ ਪੁਛੱਣ ਵਾਲਾ ਹਾਂ ਅਤੇ ਆਪਣੇ ਪੁਛੱਣ ਵਿੱਚ ਕੁਝ ਸਖਤੀ ਨਾਲ ਕੰਮ ਲਿਆਂਗਾ, ਤਾਂ ਆਪ ਮੇਰੇ ਉਪੱਰ ਨਰਾਜ਼ ਨਹੀਂ ਹੋਣਾ । ਆਪ ਨੇ ਝਰਮਾਇਆ, ਪੁੱਛੋ ਜੋ ਤੁਹਾਡੀ ਸਮਝ ਵਿੱਚ ਆਏ, ਉਹ ਬੋਲਿਆ ਕਿ ਮੈਂ ਆਪ ਨੂੰ ਆਪਣੇ ਰੱਬ ਦੀ ਅਤੇ ਆਪ ਤੋਂ ਪਹਿਲਾਂ ਲੋਕਾਂ ਦੇ ਰੱਬ ਦੀ ਸਹੁੰ ਦਿੰਦਾ ਹਾਂ (ਸੱਚ ਦੱਸੀਏ) ਕਿ ਕੀ ਰੱਬ ਨੇ ਆਪ ਨੂੰ ਸਾਰਿਆਂ ਲੋਕਾਂ ਵੱਲ ਆਪਣਾ ਸੰਦੇਸ਼ ਪਹੁੰਚਾਉਣ ਲਈ ਭੇਜਿਆ ਹੈ ?

ਆਪ ਨੇ ਫਰਮਾਇਆ ਰੱਬ ਜਾਣਦਾ ਹੈ ਕਿ ਹਾਂ, (ਇਹੀ ਗੱਲ ਹੈ) ਫਿਰ ਉਸ ਨੇ ਕਿਹਾ ਮੈਂ ਆਪ ਨੂੰ ਰੱਬ ਦੀ ਸਹੁੰ ਦਿੰਦਾ ਹਾਂ, (ਦੱਸੋ) ਕਿ ਕੀ ਰੱਬ ਨੇ ਆਪ ਨੂੰ ਦਿਨ ਰਾਤ ਵਿੱਚ ਪੰਜ ਨਮਾਜ਼ਾਂ ਪੜ੍ਹਨ ਦਾ ਹੁਕਮ (ਆਦੇਸ਼) ਦਿੱਤਾ ਹੈ ? ਆਪ ਨੇ ਫਰਮਾਇਆ ਰੱਬ ਜਾਣਦਾ ਹੈ ਕਿ ਹਾਂ (ਇਹੋ ਗੱਲ ਹੈ) ਫਿਰ ਉਹ ਬੋਲਿਆ ਮੈਂ ਆਪ ਨੂੰ ਰੱਬ ਦੀ ਸਹੁੰ ਦਿੰਦਾ ਹਾਂ (ਦੱਸੋ) ਕਿ ਰੱਬ ਨੇ ਆਪ ਨੂੰ ਸਾਲ ਵਿੱਚ ਇਸ (ਰਮਜ਼ਾਨ) ਦੇ ਮਹੀਨੇ ਦੇ ਰੋਜ਼ੇ (ਵਰਤ) ਰਖੱਣ ਦਾ ਹੁਕਮ ਦਿੱਤਾ ਹੈ ? ਆਪ ਨੇ ਫਰਮਾਇਆ ਕਿ ਰੱਬ ਜਾਣਦਾ ਹੈ ਕਿ ਹਾਂ (ਇਹੋ ਗੱਲ ਹੈ) ਫਿਰ ਉਹ ਬੋਲਿਆ ਮੈਂ ਆਪ ਨੂੰ ਰੱਬ ਦੀ ਸਹੁੰ ਦਿੰਦਾ ਹਾਂ (ਦੱਸੋ) ਕਿ ਰੱਬ ਨੇ ਆਪ ਨੂੰ ਸਾਲ ਵਿੱਚ ਇਸ (ਰਮਜ਼ਾਨ) ਦੇ ਮਹੀਨੇ ਦੇ ਰੋਜ਼ੇ (ਵਰਤ) ਰਖੱਣ ਦਾ ਹੁਕਮ ਦਿੱਤਾ ਹੈ ? ਆਪ ਨੇ ਫਰਮਾਇਆ ਕਿ ਰੱਬ ਜਾਣਦਾ ਹੈ ਕਿ ਹਾਂ (ਇਹੋ ਗੱਲ ਹੈ) ਫਿਰ ਉਹ ਬੋਲਿਆ ਮੈਂ ਆਪ ਨੂੰ ਰੱਬ ਦੀ ਸਹੁੰ ਦਿੰਦਾ ਹਾਂ, ਕੀ ਰੱਬ ਨੇ ਆਪ ਨੂੰ ਆਦੇਸ਼ ਦਿੱਤਾ ਹੈ ਕਿ ਸਾਡੇ ਮਾਲਦਾਰਾਂ ਤੋਂ ਸਦਕਾ (ਦਾਨ) ਲੈਕੇ ਸਾਡੇ ਗਰੀਬਾਂ ਵਿੱਚ ਵੰਡ ਦਿਓ ? ਆਪ ਨੇ ਫਰਮਾਇਆ ਰੱਬ ਜਾਣਦਾ ਹੈ ਕਿ ਹਾਂ (ਇਹੋ ਗੱਲ ਹੈ) ਇਸ 'ਤੇ ਉਸ ਵਿਅਕਤੀ ਨੇ ਕਿਹਾ ਜੋ ਕੁਝ ਆਪ (ਰੱਬ ਵੱਲੋਂ ਆਦੇਸ਼) ਲੈਕੇ ਆਏ ਹਨ, ਮੈਂ ਉਹਨਾਂ 'ਤੇ ਇਮਾਨ ਲਿਆਇਆ ਅਤੇ ਮੈਂ ਆਪਣੀ ਕੌਮ ਦਾ ਜੋ ਪਿੱਛੇ ਰਹਿ ਗਈ ਹੈ ਦੁਤ (ਸੰਦੇਸ਼ਵਾਹਕ) ਹਾਂ । ਮੈਂ ਜਮਾਂ ਹਾਂ ਸਾਲਬਾਦ ਦਾ ਲੜਕਾ ਬਨੀ ਸਾਅਦ ਬਿਨ ਬਕਰ ਦੇ ਭਰਾਵਾਂ ਵਿੱਚੋਂ । (ਪੰਨਾ 29,7,13,1321,63, 62 ਬ ਖ) ਦੂਜੇ ਪਾਸੇ ਹਦੀਸ ਵਿੱਚ ਇਹ ਵਾਦਾ ਵੀ ਆਇਆ ਹੈ ਕਿ :

(الْبَيْنُ الْفَاجِرَةُ تَدْعُ الدَّيَارَ بِعَلَاقَةٍ مَسْنَدُ الشَّهَابَ بَابُ الْمِيَانِ)

‘ਅਲ-ਯਮੀਨੁਲ ਫਾਜ਼ਿਰਾਤੁ ਤਦਾਉਦੁਯਾਰਾ ਬਿਅਲਾਕਿਆ’

(ਮਸਨਦ ਅਸ਼ਹਾਬ ਬਾਬੁਲ ਯਮੀਨ) ਕਿ ਝੂਠੀ ਸਹੁੰ ਖੇਤਰਾਂ ਨੂੰ ਤਬਾਹ ਤੇ ਬਰਬਾਦ ਕਰ ਦਿੰਦੀ ਹੈ ਅਰਥਾਤ ਝੂਠੀ ਸਹੁੰ ਖਾਲ ਵਾਲਾ ਨ ਕੇਵਲ ਰੱਬ ਦੀ ਬਰਕਤ ਤੋਂ ਵਾਂਝਿਆਂ ਰਹਿੰਦਾ ਹੈ ਸਗੋਂ ਉਸ ਦੇ ਦੰਡ ਦਾ ਪਾਤਰ ਬਣਦਾ ਹੈ ।

(4) ਚੌਦਵੀਂ ਸਦੀ ਹਿਜਰੀ ਵਿੱਚ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਕਾਦੀਆਨੀ ਅਲੈਹਿ ਸਲਾਮ ਬਾਨੀ ਜਮਾਤ ਅਹਮਦੀਆ ਨੇ ਦਾਵਾ ਕੀਤਾ ਕਿ:

(ੴ) “ਮੈਨੂੰ ਰੱਬ ਦੀ ਪਵਿਤਰ ਤੇ ਪਾਕ ਵਹੀ (ਈਸ਼ਵਾਣੀ) ਰਾਹੀਂ
ਸੂਚਨਾ ਦਿੱਤੀ ਗਈ ਹੈ ਕਿ ਮੈਂ ਉਸ ਵੱਲੋਂ ਮਸੀਹ ਮੌਤਿਦ ਅਤੇ ਮਹਦੀ ਮਾਹੂਦ ਹਾਂ
ਅਤੇ ਅੰਦਰੂਨੀ ਤੇ ਬਾਹਰੀ ਮਤਿਭੇਦਾਂ ਦਾ ‘ਹਕਮ’ (ਆਦੇਸ਼ਕ ਤੇ ਨਿਆਂਕਾਰ) ਹਾਂ । ਇਹ ਜੋ ਮੇਰਾ ਨਾਂ ਮਸੀਹ ਮੌਤਿਦ ਅਤੇ ਮਹਦੀ ਮਾਹੂਦ ਰੱਖਿਆ ਗਿਆ ਹੈ
ਇਹਨਾਂ ਦੋਹਾਂ ਨਾਵਾਂ ਵਿੱਚ ਰਸੂਲੇ ਕਰੀਮ ਸਲਲਾਹੁ ਅਲਈਹਿ ਵਸਲਮ ਨੇ ਮੈਨੂੰ
ਸਨਮਾਨਤ ਕੀਤਾ ਹੈ ਅਤੇ ਫਿਰ ਰੱਬ ਨੇ ਮੈਨੂੰ ਆਪਣੇ ਕਲਾਮ ਰਾਹੀਂ ਵੀ ਮੇਰਾ
ਨਾਂ ਰੱਖਿਆ ਹੈ ਅਤੇ ਫਿਰ ਸਮੇਂ ਦੀ ਵਰਤਮਾਨ ਸਿਥਿਤੀ ਨੇ ਵੀ ਇਹੋ ਤਕਾਦਾ
ਕੀਤਾ ਕਿ ਮੇਰਾ ਨਾਂ ਇਹੋ ਹੋਵੇ । ਭਾਵ ਮੇਰਾ ਨਾਂ’ਤੇ ਇਹ ਤਿੰਨ ਗਵਾਹ ਹਨ ।
ਮੇਰਾ ਰੱਬ ਜੋ ਅਕਾਸ਼ਾਂ ਤੇ ਧਰਤੀ ਦਾ ਮਾਲਕ ਹੈ ਮੈਂ ਉਸ ਨੂੰ ਗਵਾਹ ਰਖੋਕੇ
ਕਹਿੰਦਾ ਹਾਂ ਕਿ ਮੈਂ ਉਸ ਵੱਲੋਂ ਆਇਆ ਹਾਂ ਅਤੇ ਉਹ ਆਪਣੀਆਂ ਨਿਸ਼ਾਨੀਆਂ
ਨਾਲ ਮੇਰੀ ਗਵਾਹੀ ਦਿੰਦਾ ਹੈ ।”

(ਤੁਹਾਨੀ ਖਜ਼ਾਇਨ, ਜਿਲਦ 17, ਪੰਨਾ 345, ਅਰਬਾਈਨ ਨੰਬਰ ਅਵੱਲ ਪੰਨਾ 3)

(ਅ) ਬ੍ਰੇਲੀ ਦੇ ਇਕ ਵਿਅਕਤੀ ਨੇ ਹਜ਼ਰਤ ਮਿਰਜ਼ਾ ਗੁਲਾਮ ਅਹਮਦ
ਕਾਦੀਆਨੀ ਅਲੈਹਿ ਸਲਾਮ ਬਾਨੀ ਜਮਾਤ ਅਹਮਦੀਆ ਦੀ ਸੇਵਾ ਵਿੱਚ
ਲਿੱਖਿਆ ਕਿ, ਕੀ ਆਪ ਉਹੋ ਮਸੀਹ ਮੌਤਿਦ ਹਨ ਜਿਸ ਬਾਰੇ ਰਸੂਲੇ ਖੁਦਾ
ਸਲਲਾਹੁ ਅਲੈਹਿ ਵਸਲਮ ਨੇ ਹਦੀਸ ਵਿੱਚ ਖਬਰ ਦਿੱਤੀ ਹੈ, ਅਤੇ ਰੱਬ ਦੀ
ਸਹੁੰ ਖਾਕੇ ਇਸਦਾ ਉਤੱਤ ਲਿਖੱਣ । ਇਸ’ਤੇ ਹਜ਼ੂਰ ਅਲੈਹਿ ਸਲਾਮ ਨੇ ਉਸ ਨੂੰ
ਸਹੁੰ ਖਾਕੇ ਲਿੱਖਿਆ ਕਿ :

“ਮੈਂ ਪਹਿਲਾਂ ਵੀ ਇਸ ਇਕਰਾਰ ਨੂੰ ਵਿਸਥਾਰ ਨਾਲ ਆਪਣੀਆਂ
ਕਿਤਾਬਾਂ ਵਿੱਚ ‘ਸਹੁੰ’ ਨਾਲ ਲੋਕਾਂ’ਤੇ ਪ੍ਰਕਟ ਕਰ ਚੁੱਕਿਆ ਹਾਂ । ਅਤੇ ਹੁਣ ਵੀ
ਇਸ ਪਤੱਰ ਵਿੱਚ ਰੱਬ ਦੀ ਸਹੁੰ ਖਾਕੇ ਲਿਖੱਦਾ ਹਾਂ । ਜਿਸ ਦੇ ਕਬਜ਼ੇ ਵਿੱਚ
ਮੇਰੀ ਜਾਨ ਹੈ ਕਿ ਮੈਂ ਉਹੋ ਮਸੀਹ ਮੌਤਿਦ ਹਾਂ, ਜਿਸ ਦੀ ਖਬਰ ਰਸੂਲੁਲਾਹ
ਸਲਲਾਹੁ ਅਲੈਹਿ ਵਸਲਮ ਨੇ ਇਹਨਾਂ ਹਦੀਸਾਂ ਵਿੱਚ ਦਿੱਤੀ ਹੈ, ਜੋ ਸਹੀ

ਬੁਖਾਰੀ ਅਤੇ ਸਹੀ ਮੁਸਲਿਮ ਅਤੇ ਹੋਰਨਾ 'ਸਹਾ ਸਿਤੋ' ਵਿੱਚ ਦਰਜ ਹਨ ।
(ਵ-ਕਢਾ ਬਿਲੋਹਿ ਸ਼ਰੀਦਾ) ।"

(ਲੇਖਕ, ਮਿਰਜ਼ਾ ਗੁਲਾਮ ਅਹਮਦ ਅਫ਼ਾਊਲਾਹ ਅਨਹੁ ਵ ਅਯੱਦਾਹੁ 17 ਅਗਸਤ 1899 ਈ.)

(ਉਹਾਨੀ ਖਜ਼ਾਇਨ ਜਿਲਦ 3, ਮਲਫ਼ੂਜ਼ਾਤ ਜਿਲਦ ਅਵੱਲ ਪੰਨਾ 326-327)

ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਬ ਕਾਦੀਆਨੀ ਮਸੀਹ ਮੌਤਿਦ
ਵ ਮਹਦੀ ਮਾਹੂਦ ਅਲੈਹਿ ਸਲਾਮ ਨੇ ਆਪਣੇ ਦਾਵਿਆਂ ਬਾਰੇ ਆਪਣੀਆਂ ਵੱਖ
ਵੱਖ ਕਿਤਾਬਾਂ ਤੇ ਰਚਨਾਵਾਂ ਵਿੱਚ ਜੋ ਰੱਬ ਦੀਆਂ ਸਹੁੰਆਂ ਖਾਪੀਆਂ ਹਨ ਉਹਨਾਂ
ਨੂੰ ਸਾਡੇ ਮਾਨਯੋਗ ਮਿਤੱਰ ਬਸ਼ੀਰੁੱਦੀਨ ਅਲਾਹਦੀਨ ਸਾਹਬ ਸੈਕ੍ਰੇਟਰੀ ਤਬਲੀਗ
ਅਹਮਦੀਆ ਮੁਸਲਿਮ ਜਮਾਤ ਸਿਕੰਦਰਾਬਾਦ ਨੇ ਇਸ ਕਿਤਾਬ ਵਿੱਚ ਇਕਤੱਰ
ਕੀਤੀਆਂ ਹਨ । ਇਸ ਸੋਚ ਤੇ ਨਜ਼ਰੀਏ ਹੇਠ ਕਿ ਨੇਕ ਸੁਭਾਵ ਰਖਣ ਵਾਲੇ ਲੋਕ
ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਬ ਦੇ ਦਾਵਿਆਂ ਉਪਰ ਗੰਭੀਰਤਾ ਨਾਲ
ਗੋਰ ਕਰਨ ਅਤੇ ਦੂਜੇ ਪਾਸੇ ਉਹਨਾਂ ਦੇ ਸਮਰਥਨ ਤੇ ਸਹਾਇਤਾ ਵਿੱਚ ਉਹਨਾਂ
ਦੀ ਜਮਾਤ ਦੀ ਸਫ਼ਲਤਾ ਤੇ ਜਿੱਤ ਵਿੱਚ ਇਲਾਹੀ ਵਰਤਾਉ ਦਾ ਲੋਕ ਅਵਲੋਕਣ
ਕਰਨ ਤਾਂ ਜੋ ਆਪ ਦੇ ਮਸੀਹ ਤੇ ਮਹਦੀ ਹੋਣ ਦੇ ਦਾਵੇ ਨੂੰ ਪਰਵਾਨ ਕਰਨ ਦਾ
ਸੰਜੋਗ ਪ੍ਰਾਪਤ ਹੋਵੇ ਅਤੇ ਧਰਮ ਦੀ ਸੇਵਾ ਅਤੇ ਇਸਲਾਮ ਦੇ ਪ੍ਰਚਾਰ ਤੇ ਪ੍ਰਸਾਰ
ਦਾ ਸੁਅਵਸਰ ਪ੍ਰਾਪਤ ਹੋਵੇ । ਰੱਬ ਉਹਨਾਂ ਨੂੰ ਚੰਗਾ ਪ੍ਰਤੀਫਲ ਪ੍ਰਦਾਨ ਕਰੇ ।
ਦੁਆ ਹੈ ਕਿ ਅਲੱਹ ਤਆਲਾ ਸ਼੍ਰੀਮਾਨ ਬਸ਼ੀਰੁੱਦੀਨ ਅਲਾਹਦੀਨ ਸਾਹਬ ਦੇ
ਇਹਨਾਂ ਜਤਨਾ ਨੂੰ ਪਰਵਾਨ ਕਰੇ ਅਤੇ ਇਸ ਨੇਕ ਕੰਮ ਦੇ ਸੋਹਣੇ ਤੇ ਮਨਮੋਹਕ
ਸਿੱਟੇ ਪ੍ਰਕਟ ਹੋਣ ।

ਸ਼ਰੀਝ ਅਹਮਦ ਅਮੀਨੀ

ਐਡੀਸ਼ਨਲ ਨਾਜ਼ਿਰ ਦਾਵਤ ਵ ਤਬਲੀਗ

ਕਾਦੀਆਂ

بِسْمِ اللَّهِ الرَّحْمَنِ الرَّحِيمِ

نَحْمَدُهُ وَنُصَرِّفُ عَلَى رَسُولِهِ الْكَرِيمِ
وَعَلَى عَبْدِهِ الْمَسِيْحِ اْلْمُؤْمُودِ

ਬਿਸਮਿਲਾਹਿਰ ਰਹਮਾਨਿਰ ਰਹੀਮ

ਨਹਮੁਦਹੂ ਵਨਸੱਲੀ ਅਲਾ ਰਸੂਲਿਹਿਲ ਕਰੀਮ
ਵਅਲਾ ਅਬਦਿਹਿਲ ਮਾਸੀਹਿਲ ਮੌਤਿਦ

لَا إِلَهَ إِلَّا اللَّهُ مُحَمَّدُ رَسُولُ اللَّهِ

ਲਾ ਇਲਾਹਾ ਇਲੱਲਾਹੁ ਮੁਹਾਮੁਦੁਰ ਰਸੂਲੁਲਾਹਿ

آزمਾਂਥ ਕੇ ਲੈ ਕੋਈ ਨਾ ਆਧਰ ਚੜ੍ਹਦੇ

ਹਰ ਖਾਲਫ਼ ਕੋ ਮਕਾਬਲ ਪੈ ਬਲਾਇਆਂ ਨੇ

(در شمین)

ਆਜ਼ਮਾਇਸ਼ ਕੇ ਲੀਏ ਕੋਈ ਨ ਆਇਆ ਹਰ ਚੰਦ

ਹਰ ਮੁਖਾਲਿਫ਼ ਕੋ ਮੁਕਾਬਿਲ ਪਰ ਬੁਲਾਇਆ ਹਮਨੇ
(ਦੁਰੋ ਸਮੀਨ)

ਹਜ਼ਰਤ ਇਮਾਮ ਜਮਾਤ ਅਹਮਦੀਆ ਵੱਲੋਂ ਸਾਰੇ ਉਲਮਾਵਾਂ

(ਪਾਰਕਮਕ ਵਿਦਵਾਨਾ) ਨੂੰ ਸਹੁੰ ਚੁਕੱਣ ਦਾ

ਚੈਲੰਜ

ਮੌਲਵੀਆਂ ਨੇ ਜਮਾਤ ਅਹਮਦੀਆ ਬਾਰੇ ਜੋ ਵੱਖ ਵੱਖ ਅਣਉਚਿਤ ਤੇ
ਅਵਾਸਤਵਿਕ ਅਕੀਦਿਆਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਮੁਸਲਮਾਨਾਂ ਵਿੱਚ
ਜੋ ਕੁਧਾਰਣਾਵਾਂ ਪੈਦਾ ਕਰਨ ਦੇ ਜਤਨ ਕੀਤੇ ਹਨ । ਉਸ ਦੇ ਇਕ ਪੱਕੇ ਹੱਲ
ਲਈ ਹਜ਼ਰਤ ਇਮਾਮ ਜਮਾਤ ਅਹਮਦੀਆ ਨੇ 6 ਮਾਰਚ 1987 ਈ. ਦੇ ਜੁਮਈ
ਦੇ ਖੁਤਬੇ ਵਿੱਚ ਡਰਮਾਇਆ :

ਹਜ਼ਰਤ ਮਸੀਹ ਮੌਕਿਦ ਅਲੈਹਿ ਸਲਾਮ ਨੇ ਜਮਾਤ ਅਹਮਦੀਆ ਨੂੰ ਕੀ ਨਸੀਹਤ ਕੀਤੀ ਅਤੇ ਆਪ ਦਾ ਕੀ ਧਰਮ ਸੀ ਅਤੇ ਕੀ ਕਲਮਾ ਸੀ ਇਹ ਆਪ ਲੋਕ ਆਪ ਅਲੈਹਿ ਸਲਾਮ ਦੇ ਆਪਣੇ ਸ਼ਬਦਾ ਵਿੱਚ ਸੁਣੋ :

“ਅਸੀਂ ਮੁਸਲਮਾਨ ਹਨ ਅਤੇ ਇੱਕੋ ਇਕ ਰੱਬ ਉਪਰ ਇਮਾਨ ਲਿਆਂਉਂਦੇ ਹਾਂ ਜਿਸਦਾ ਕੋਈ ਭਾਗੀਦਾਰ ਨਹੀਂ ।”

ਹਾਂ, ਉਹਨਾਂ ਨੇ ਇਸ ਕਿਤਾਬ 'ਤੋਂ ਇਕ ਹੋਰ ਸਿਰਾ ਇਹ ਕੱਢਿਆ ਹੈ ਕਿ ਉਹਨਾਂ ਅਨੁਸਾਰ ਸ਼ਰੀਅਤ ਰੱਦ ਹੋ ਗਈ ਅਤੇ ਹੁਣ ਮਿਰਜ਼ਾ ਗੁਲਾਮ ਅਹਮਦ ਦਾ ਕਲਮਾ ਹੀ ਉਹਨਾਂ ਦੀ ਸ਼ਰੀਅਤ ਹੈ । ਹੈਰਾਨੀ ਦੀ ਗੱਲ ਹੈ ਉਹਨਾਂ ਦੇ ਫਿਤਨੇ ਪਾਉਣ 'ਤੇ, ਰੱਬ ਦਾ ਰਤਾ ਵੀ ਡਰ ਨਹੀਂ ਰਖਦੇ ਕਿਵੇਂ ਕਿਵੇਂ ਵੱਡੇ ਵੱਡੇ ਝੂਠ ਬੋਲਦੇ ਹਨ ਅਤੇ ਕਿੰਨੀ ਨਿਡਰਤਾ ਨਾਲ ਬੋਲਦੇ ਹਨ । ਪਰ ਜੇਕਰ ਉਹਨਾਂ ਦੀ ਇਹੋ ਗੱਲ ਸੱਚੀ ਹੈ ਤਾਂ ਫਿਰ ਮਿਰਜ਼ਾ ਗੁਲਾਮ ਅਹਮਦ ਕਾਦੀਆਨੀ ਨੇ ਜੋ ਸ਼ਰੀਅਤ ਸਾਨੂੰ ਦੱਸੀ ਹੈ ਉਹ ਸੁਣ ਲਓ, ਫਿਰ ਇਸ ਨੂੰ ਵੀ ਮੰਨੋ, ਕਿਸੇ ਥਾਂ ਠਹਿਰੋ ਤਾਂ ਸਹੀ । ਜੇਕਰ ਸਾਡੇ ਨਾਲ ਉਹੋ ਵਰਤਾਉ ਕਰਨਾ ਹੈ ਜੋ ਹਜ਼ਰਤ ਮਸੀਹ ਮੌਕਿਦ ਅਲੈਹਿ ਸਲਾਮ ਨੇ ਸਾਨੂੰ ਸਿੱਖਿਆ ਦਿੱਤੀ ਹੈ ਅਤੇ ਉਸ ਨੂੰ ਇਹ ਲੋਕ ਸਾਡੀ ਸ਼ਰੀਅਤ ਮੰਨ੍ਹਣ ਲਈ ਤਿਆਰ ਹਨ ਤਾਂ ਫਿਰ ਉਹ ਸ਼ਰੀਅਤ ਸੁਣ ਲਓ, ਉਹ ਕੀ ਹੈ, ਉਹਨ ਸ਼ਰੀਅਤ ਇਹ ਹੈ :

“ਅਸੀਂ ਮੁਸਲਮਾਨ ਹਨ, ਇੱਕੋ ਇਕ ਰੱਬ 'ਤੇ ਇਮਾਨ ਲਿਆਉਂਦੇ ਹਾਂ, ਜਿਸ ਦਾ ਕੋਈ ਭਾਗੀਦਾਰ ਨਹੀਂ, ਅਤੇ ਕਲਮਾ ﷺ ‘ਲਾਈਲا اللہ حمید رسول اللہ’ ਦੇ ਇਕਰਾਰੀ ਹਨ ਅਤੇ ਰੱਬ ਦੀ ਕਿਤਾਬ ਅਤੇ ਉਸ ਦੇ ਰਸੂਲ ਮੁਹਾਮਦ ਸਲਲਾਹੁ ਅਲੈਹਿ ਵਸਲਮ ਨੂੰ ਖਾਤਾਮਨ ਨਬੀ ਯੀਨ ਮੰਨ੍ਹਦੇ ਹਾਂ ਅਤੇ ਫ਼ਰਿਸ਼ਤਿਆਂ ਤੇ ਦੁਬਾਰਾ ਜੀਉਂਦੇ ਕੀਤੇ ਜਾਣ ਅਤੇ ਸਵਰਗ ਤੇ ਨਰਕ ਉਪਰ ਇਮਾਨ ਰਖਦੇ ਹਾਂ । ਨਮਾਜ਼ਾਂ ਪੜ੍ਹਦੇ ਹਾਂ, ਰੋਜ਼ੇ ਰਖਦੇ ਹਾਂ । ਕਿਬਲੇ ਵੱਲ ਮੂੰਹ ਕਰਦੇ ਹਾਂ ਅਤੇ ਜੋ ਕੁਝ ਰੱਬ ਅਤੇ ਉਸ ਦੇ ਰਸੂਲ

ਸਲਲੋਹੁ ਅਲੈਹਿ ਵਸਲਮ ਨੇ ਹਰਾਮ ਕੀਤਾ ਹੈ ਉਸ ਨੂੰ ਹਰਾਮ ਸਮਝਦੇ ਹਾਂ ਅਤੇ ਜੋ ਕੁਝ ਹਲਾਲ ਕੀਤਾ ਹੈ ਉਸਦੇ ਹਲਾਲ ਦੇ ਇਕਰਾਰੀ ਹਾਂ । ਅਸੀਂ ਸ਼ਰੀਅਤ ਵਿੱਚ ਕੁਝ ਵੀ ਵਧਾਉਂਦੇ ਜਾਂ ਘਰਾਉਂਦੇ ਨਹੀਂ ਅਤੇ ਇਕ ਕਿਣਕਾ ਵੀ ਘਾਟਾ ਵਾਧਾ ਨਹੀਂ ਕਰਦੇ ਅਤੇ ਜੋ ਕੁਝ ਰਸੂਲੁਲੋਹ ਸਲਲੋਹੁ ਅਲੈਹਿ ਵਸਲਮ ਰਾਹੀਂ ਸਾਨੂੰ ਪਹੁੰਚਿਆ ਹੈ ਉਸ ਨੂੰ ਕੁਥੂਲ ਕਰਦੇ ਹਾਂ । ਭਾਵੇਂ ਅਸੀਂ ਉਸ ਨੂੰ ਸਮਝੀਏ ਜਾਂ ਉਸ ਭੇਦ ਨੂੰ ਨ ਸਮਝ ਸਕੀਏ ਅਤੇ ਉਸ ਦੀ ਵਾਸਤਵਿਕਤਾ ਤੱਕ ਪਹੁੰਚੀਏ ਜਾਂ ਨ ਪਹੁੰਚ ਸਕੀਏ, ਅਸੀਂ ਰੱਬ ਦੀ ਮਿਹਰ ਨਾਲ ਇਕ ਰੱਬ ਉਪਰ ਇਮਾਨ ਰਖੱਣ ਵਾਲੇ ਮੁਸਲਮਾਨ ਹਨ ।”

(ਨੂਰੁਲਹਕ ਭਾਗ ਪਹਿਲਾ, ਰੂਹਾਨੀ ਖਜ਼ਾਇਨ ਭਾਗ 8 ਪੰਨਾ 7)

ਸੋ, ਜਕੇਰ ਉਹਨਾਂ ਨੇੜੇ ਅਹਮਦੀਆਂ ਦੀ ਸ਼ਰੀਅਤ ਉਹੋ ਹੈ ਜੋ ਹਜ਼ਰਤ ਮਸੀਹ ਮੌਉਦ ਅਲੈਹਿ ਸਲਾਮ ਨੇ ਵਰਨਣ ਕੀਤੀ ਹੈ ਤਾਂ ਫਿਰ ਉਹ ਸ਼ਰੀਅਤ ਤਾਂ ਇਹ ਹੈ । ਪਰ ਝੂਠ ਦੇ ਪੈਰ੍ਹ ਨਹੀਂ ਹੁੰਦੇ, ਉਹ ਕਦੇ ਇਸ ਪੈਰ੍ਹੀਂ ਖੜਾ ਹੁੰਦਾ ਹੈ ਕਦੇ ਦੂਜੇ ਪੈਰੀਂ ਖੜਾ ਹੁੰਦਾ ਹੈ । ਕੋਈ ਇਕ ਗੱਲ ਤਾਂ ਸਪਸ਼ਟ ਰੂਪ ਵਿੱਚ ਮੰਨੋ ਅਤੇ ਵਾਦਾ ਕਰੋ ਕਿ ਹਾਂ ਅਸੀਂ ਇਸ ਗੱਲ ਤੋਂ ਨਹੀਂ ਹਟਾਂਗੇ ।

ਫਿਰ ਹਜ਼ਰਤ ਮਸੀਹ ਮੌਉਦ ਅਲੈਹਿ ਸਲਾਮ ਡਰਮਾਉਂਦੇ ਹਨ :-

“ਮੈਂ ਸੱਰ ਕਹਿੰਦਾ ਹਾਂ ਅਤੇ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਮੈਂ ਅਤੇ ਮੇਰੀ ਜਮਾਤ ਮੁਸਲਮਾਨ ਹੈ ਅਤੇ ਹਜ਼ਰਤ ਮੁਹਾਮਦ ਸਲਲੋਹੁ ਅਲੈਹਿ ਵਸਲਮ ਅਤੇ ਕੁਰਾਨ ਕਰੀਮ ਉਪਰ ਉਸੇ ਪ੍ਰਕਾਰ ਇਮਾਨ ਰਖੱਦੀ ਹੈ, ਜਿਵੇਂ ਇਕ ਸੱਚੇ ਮੁਸਲਮਾਨ ਨੂੰ ਲਿਆਉਣਾ ਚਾਹੀਦਾ ਹੈ ।”

(ਲੈਕਚਰ ਲੁਧਿਆਣਾ, ਰੂਹਾਨੀ ਖਜ਼ਾਇਨ ਭਾਗ 20 ਪੰਨਾ 260)

ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜੇਕਰ ਇਸੇ ਪ੍ਰਕਾਰ ਆਰੋਪ ਘੜਨੇ ਅਰੰਭ ਰਹਿਣ ਅਤੇ ਆਖਣ ਅਤੇ ਬਣਾਉਣੀ ਕਿਸੇ ਜਮਾਤ ਅਹਮਦੀਆ ਵੱਲ ਮੜ੍ਹਦੇ ਰਹਿਣ ਅਤੇ ਸਾਨੂੰ ਬੋਲਣ ਦੀ ਵੀ ਆਗਿਆ ਨ ਹੋਵੇ ਅਤੇ ਜਮਾਤ ਅਹਮਦੀਆ ਦੇ ਬੋਲਣ ਉਪਰ ਵੀ ਇਕ ਦੇਸ਼ ਵਿੱਚ ਪਾਬੰਦੀ ਲੱਗੀ ਹੋਵੇ ਅਤੇ

ਲੇਖਣੀ ਉਪੱਰ ਵੀ ਪਾਬੰਦੀ ਹੋਵੇ ਅਤੇ ਉਹ ਆਪਣੀ ਗੱਲ ਪਹੁੰਚਾਉਂਣ ਦਾ ਜਤਨ ਕਰੇ ਤਾਂ ਕਿਵੇਂ । ਸਪਸ਼ਟ ਹੈ ਕਿ ਮਾਰਗ ਵਿੱਚ ਅਨੇਕਾਂ ਰੁਕਾਵਟਾਂ ਹੋਣਗੀਆਂ ਔਕੁੜਾਂ ਹੋਣਗੀਆਂ । ਜਿਸ ਪ੍ਰਕਾਰ ਉਹਨਾਂ ਦੀਆਂ ਵਧੀਕੀਆਂ, ਬਣਾਉਣੀ ਝੂਠ ਅਤੇ ਫਿਤਨਿਆਂ ਦਾ ਗੰਦ ਫੈਲ ਰਿਹਾ ਹੈ ਅਤੇ ਜਿੱਥੇ ਜਿੱਥੇ ਇਹ ਗੰਦ ਪਹੁੰਚ ਰਿਹਾ ਹੈ, ਜਮਾਤ ਲਈ ਸੰਭਵ ਨਹੀਂ ਹੈ ਕਿ ਆਪਣੇ ਸੀਮਿਤ ਸਾਧਨਾਂ ਦੇ ਹੁੰਦਿਆਂ ਹੋਇਆ ਇਹਨਾਂ ਸਾਰੀਆਂ ਬਾਵਾਂ ਤੱਕ ਆਪਣਾ ਜਵਾਬੀ ਸੰਦੇਸ਼ ਪਹੁੰਚਾ ਦੇਵੇ । ਫਿਰ ਇਸ ਦਾ ਕੀ ਹਲ ਹੈ ? ਇਕ ਹੀ ਹਲ ਹੈ, ਮੈਂ ਸਾਰੀ ਜਮਾਤ ਅਮਹਦੀਆ ਵੱਲੋਂ ਉਹਨਾਂ ਸਾਰਿਆਂ ਚਲਮਾਵਾਂ (ਮੌਲਵੀਆਂ) ਨੂੰ ਭਾਵੇਂ ਉਹ ਕਿਤੇ ਵੀ ਵਸੱਣ ਵਾਲੇ ਹੋਣ, ਭਾਵੇਂ ਉਹ ਭਾਰਤ ਜਾਂ ਪਾਕਿਸਤਾਨ ਵਿੱਚ ਵਸੱਣ ਵਾਲੇ ਹੋਣ ਜਾਂ ਹੋਰਨਾਂ ਦੇਸ਼ਾਂ ਵਿੱਚ ਵਸੱਣ ਵਾਲੇ ਹੋਣ :

ਇਹ ਚੈਲੰਜ਼ ਕਰਦਾ ਹਾਂ

ਕਿ ਹਜ਼ਰਤ ਮਸੀਹ ਮੌਉਦ ਅਲੈਹਿ ਸਲਾਮ ਨੇ ਜਿਵੇਂ ਰੱਬ ਦੇ ਪਾਕ ਨਾਂ ਦੀਆਂ ਸਹੁੰਆਂ ਖਾਕੇ ਇਹ ਐਲਾਨ ਕੀਤਾ ਹੈ ਕਿ ਮੇਰਾ ਕਲਮਾ ਉਹੋ ਹੈ ਜੋ ਸਾਰਿਆਂ ਮੁਸਲਮਾਨਾਂ ਦਾ ਕਲਮਾ ਹੈ ਅਤੇ ਮੇਰੇ ਰਸੂਲ ਹਜ਼ਰਤ ਮੁਹਾਮਦ ਸਲਲਾਹੁ ਅਲੈਹਿ ਵਸਲਮ ਹਨ ਅਤੇ ਮੇਰਾ ਉਹਨਾਂ ਸਾਰੀਆਂ ਗਲਾਂ ਉਪੱਰ ਇਮਾਨ ਹੈ ਜੋ ਇਸਲਾਮ ਲਿਆਉਣ ਲਈ ਜਿੰਨ੍ਹਾਂ ਗੱਲਾਂ'ਤੇ ਇਮਾਨ ਲਿਆਉਣਾ ਜ਼ਰੂਰੀ ਹੈ । ਜਿਸ ਮਹਾਨਤਾ ਤੇ ਜਿਸ ਸ਼ਾਨ ਨਾਲ ਆਪਣੇ ਸਹੁੰ ਖਾਧੀ ਹੈ ਅਤੇ ਝੂਠਿਆਂ'ਤੇ ਲਾਨੂੰ ਪਾਈ ਹੈ, ਇਸ ਪ੍ਰਕਾਰ ਜੇਕਰ ਇਹ ਆਪਣੇ ਦਾਵੇਂ ਵਿੱਚ ਸੱਚੇ ਹਨ ਤਾਂ ਇਹ ਸਾਰੇ ਚਲਮਾ ਰੱਲਕੇ ਸਹੁੰ ਚੁਕੱਣ ਅਤੇ ਇਹ ਹਲਫ਼ੀਆ ਬਿਆਨ ਦੇਣ ਤੇ ਪ੍ਰਕਾਸ਼ਤ ਕਰਨ । ਇਸ ਦੇ ਨਾਲ ਹੀ ਸੰਸਾਰ ਭਰ ਵਿੱਚ ਇਸ ਦੇ ਅਨੁਵਾਦ ਕਰਾਕੇ ਪ੍ਰਕਾਸ਼ਤ ਕਰਨ ਕਿ ਅਸੀਂ ਰੱਬ ਨੂੰ ਹਾਜ਼ਰ ਨਾਜ਼ਰ ਜਾਣਕੇ ਇਹ ਵਿਸ਼ਵਾਸ ਰਖਦਿਆਂ ਹੋਇਆਂ ਕਿ ਝੂਠਿਆਂ ਉਪੱਰ ਉਸਦੀ ਲਾਨੂੰ ਪੈਂਦੀ ਹੈ ਅਤੇ ਇਹ ਦੁਆ ਕਰਦਿਆਂ ਹੋਇਆਂ ਕਿ ਜੇਕਰ ਅਸੀਂ ਝੂਠੇ ਹਾਂ

ਤਾਂ ਰੱਬ ਸਾਡੇ ਉਪੱਤ ਲਾਨ੍ਹੁਤ ਪਾਏ ਅਤੇ ਸਾਨੂੰ ਅਪਮਾਨਤ ਕਰੇ ਤੇ ਰੁਸਵਾਈ ਕਰੇ, ਇਸ ਸੰਸਾਰ ਵਿੱਚ ਵੀ ਅਤੇ ਆਖਰਤ ਵਿੱਚ ਵੀ ਅਤੇ ਇਹ ਐਲਾਨ ਕਰਦੇ ਹਾਂ ਕਿ ਜਮਾਤ ਅਹਮਦੀਆ ਦਾ ਕਲਮਾ ਵਾਸਤਵ ਵਿੱਚ ਵਖੱਰਾ ਹੈ, ਹੋਰ ਹੈ, ਅਤੇ ਜੱਦ ਇਹ ਕਲਮਾ ਪੜ੍ਹਦੇ ਹਨ ਤਾਂ ਜੱਦ ਮੁਹਮੱਦ ਰਸੂਲੁਲਾਹ ਸਲਲਾਹੁ ਅਲਲਾਹਿ ਵਸਲਮ ਕਹਿੰਦੇ ਹਨ ਤਾਂ ਮੁਰਾਦ ਮਿਰਜ਼ਾ ਗੁਲਾਮ ਅਹਮਦ ਕਾਦੀਆਨੀ ਹੁੰਦੇ ਹਨ ਅਤੇ ਇਹਨਾਂ ਦੀ ਸ਼ਰੀਅਤ ਹੋਰ ਹੈ ਇਹਨਾਂ ਦਾ ਰੱਬ ਹੋਰ ਹੈ ਅਤੇ ਹਜ਼ਰਤ ਮਿਰਜ਼ਾ ਗੁਲਾਮ ਅਮਹਦ ਸਾਹਬ ਨੂੰ ਇਹ ਲੋਕ (نَعُوذُ بِاللّٰہِ مِنْ ذٰلِکِ) ‘ਨਉਝ ਬਿਲੱਹਿ ਮਿਨ ਜਾਲਿਕ’ ਹਜ਼ਰਤ ਮੁਹਮੱਦ ਸਲਲਾਹੁ ਅਲਲਾਹਿ ਵਸਲਮ ਤੋਂ ਹਰ ਪੱਖੋਂ ਵੱਡਾ ਸਮਝਦੇ ਹਨ ।

ਭਾਵ ਇਹ ਕਿ ਜਿਨ੍ਹੇ ਵੀ ਝੂਠ ਇਹ ਘੜ੍ਹ ਰਹੇ ਹਨ ਜੇਕਰ ਇਹਨਾਂ ਵਿੱਚ ਕੁਝ ਵੀ ਗੈਰਤ ਤੇ ਇਮਾਨ ਹੈ ਤਾਂ ਹਜ਼ਰਤ ਮਸੀਹ ਮੌਤਿਦ ਅਲਲਾਹਿ ਸਲਾਮ ਤਾਂ ਪਹਿਲਾਂ ਹੀ ਸਹੁੰ ਚੁੱਕ ਚੁਕੇ ਹਨ ਇਹ ਵੀ ਆਣਕੇ ਸਹੁੰ ਚੁੱਕ ਜਾਣ ਅਤੇ ਫਿਰ ਦੇਖਣ ਰੱਬ ਦੀ ਤਕਦੀਰ ਕੀ ਰੰਗ ਲਿਆਉਂਦੀ ਹੈ ।

ਬਦ ਦੁਆਵਾਂ ਕਰਨ ਤੋਂ ਤਾਂ ਮੈਂ ਰੋਕਦਾ ਹਾਂ ਪਰ ਇਹ ਲੋਕ ਅਜਿਹੇ ਜਾਲਮ ਹਨ ਅਤੇ ਅਜਿਹੀ ਨੀਰਤਾ ਤੇ ਹੋਰਾਫੇਰੀ ਇਹਨਾਂ ਵਿੱਚ ਪਾਈ ਜਾਂਦੀ ਹੈ, ਝੂਠ ਤੇ ਮਨਘੜੰਤ ਗਲਾਂ ਵਿੱਚ ਐਨ੍ਹਾ ਸਾਹਸ ਹੈ ਕਿ ਹੋਰ ਕੋਈ ਮਾਰਗ ਹੀ ਨਹੀਂ ਰਹਿ ਜਾਂਦਾ ਛੁੱਟ ਇਸਦੇ ਕਿ ਹਜ਼ਰਤ ਮਸੀਹ ਮੌਤਿਦ ਅਲਲਾਹਿ ਸਲਾਮ ਦੇ ਇਸ ਚੈਲੰਜ ਨੂੰ ਜੋ ਆਪਣੇ ਅੰਦਰ ਇਕ ਗੁਪਤ ਚੈਲੰਜ ਰਖਦਾ ਹੈ ਉਹਨਾਂ ਵੱਲ ਸੁੱਟੀਏ ਅਤੇ ਉਹਨਾਂ ਨੂੰ ਆਖੀਏ ਕਿ ਜੇਕਰ ਤੁਹਾਡੇ ਵਿੱਚ ਸਾਹਸ ਹੈ ਅਤੇ ਵਾਸਤਵ ਵਿੱਚ ਤੁਸੀਂ ਮੁਤੱਕੀ (ਸੰਜਮੀ) ਹੋ ਅਤੇ ਰੱਬ ਉਪੱਤ ਇਮਾਨ ਰਖਦੇ ਹੋ ਤਾਂ ਤੁਸੀਂ ਵੀ ਇਸ ਪ੍ਰਕਾਰ ਦਾ ਸਾਹਸ ਦਿਖਾਓ । ਹਜ਼ਰਤ ਮਸੀਹ ਮੌਤਿਦ ਅਲਲਾਹਿ ਸਲਾਮ ਨੇ ਜਿਸ ਸ਼ਾਨ ਨਾਲ ਰੱਬ ਨੂੰ ਗਵਾਹ ਤੇ ਹਾਜ਼ਰ ਨਾਜ਼ਰ ਜਾਣਕੇ ਦਾਵਾ ਕੀਤਾ ਹੈ ਅਤੇ ਇਹ ਘੋਸ਼ਣਾ ਕੀਤੀ ਹੈ ਤੁਸੀਂ ਵੀ ਮੁਕਾਬਲੇ ਵਿੱਚ ਅਜਿਹੀ ਹੀ ਘੋਸ਼ਣਾ ਕਰ ਦਿਓ ਕਿ ਇਹ ਲੋਕ ਝੂਠੇ, ਪਾਪੀ, ਵਿਭਚਾਰੀ, ਘੱਟੀਆ ਤੇ

ਫਸਾਈ ਅਤੇ ਹਜ਼ਰਤ ਮੁਹਮੱਦ ਸਲਲਾਹੁ ਅਲੈਹਿ ਵਸਲਮ ਦੇ ਗੁਸਤਾਖ ਅਤੇ ਦੀਨਿ ਇਸਲਾਮ ਤੋਂ ਵਿਨੁਖ ਅਤੇ ਬਹਾਈਆਂ ਵਾਂਗ ਨਵਾਂ ਧਰਮ ਚਲਾਉਣ ਵਾਲੇ ਹਨ। ਇਹ ਸਾਰੀਆਂ ਗਲੋਂ ਜੋ ਆਰੋਪ ਲਾਏ ਗਏ ਹਨ ਇਹ ਇਸ ਦੀ ਘੋਸ਼ਣਾ ਕਰ ਦੇਣ ਫਿਰ ਦੇਖਣ ਰੱਬ ਦੀ ਤਕਦੀਰ ਕੀ ਨਿਰਣਾ ਕਰਦੀ ਹੈ।

ਹਜ਼ਰਤ ਮਸੀਹ ਮੌਤਿਦ ਅਲੈਹਿ ਸਲਾਮ ਫਰਮਾਉਂਦੇ ਹਨ : -

“ਆਖੀਰ ਮੈਂ ਫਿਰ ਸਾਧਾਰਣ ਲੋਕਾਂ ਤੇ ਸਪਸ਼ਟ ਕਰਦਾ ਹਾਂ ਕਿ ਮੈਂਨੂੰ ਉਸ ਮਹਾਪ੍ਰਾਪੀ ਰੱਬ ਦੀ ਸਹੁੰ ਹੈ ਕਿ ਮੈਂ ਕਾਫ਼ਰ ਨਹੀਂ।

(لَا إِلَهَ إِلَّا اللَّهُ مُحَمَّدُ رَسُولُ اللَّهِ) ‘ਲਾ ਇਲਾਹਾ ਇਲਲਾਹੁ ਮੁਹਮੱਦੁਰ ਰਸੂਲੁਲਾਹਿ’
 ਮੇਰਾ ਅਕੀਦਾ ਹੈ ਅਤੇ (41: ﴿وَلَكِنْ رَسُولَ اللَّهِ وَخَاتَمَ النَّبِيِّينَ﴾ (الأحزاب
 ‘ਵਲਾ ਕਿਨ ਰਸੂਲੁਲਾਹਿ ਵ ਖਾਤਮਨ ਨਬੀਯੀਨਾ’) (ਅਲ ਅਹਜਾਬ : 41)
 ਉਪੱਤ ਹਜ਼ਰਤ ਮੁਹਮੱਦ ਰਸੂਲੁਲਾਹ ਸਲਲਾਹੁ ਅਲੈਹਿ ਵਸਲਮ ਬਾਰੇ ਮੇਰਾ
 ਇਮਾਨ ਹੈ। ਮੈਂ ਆਪਣੇ ਇਮਾਨ ਦੀ ਪੱਕਿਆਈ ਉਪੱਤ ਐਨ੍ਹੀਆਂ ਸਹੁੰਆ
 ਖਾਂਦਾ ਹਾਂ ਜਿੰਨ੍ਹੇ ਰੱਬ ਦੇ ਪਵਿੱਤਰ ਨਾਂ ਹਨ ਅਤੇ ਜਿੰਨ੍ਹੇ ਕੁਰਆਨ ਕਰੀਮ ਦੇ
 ਅਖੱਰ ਹਨ ਅਤੇ ਜਿੰਨ੍ਹੇ ਰੱਬ ਕੋਲ ਹਜ਼ਰਤ ਮੁਹਮੱਦ ਸਲਲਾਹੁ ਅਲੈਹਿ ਵਸਲਮ
 ਦੇ ਚਮਤਕਾਰ ਹਨ। ਕੋਈ ਅਕੀਦਾ ਮੇਰਾ ਰੱਬ ਅਤੇ ਉਸਦੇ ਰਸੂਲ ਸਲਲਾਹੁ
 ਅਲੈਹਿ ਵਸਲਮ ਦੇ ਫਰਮਾਨ ਦੇ ਵਿਪਰੀਤ ਨਹੀਂ ਹੈ ਅਤੇ ਜੇਕਰ ਕੋਈ ਅਜਿਹਾ
 ਸੋਚਦਾ ਹੈ ਤਾਂ ਇਹ ਉਸ ਦੀ ਆਪਣੀ ਗਲਤੀ ਹੈ ਅਤੇ ਜੋ ਮਨੁਖ ਮੈਨੂੰ ਹੁਣ ਵੀ
 ਕਾਫ਼ਰ ਸਮਝਦਾ ਹੈ ਅਤੇ ਇਨਕਾਰ ਕਰਨ ਤੋਂ ਮੁਝਦਾ ਨਹੀਂ ਤਾਂ ਨਿਸ਼ਚੇ ਹੀ ਚੇਤੇ
 ਰੱਖੋ ਕਿ ਮਰਨ ਦੇ ਬਾਦ ਵੀ ਉਸ ਨੂੰ ਪੁੱਛਿਆ ਜਾਵੇਗਾ।”

(ਕਰਮਾਤੁਸ਼ਾਇਕੀਨ, ਬੁਹਾਨੀ ਖਜਾਇਨ ਭਾਗ-7, ਪੰਨਾ 67)

ਉਤੱਤ ਵਿੱਚ ਦੜ੍ਹਿਤਾ ਹੈ, ਸ਼ਕਤੀ ਤੇ ਸ਼ਾਨ ਹੈ ਪਰ ਨਾਲ ਹੀ ਇਕ
 ਦਇਆ ਦਾ ਪੱਖ ਵੀ ਹੈ ‘ਮਰਨ ਦੇ ਬਾਦ ਵੀ ਉਸ ਨੂੰ ਪੁੱਛਿਆ ਜਾਵੇਗਾ’ ਪਰ
 ਇਹ ਲੋਕ ਕਿੰਨ੍ਹੇ ਮੁੰਹਫੱਟ ਹੋ ਚੁੱਕੇ ਹਨ ਕਿ ਹੁਣ ਇਹਨਾਂ ਨੂੰ ਇਹ ਆਖਣਾ

ਚਾਹੀਦਾ ਹੈ ਕਿ ਜੇਕਰ ਅਸੀਂ ਝੂਠੇ ਹਾਂ ਤਾਂ ਰੱਬ ਸਾਨੂੰ ਇਸ ਦੁਨੀਆ ਵਿੱਚ ਵੀ ਪੁੱਛੋ । ਹੁਣ ਤਾਂ ਉਸ ਮਨੁੱਖ ਦੇ ਰਾਹੇ ਤੁਰ ਪਏ ਹਨ ਜਿਸ ਨੇ ਕਿਹਾ ਸੀ ਕਿ ਇਸ ਦੁਨੀਆ ਵਿੱਚ ਵੀ ਸਾਡੇ ਉਪੱਰ ਪਥਰਾਉ ਹੋਵੇ ਅਤੇ ਅਕਾਸ਼ ਵੀ ਪਥਰ ਵਰ੍ਹਾਏ ।

ਇਸ ਲਈ ਜੱਦ ਐਨ੍ਹਾਂ ਮੂੰਹਫੱਟ ਹੋ ਚੁਕੇ ਹਨ ਤਾਂ ਫਿਰ ਅੱਗੇ ਵਧੋਣ ਅਤੇ ਰੱਬ ਦੀਆਂ ਸਹੁੰਆ ਚੁੱਕ ਕੇ ਇਹ ਐਲਾਨ ਕਰਨ, ਜੇਕਰ ਅਸੀਂ ਝੂਠੇ ਹਾਂ ਤਾਂ ਰੱਬ ਇਸ ਸੰਸਾਰ ਵਿੱਚ ਸਾਡੇ ਉਪੱਰ ਲਾਨ੍ਹਤ ਪਾਏ ਅਤੇ ਸਾਨੂੰ ਬਰਬਾਦ ਤੇ ਅਪਮਾਨਤ ਕਰੋ, ਜੇਕਰ ਅਸੀਂ ਝੂਠੇ ਹਾਂ ਕਿ ਅਮਹਦੀ ਮੁਹਮੱਦ ਮੁਸਤਫ਼ਾ ਸਲਲਾਹੁ ਅਲਾਹਿ ਵਸਲਮ ਦਾ ਕਲਮਾ ਨਹੀਂ ਪੜ੍ਹਦੇ ਸਗੋਂ ਮਿਰਜ਼ਾ ਗੁਲਾਮ ਅਮਹਦ ਦਾ ਕਲਮਾ ਪੜ੍ਹਦੇ ਹਨ, ਮੁਹਮੱਦ ਸਲਲਾਹੁ ਅਲਾਹਿ ਵਸਲਮ ਦੇ ਦੀਨ ਨੂੰ ਨਹੀਂ ਮਨੁੰਦੇ ਸਗੋਂ ਵਖੱਰਾ ਧਰਮ ਬਣਾਇਆ ਹੋਇਆ ਹੈ, ਕੁਰਆਨ ਕਰੀਮ ਨੂੰ ਮਨੁੰਣ ਵਾਲੇ ਨਹੀਂ ਸਗੋਂ ਇਕ ਹੋਰ ਕਿਤਾਬ ਹੈ ਜੋ ਕੁਰਆਨ ਕਰੀਮ ਦੇ ਵਿਪਰੀਤ ਅਤੇ ਉਸ ਤੋਂ ਵਖੱਰੀ ਇਕ ਕਿਤਾਬ ਬਣਾ ਲਈ ਹੈ । ਇਹਨਾਂ ਦੀ ਸ਼ਰੀਅਤ ਬਹਾਈਆਂ ਵਾਂਗ ਵਖੱਰੀ ਸ਼ਰੀਅਤ ਹੈ, ਇਹਨਾਂ ਦਾ ਰੱਬ ਹੋਰ ਹੈ, ਇਹਨਾਂ ਦਾ ਰਸੂਲ ਹੋਰ ਹੈ ਸਗੋਂ ਮਿਰਜ਼ਾ ਗੁਲਾਮ ਅਹਮਦ ਕਾਦੀਆਨੀ ਨੂੰ ‘ਨਉਜ਼ਬਿੱਲਾਹਿ ਮਿਨ ਜਾਲਿਕ’ ਇਹ ਮੁਹਮੱਦ ਰਸੂਲੁਲਾਹ ਸਲਲਾਹੁ ਅਲਾਹਿ ਵਸਲਮ ਤੋਂ ਵੱਡਾ ਨਥੀ ਹੀ ਨਹੀਂ ਸਗੋਂ ਰੱਬ ਮਨੰਦੇ ਹਨ । ਇਹ ਸਾਰੀਆਂ ਗੱਲਾਂ ਇਹ ਸਾਰੀ ਬਕਵਾਸ ਇਸੇ ਕਿਤਾਬ ਵਿੱਚ ਹੈ ।

ਤਾਂ ਫਿਰ ਇਹ ਕਰ ਲੈਣ ਅਤੇ ਜੇਕਰ ਇਹ ਕਰਕੇ ਦਿਖਾਉਣ ਤਾਂ ਮੈਂ ਆਪ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਕਿ ਰੱਬ ਦਾ ਕਹਿਰੀ ਪ੍ਰਕੋਪ ਅਵਸ਼ਾਸ ਪ੍ਰਕਟ ਹੋਵੇਗਾ । ਆਪ ਆਪਣੀਆਂ ਅਖ਼ੋਂ ਸਾਹਮਣੇ ਦੇਖੋਗੇ ਕਿ ਕਿਵੇਂ ਰੱਬ ਦੀ ਤਕਦੀਰ ਉਹਨਾਂ ਦੇ ਪਤੌਰੇ ਉਡਾਕੇ ਰੱਖ ਦੇਵੇਗੀ ਅਤੇ ਅਪਮਾਨਤ ਤੇ ਖਿੰਡ ਪੁੰਡਕੇ ਰੱਖ ਦੇਵੇਗੀ । ਅਸਫਲਤਾ ਤਾਂ ਹਰ ਅਵਸਥਾ ਵਿੱਚ ਉਹਨਾਂ ਦੇ ਮੁਕਦੱਰ ਵਿੱਚ ਹੈ ਪਰ ਅਸੀਂ ਤਾਂ ਇਹ ਮਿੰਨਤਾਂ (ਤਰਲੇ ਮਾਰਦੇ ਹਾਂ) ਕਰਦੇ ਹਾਂ ਅਤੇ ਉਸੇ ਦੀ

ਹਮੇਸ਼ਾ ਰੱਬ ਤੋਂ ਇਹ ਆਸ ਰਖਦੇ ਹਾਂ ਕਿ ਰੱਬ ਇਹਨਾਂ ਨੂੰ ਸੁਮਾਰਗ ਪ੍ਰਦਾਨ ਕਰੇ ਇਹਨਾਂ ਨੂੰ ਹਿਦਾਇਤ ਬਖਸ਼ੇ, ਰੱਬ ਇਹਨਾਂ ਤੇ ਆਪਣੀ ਮਿਹਰ ਕਰੇ, ਇਹ ਆਪਣੀਆਂ ਬਦੀਆਂ ਤੋਂ ਬਾਜ਼ ਆ ਜਾਣ ਅਤੇ ਇਹ ਅਸੀਂ ਇਸ ਲਈ ਕਰਦੇ ਹਾਂ ਕਿ ਖੁਦਾਈ ਆਪਣੇ ਹੱਥ ਵਿੱਚ ਨਹੀਂ ਲੈਂਦੇ । ਹਜ਼ਰਤ ਮੁਹਾਮਦ ਸਲਲਾਹੁ ਅਲਵਾਹਿ ਵਸਲਮ ਨੂੰ ਤਾਂ ਰੱਬ ਨੇ ਆਪ ਰੋਕ ਦਿਤਾ ਸੀ, ਪਰ ਉਹਨਾਂ ਵਿੱਚੋਂ ਕੋਣ ਅਜਿਹੇ ਹਨ ਜੋ ਪ੍ਰਕੋਪੀ ਹਨ ਅਤੇ ਕੋਣ ਅਜਿਹੇ ਹਨ ਜੋ ਵਿੱਚੋਂ ਨੇਕ ਸੁਭਾਵੀ ਹਨ, ਸਾਨੂੰ ਉਸਦਾ ਗਿਆਨ ਨਹੀਂ । ਇਸ ਲਈ ਮਨ ਤਿਆਰ ਨਹੀਂ ਹੁੰਦਾ ਕਿ ਸਾਰਿਆਂ ਤੇ ਅਜਿਹੀ ਲਾਨੂਤ ਪਾਈ ਜਾਵੇ, ਪਰ ਹੁਣ ਜੋ ਮੈਂ ਪੇਸ਼ ਕਰ ਰਿਹਾ ਹਾਂ ਇਸ ਦਾ ਅਰਥ ਇਹ ਹੈ ਕਿ ਜੇਕਰ ਉਹਨਾਂ ਵਿੱਚ ਸਾਹਸ ਹੈ ਤਾਂ ਆਪ ਅੱਗੇ ਆਉਣ ਅਤੇ ਸਾਡੇ ਉਪੱਰ ਲਾਨੂਤ ਪਾਉਣ ਅਤੇ ਆਪਣੇ ਦਾਵੇ ਦੇ ਪੱਖ ਵਿੱਚ ਆਪਣੇ ਉਪੱਰ ਜੇਕਰ ਝੂਠਾ ਹੈ ਤਾਂ ਲਾਨੂਤ ਪਾਏ । ਜੇਕਰ ਉਸ ਵਿੱਚ ਜੁਰਤ ਤੇ ਸਾਹਸ ਹੈ ਤਾਂ ਆਵੇ ਅਤੇ ਆਪ ਦੇਖੋ ਕਿ ਰੱਬ ਦੀ ਤਕਦੀਰ ਉਸ ਨੂੰ ਕਿਵੇਂ ਅਪਮਾਨਤ, ਜਲੀਲ ਤੇ ਰੁਸਵਾ ਕਰਕੇ ਦਿਖਾਉਂਦੀ ਹੈ ।”

(ਖੁਤਬਾ ਜੁਮਾ 6 ਮਾਰਚ 1987 ਈ.)

ਇਥਨੇ ਮਰਿਯੁਮ ਮਰ ਗਿਆ ਹੱਕ ਕੀ ਕਸਮ
ਦਾਖਿਲੇ ਜਨਤ ਹੁਆ ਵੋਹ ਮੁਹਤਰਮ
(ਦੁਰੋ ਸਮੀਨ)

بِسْمِ اللَّهِ الرَّحْمَنِ الرَّحِيمِ

وَعَلَىٰ عَبْدِهِ الْمَسِيحِ اُبُوٰ نُصَارَٰ
خَمْلَةٌ وَنُصْرَىٰ عَلَى رَسُولِهِ الْكَرِيمِ
خدا کے فضل اور حم کے ساتھ
حوالا ناصر

ਆਇਨਾਇ ਕਮਾਲਾਤਿ ਇਸਲਾਮ ਸਹੁੰ ਖਾਣ ਦਾ ਉਦੇਸ਼

“ਸਹੁੰ (ਕਸਮ) ਬਾਰੇ ਚੰਗੀ ਤਰ੍ਹਾਂ ਚੇਤੇ ਰਖੋਣਾ ਚਾਹੀਦਾ ਹੈ ਕਿ ਉਸ ਜਲਾਲ ਵਾਲੇ (ਮਹਾਪ੍ਰਤਾਪੀ) ਰੱਬ ਦੀਆਂ ਸਹੁੰਆਂ ਦਾ ਮਨੁਖ ਦੀਆਂ ਸਹੁੰਆਂ ਤੇ ਅਨੁਮਾਨ ਲਾਉਂਣਾ ਇਕ ਅਨੁਮਾਨਤ ਡਰਕ (ਅੰਤਰ) ਹੈ, ਰੱਬ ਨੇ ਜੋ ਮਨੁਖ ਨੂੰ ਰੱਬ ਤੋਂ ਬਿਨਾਂ ਹੋਰਨਾ ਦੀਆਂ ਸਹੁੰਆਂ ਖਾਣ ਤੋਂ ਮੌਜ਼ਿਆ ਹੈ ਉਸ ਦਾ ਸਬਬ ਇਹ ਹੈ ਕਿ ਮਨੁਖ ਜੱਦ ਸਹੁੰ ਚੁਕੋਂਦਾ ਹੈ ਤਾਂ ਉਸ ਦਾ ਨਿਸ਼ਚਾ ਇਹ ਹੁੰਦਾ ਹੈ ਕਿ ਜਿਸ ਰੀਜ਼ ਦੀ ਸਹੁੰ ਖਾਧੀ ਗਈ ਹੈ ਉਸ ਨੂੰ ਇਕ ਅਜਿਹੇ ਰਸ਼ਮਦੀਦ ਗਵਾਹ ਦੇ ਰੂਪ ਵਿੱਚ ਖੜਾ ਕਰੇ ਕਿ ਜੋ ਆਪਣੀ ਵਿਅਕਤੀਗੱਤ ਜਾਣਕਾਰੀ ਨਾਲ ਉਸ ਦੇ ਬਿਆਨ ਦੀ ਪਖੜਤਾ ਜਾਂ ਵਿਪਖੜਤਾ ਕਰ ਸਕਦਾ ਹੈ, ਕਿਉਂਕਿ ਜੇਕਰ ਸੋਚਕੇ ਦੇਖੀਏ ਤਾਂ ਸਹੁੰ ਦਾ ਵਾਸਤਵਕ ਭਾਵ ਗਵਾਹੀ ਹੀ ਹੈ। ਜੱਦ ਮਨੁਖ ਸਾਧਾਰਣ ਗਵਾਹੀਆਂ ਪੇਸ਼ ਕਰਨ ਤੋਂ ਅਸਮਰਥ ਹੋ ਜਾਂਦਾ ਹੈ ਤਾਂ ਫਿਰ ਸਹੁੰਆਂ ਦਾ ਮੁਬਾਜ਼ ਹੁੰਦਾ ਹੈ ਤਾਂ ਜੋ ਉਸ ਤੋਂ ਲਾਭ ਉਠਾਏ। ਜੋ ਇਕ ਰਸ਼ਮਦੀਦ ਗਵਾਹ ਦੀ ਗਵਾਹੀ ਨਾਲ ਲੈਂਣਾ ਚਾਹੀਦਾ ਹੈ ਪਰ ਇਹ ਵਿਉਤ ਕਰਨਾ ਜਾਂ ਆਸਥਾ ਰਖੋਣੀ ਕਿ ਰੱਬ ਤੋਂ ਬਿਨਾਂ ਹੋਰ ਵੀ ਕੋਈ ਚੀਜ਼ ਹਾਜ਼ਰ ਨਾਜ਼ਰ ਹੈ ਅਤੇ ਪੱਖ ਜਾਂ ਵਿਪੱਖ ਜਾਂ ਦੰਡ ਜਾਂ ਕਿਸੇ ਹੋਰ ਕਾਰਜ ਉਪੱਤ ਕਾਦਰ ਹੈ, ਸਪਸ਼ਟ ਕੁਝਕਾਰ ਦੀ

ਗੱਲ ਹੈ। ਇਸ ਲਈ ਰੱਬ ਦੀਆਂ ਸਾਰੀਆਂ ਕਿਤਾਬਾਂ ਵਿੱਚ ਮਨੁੱਖ ਲਈ ਇਹੋ ਸਿੱਖਿਆ ਹੈ ਕਿ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਸਹੁੰ ਉਕਾ ਹੀ ਨ ਖਾਣੀ ਜਾਵੇ।

ਹੁਣ ਸਪਸ਼ਟ ਹੈ ਕਿ ਰੱਬ ਦੀਆਂ ਸਹੁੰਆਂ ਦਾ ਮਨੁੱਖ ਦੀਆਂ ਸਹੁੰਆਂ ਨਾਲ ਅਨੁਮਾਨ ਲਾਉਣਾ ਠੀਕ ਨਹੀਂ ਹੋ ਸਕਦਾ। ਕਿਉਂਕਿ ਰੱਬ ਨੂੰ ਮਨੁੱਖ ਵਾਂਗ ਕਿਸੇ ਪ੍ਰਕਾਰ ਦੀ ਕੋਈ ਅਜਿਹੀ ਔਕੜ ਨਹੀਂ ਆਉਂਦੀ, ਜੋ ਮਨੁੱਖ ਨੂੰ ਸਹੁੰ ਚੁਕੱਣ ਸਮੇਂ ਆਉਂਦੀ ਹੈ, ਸਗੋਂ ਉਸ ਦਾ ਸਹੁੰ ਚੁਕੱਣਾ ਇਕ ਹੋਰ ਰੂਪ ਰਖਦਾ ਹੈ ਜੋ ਉਸ ਦੀ ਸ਼ਾਨ ਯੋਗ ਤੇ ਉਸ ਦੀ ਕੁਦਰਤ ਅਨੁਸਾਰ ਹੈ।”

(ਭੂਹਾਨੀ ਖਜ਼ਾਇਨ ਭਾਗ 5, ਆਇਨਾਇ ਕਮਾਲਾਤਿ ਇਸਲਾਮ ਪੰਨਾ 95-96)

ਦਿਲਬਰਾ ਮੁੜ ਕੇ ਕਸਮ ਤੇਰੀ ਯਕਤਾਈ ਕੀ

ਆਪ ਕੋ ਤੇਰੀ ਮੁਹਬੱਤ ਮੌ ਭੁਲਾਯਾ ਹਮਨੇ

(ਭੂਹਾਨੀ ਖਜ਼ਾਇਨ ਭਾਗ 5, ਆਇਨਾਇ ਕਮਾਲਾਤਿ ਇਸਲਾਮ ਪੰਨਾ 225)

وَاللَّهُ أَنِّي قَدْ رَأَيْتُ جَنََّلَهُ

ਵਲੱਗਹਿ ਇਨੀ ਕਦ ਰਾਇਤੁ ਜਮਾਲਾਹੂ

(ਰੱਬ ਦੀ ਸਹੁੰ ਮੌ ਤੁਹਾਡੀ ਸੁੰਦਰਤਾ ਦੇਖੀ ਹੈ)

بِعَيْوَنِ جِسْبِيْ قَاعِدًا مَكَانِيْ

ਬਿ-ਉਯੂਨਿ ਜਿਸਮੀ ਕਾਇਦਨ ਬਿ-ਮਕਾਨੀ

(ਅਪਣੀਆਂ ਸ਼ਰੀਰਕ ਅਖੋਂ ਨਾਲ ਆਪਣੇ ਘਰ ਵਿੱਚ)

(ਭੂਹਾਨੀ ਖਜ਼ਾਇਨ ਭਾਗ 5, ਆਇਨਾਇ ਕਮਾਲਾਤਿ ਇਸਲਾਮ ਪੰਨਾ 593)

ਹਕੀਕਾਤੁਲ ਵਹੀ

“ਇਸ ਉਮੱਤ (ਇਸਲਾਮ) ਵਿੱਚ ਕੁਝ ਲੋਕ ਅਜਿਹੇ ਹੋਣਗੇ ਜਿੰਨਾ ਦਾ ਨਾਂ ਯਹੂਦ ਰੱਖਿਆ ਜਾਏਗਾ। ਇਸੇ ਪ੍ਰਕਾਰ ਇਸ ਉਮੱਤ ਵਿੱਚੋਂ ਇਕ ਵਿਅਕਤੀ ਪੈਦਾ ਹੋਵੇਗਾ ਜਿਸ ਦਾ ਨਾਂ ਈਸਾ ਅਤੇ ਮਸੀਹ ਮੋਉਦ ਰੱਖਿਆ ਜਾਏਗਾ। ਕੀ

ਲੋੜ ਹੈ ਕਿ ਹਜ਼ਰਤ ਈਸਾ ਨੂੰ ਆਕਾਸ਼ ਤੋਂ ਉਤਾਰਿਆ ਜਾਵੇ ਅਤੇ ਉਹਨਾਂ ਦੀ ਸਥਾਈ ਨਥੁਵੱਤ ਦਾ ਜਾਮਾ ਲਾਹਕੇ ਉਮੱਤੀ ਬਣਾਇਆ ਜਾਵੇ । ਜੇਕਰ ਆਖਿਆ ਜਾਵੇ ਕਿ ਇਹ ਕਾਰਵਾਈ ਦੰਡ ਵੱਜ਼ੋਂ ਹੋਵੇਗੀ ਕਿਉਂਕਿ ਉਹਨਾਂ ਦੀ ਕੋਮ ਨੇ ਉਹਨਾਂ ਨੂੰ ਰੱਬ ਬਣਾਇਆ ਸੀ ਤਾਂ ਇਹ ਉਤੱਰ ਵੀ ਬੇਹੂਦਾ ਹੈ ਕਿਉਂਕਿ ਇਸ ਵਿੱਚ ਹਜ਼ਰਤ ਈਸਾ ਅਲੈਹਿ ਸਲਾਮ ਦਾ ਕੀ ਕਸੂਰ ਹੈ ।

ਮੈਂ ਇਹ ਗਲੋਂ ਕਿਸੇ ਅਨੁਮਾਨ ਜਾਂ ਕਲਪਨਾ ਨਾਲ ਨਹੀਂ ਕਹਿੰਦਾ ਸਗੋਂ ਮੈਂ ਰੱਬ ਕੋਲੋਂ ਵਰੀ ਪ੍ਰਾਪਤ ਕਰਕੇ ਕਹਿੰਦਾ ਹਾਂ ਅਤੇ ਉਸ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਉਸੇ ਨੇ ਮੈਂਨੂੰ ਇਹ ਸੂਚਨਾ ਦਿੱਤੀ ਹੈ । ਸਮਾਂ ਮੇਰੀ ਗਵਾਹੀ ਦਿੰਦਾ ਹੈ । ਰੱਬ ਦੇ ਨਿਸ਼ਾਨ ਮੇਰੀ ਗਵਾਹੀ ਦਿੰਦੇ ਹਨ ।”

(ਰੁਹਾਨੀ ਖੜਾਇਨ ਭਾਗ 22, ਪੰਨਾ 33, ਹਕੀਕਾਤੁਲ ਵਰੀ ਪੰਨਾ 30,31)

“ਮੇਰੇ ਹੀ ਯੁੱਗ ਵਿੱਚ ਰਮਜ਼ਾਨ ਦੇ ਮਹਿਨੀ ਵਿੱਚ ‘ਕੁਸੂਫ਼ ਵ ਖੁਸੂਫ਼’ (ਸੂਰਜ ਤੇ ਚੰਨ੍ਹ ਨੂੰ ਭਵਿੱਖਬਾਣੀਆਂ ਅਨੁਸਾਰ ਪਹਿਲਾਂ ਤੋਂ ਮਿੱਥੀਆਂ ਮਿਤੀਆਂ ਵਿੱਚ ਗ੍ਰਹਿਣ ਲਗਣਾ) ਹੋਇਆ, ਮੇਰੇ ਹੀ ਯੁੱਗ ਵਿੱਚ ਦੇਸ਼ ਵਿੱਚ ਕੁਰਆਨ ਕਰੀਮ, ਸਹੀ ਹਦੀਸਾਂ ਤੇ ਪਹਿਲੀਆਂ ਕਿਤਾਬਾਂ ਅਨੁਸਾਰ ਤਾਉਨ (ਪਲੇਗ) ਫੈਲਿਆ, ਮੇਰੇ ਹੀ ਯੁੱਗ ਵਿੱਚ ਨਵੀਆਂ ਕਾਢਾਂ ਦੀ ਸਵਾਰੀ ਅਰਥਾਤ ਰੇਲ ਗੱਡੀ ਆਈ ਅਤੇ ਮੇਰੇ ਹੀ ਯੁੱਗ ਵਿੱਚ ਮੇਰੀਆਂ ਭਵਿੱਖਬਾਣੀਆਂ ਅਨੁਸਾਰ ਭਿਆਨਕ ਭੁਚਾਲ ਆਏ ਤਾਂ ਫਿਰ ਕੀ ਸੰਜਮਤਾ ਦਾ ਇਹ ਤਕਾਦਾ ਨਹੀਂ ਕਿ ਮੇਰੇ ਝੁਠਲਾਉਣ ਦਾ ਸਾਹਸ ਨ ਕੀਤਾ ਜਾਂਦਾ ?

ਦੇਖੋ ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਹਜ਼ਾਰਾਂ ਹੀ ਨਿਸ਼ਾਨ ਮੇਰੇ ਪ੍ਰਮਾਣ ਲਈ ਪ੍ਰਕਟ ਹੋਏ ਹਨ ਅਤੇ ਹੋ ਰਹੇ ਹਨ ਅਤੇ ਭਵਿੱਖ ਵਿੱਚ ਹੁੰਦੇ ਰਹਿਣਗੇ । ਜੇਕਰ ਇਹ ਮਨੁੱਖੀ ਯੋਜਨਾ ਹੁੰਦੀ ਤਾਂ ਐਨ੍ਹਾ ਸਮਰਥਨ ਤੇ ਸਹਾਇਤਾ ਉਸਦੀ ਉਕੱਤਾ ਹੀ ਨ ਹੁੰਦੀ ਅਤੇ ਇਹ ਗੱਲ ਨਿਆਏ ਤੇ ਇਮਾਨ ਦੇ ਵਿਰੁਧ ਹੈ ਕਿ ਹਜ਼ਾਰਾਂ ਨਿਸ਼ਾਨੀਆਂ ਵਿੱਚੋਂ ਜੋ ਪ੍ਰਕਟ ਹੋ ਚੁੱਕੀਆਂ ਹਨ ਕੇਵਲ ਇਕ ਜਾਂ ਦੋ ਗਲੋਂ ਨੂੰ ਲੋਕਾਂ ਨੂੰ ਧੋਖਾ ਦੇਣ ਲਈ ਪੇਸ਼ ਕਰਨਾ ਕਿ ਛਲਾਣੀ

ਪੇਸ਼ਗੋਈ ਪੂਰੀ ਨਹੀਂ ਹੋਈ । ਹੇ, ਮੂਰਖੇ, ਅਕਲ ਦੇ ਅੰਨਿਓ ! ਨਿਆਏ ਤੇ ਇਮਾਨਦਾਰੀ ਤੋਂ ਢੂਰ ਰਹਿਣ ਵਾਲਿਓ !! ਹਜ਼ਾਰਾਂ ਰੀ ਭਵਿੱਖਬਾਣੀਆਂ ਵਿੱਚੋਂ ਜੇਕਰ ਇਕ ਜਾਂ ਦੋ ਭਵਿੱਖਬਾਣੀਆਂ ਦਾ ਪੂਰਾ ਹੋਣਾ ਤੁਹਾਡੀ ਸਮਝ ਵਿੱਚ ਨਹੀਂ ਆ ਸਕਿਆ ਤਾਂ ਕੀ ਤੁਸੀਂ ਇਸ ਬਹਾਨੇ ਨਾਲ ਰੱਬ ਦੇ ਸਾਹਮਣੇ ਅਸਮਰਥ ਠਹਿਰ ਜਾਓਗੇ । ਤੌਬਾ ਕਰੋ ਕਿ ਰੱਬ ਦੇ ਦਿਨ ਨੇੜੇ ਹਨ ਅਤੇ ਉਹ ਨਿਸ਼ਾਨ ਪ੍ਰਕਟ ਹੋਣ ਵਾਲੇ ਹਨ ਜੋ ਧਰਤੀ ਨੂੰ ਹਿਲਾ ਦੇਣਗੇ ।”

(ਤੁਹਾਨੀ ਖਜ਼ਾਇਨ ਭਾਗ 22, ਪੰਨਾ 48, ਹਕੀਕਾਤੁਲਵਹੀ ਪੰਨਾ 45-46)

ਹਾਸ਼ਮੀਆ

“ਜੇਕਰ ਰੱਬ ਦੀਆਂ ਨਿਸ਼ਾਨੀਆਂ ਨੂੰ ਜੋ ਮੇਰੇ ਪੱਖ ਵਿੱਚ ਪ੍ਰਕਟ ਹੋਈਆਂ ਹਨ ਅੱਜ ਦੇ ਦਿਨ ਤੱਕ ਗਿਣਤੀ ਕੀਤੀ ਜਾਵੇ ਤਾਂ ਉਹ ਤਿੰਨ ਲੱਖ ਤੋਂ ਵੀ ਵੱਧ ਹੋਣਗੀਆਂ, ਫਿਰ ਜੇਕਰ ਐਨ੍ਹੀਆਂ ਨਿਸ਼ਾਨੀਆਂ ਵਿੱਚੋਂ ਦੋ ਤਿੰਨ ਨਿਸ਼ਾਨ ਕਿਸੇ ਵਿਰੋਧੀ ਦੀ ਦਿਸ਼ਾਟੀ ਵਿੱਚ ਸ਼ੰਕਾ ਵਿੱਚ ਹਨ ਤਾਂ ਉਹਨਾਂ ਬਾਰੇ ਰੋਲ੍ਹਾ ਪਾਉਣਾ ਅਤੇ ਐਨ੍ਹੀਆਂ ਬਹੁਤੀਆਂ ਨਿਸ਼ਾਨੀਆਂ ਤੋਂ ਲਾਭ ਨ ਉਠਾਉਣਾ, ਕੀ ਇਹੋ ਇਹਨਾਂ ਲੋਕਾਂ ਦੀ ਸੰਜਮਤਾ ਹੈ, ਕੀ ਨਵੀਆਂ ਦੀ ਭਵਿੱਖਬਾਣੀਆਂ ਵਿੱਚ ਇਸ ਪ੍ਰਕਾਰ ਦੀ ਉਧਾਰਣ ਨਹੀਂ ਪਾਈ ਜਾਂਦੀ ।”

“(وَأَمَّا بِنُعْمَةِ رَبِّكَ فَخَرِّبُ) (ਵ-ਆਮਾਂ ਬਿਨਿ-ਮਤਿਕਾ ਡ-ਹੋਦਿਸ) ਅਨੁਸਾਰ ਆਪਣੇ ਬਾਰੇ ਦਸੱਦਾ ਹਾਂ ਕਿ ਰੱਬ ਨੇ ਮੈਨੂੰ ਉਸ ਤੀਜੇ ਦਰਜੇ ਵਿੱਚ ਦਾਖਲ ਕਰਕੇ ਉਹ ਨੇਮਤ ਬਖਸ਼ੀ ਹੈ ਜੋ ਮੇਰੇ ਜਤਨ ਨਾਲ ਨਹੀਂ ਸਗੋਂ ਮਾਂ ਦੀ ਕੁੱਖ ਵਿੱਚ ਹੀ ਮੈਨੂੰ ਪ੍ਰਦਾਨ ਕੀਤੀ ਗਈ ਹੈ ਮੇਰੇ ਪੱਖ ਵਿੱਚ ਉਸ ਨੇ ਉਹ ਨਿਸ਼ਾਨ ਪ੍ਰਕਟ ਕੀਤੇ ਹਨ ਕਿ ਅੱਜ ਦੀ ਮਿਤੀ ਜੋ 16 ਜੁਲਾਈ 1906 ਈ. ਹੈ ਜੇਕਰ ਮੈਂ ਉਹਨਾਂ ਨੂੰ ਵੱਖਰਿਆਂ ਵੱਖਰਿਆਂ ਗਿਣਤੀ ਕਰਾਂ ਤਾਂ ਮੈਂ ਰੱਬ ਦੀ ਸਹੁੰ ਖਾਕੇ ਕਹਿ ਸਕਦਾ ਹਾਂ ਕਿ ਉਹ ਤਿੰਨ ਲੱਖ ਤੋਂ ਵੀ

ਵੱਧ ਹਨ ਅਤੇ ਜੇਕਰ ਕੋਈ ਮੇਰੀ ਸਹੁੰ ਉਪਰ ਵਿਸ਼ਵਾਸ ਨ ਕਰੇ ਤਾਂ ਮੈਂ ਉਸ ਨੂੰ
ਸਬੂਤ ਦੇ ਸਕਦਾ ਹਾਂ ।”

(ਚੁਹਾਨੀ ਖਜ਼ਾਇਨ ਭਾਗ 22, ਪੰਨਾ 70, ਹਕੀਕਾਤੁਲ ਵਹੀ ਪੰਨਾ 67)

“ਤਾਉਨ (ਪਲੇਗ) ਦੇ ਦਿਨਾਂ ਵਿੱਚ ਜੱਦ ਕਿ ਕਾਦੀਆਂ ਵਿੱਚ ਤਾਉਨ
ਜੋਰਾਂ’ਤੇ ਸੀ, ਮੇਰਾ ਲੜਕਾ ਸ਼ਰੀਫ਼ ਅਹਮਦ ਬਿਮਾਰ ਹੋਇਆ ਅਤੇ ਇਕ ਤੇਜ਼
ਤਾਪ ਰਾਇਫ਼ਾਇਡ ਰੂਪੀ ਚੜ੍ਹਿਆ ਜਿਸ ਕਰਕੇ ਲੜਕਾ ਬੇਹੋਸ਼ (ਮੁਰਛਿਤ) ਹੋ
ਗਿਆ ਅਤੇ ਬੇਹੋਸ਼ੀ ਵਿੱਚ ਦੋਵੇਂ ਹੱਥ ਮਾਰਦਾ ਸੀ ਮੈਂਨੂੰ ਵਿਚਾਰ ਆਇਆ ਕਿ
ਭਾਵੇਂ ਮਨੁੱਖ ਨੂੰ ਮੌਤ ਤੋਂ ਗੁਰੇਜ਼ ਨਹੀਂ ਪਰ ਜੇਕਰ ਲੜਕਾ ਇਹਨਾਂ ਦਿਨਾਂ ਵਿੱਚ
ਜੱਦ ਕਿ ਤਾਉਨ ਦਾ ਜੋਰ ਹੈ ਉਸਦੀ ਮੌਤ ਹੋ ਗਈ ਤਾਂ ਸਾਰੇ ਦੁਸ਼ਮਣ ਇਸ
ਬੁਖਾਰ ਨੂੰ ਤਾਉਨ ਠਹਿਰਾਉਣਗੇ ਅਤੇ ਰੱਬ ਦੀ ਉਸ ਪਾਕ ਵਹੀ ਨੂੰ
ਝੁਠਲਾਉਣਗੇ ਜੋ ਉਸ ਨੇ ਡਰਮਾਇਆ ਸੀ (اللار میں کل احفاظ کی)। ‘ਇਨ੍ਹੀਂ
ਉਹਾਂਝੂ ਕੁਲਾਂ ਮਨ ਛਿਦੱਗਿ’ ਅਰਥਾਤ ਮੈਂ ਹਰ ਇਕ ਨੂੰ ਜੋ ਤੇਰੇ ਘਰ ਦੀ
ਰਾਰ ਦਿਵਾਰੀ ਦੇ ਅੰਦਰ ਹੈ ਤਾਉਨ ਤੋਂ ਬਚਾਵਾਂਗਾ । ਇਸ ਵਿਚਾਰ ਨਾਲ ਮੇਰੇ
ਮਨ ਉਪਰ ਉਹ ਸਦਮਾ ਹੋਇਆ ਕਿ ਮੈਂ ਵਰਨਣ ਨਹੀਂ ਕਰ ਸਕਦਾ । ਲਗਭਗ
ਰਾਤ ਦੇ ਬਾਰ੍ਹਾਂ ਵਜੇ ਦਾ ਸਮਾਂ ਸੀ ਕਿ ਜੱਦ ਬੱਚੇ ਦੀ ਅਵਸਥਾ ਹੋਰ ਖਰਾਬ ਹੋ
ਗਈ ਅਤੇ ਮਨ ਵਿੱਚ ਖੋਡ ਪੈਦਾ ਹੋਇਆ ਕਿ ਇਹ ਸਾਧਾਰਣ ਤਾਪ ਨਹੀਂ ਹੈ,
ਇਹ ਹੋਰ ਹੀ ਬਲਾ ਹੈ, ਫਿਰ ਮੈਂ ਕੀ ਦਸਾਂ ਕਿ ਮੇਰੇ ਮਨ ਦੀ ਕੀ ਹਾਲਤ ਸੀ,
ਰੱਬ ਨ ਕਰੇ ਜੇਕਰ ਬੱਚੇ ਦੀ ਮੌਤ ਹੋ ਗਈ ਤਾਂ ਜਾਲਮ ਸੁਭਾਵੀ ਲੋਕਾਂ ਨੂੰ
ਸਰੱਈ ਲੁਕਾਉਣ ਲਈ ਬਹੁਤ ਸਮਾਨ ਹੱਥ ਲੱਗ ਜਾਏਗਾ । ਇਸੇ ਅਵਸਥਾ
ਵਿੱਚ ਮੈਂ ਝੁਜੂ ਕੀਤਾ ਅਤੇ ਨਮਾਜ਼ ਲਈ ਖੜਕ ਹੋ ਗਿਆ ਅਤੇ ਨਮਾਜ਼ ਲਈ ਖੜ੍ਹੇ
ਹੁੰਦਿਆਂ ਛੇਤੀ ਹੀ ਮੈਨੂੰ ਉਹ ਅਵਸਥਾ ਪ੍ਰਾਪਤ ਹੋ ਗਈ ਜੋ ਦੁਆ ਦੀ
ਪਰਵਾਨਗੀ ਲਈ ਇਕ ਪ੍ਰਤੀ ਨਿਸ਼ਾਨੀ ਹੈ । ਮੈਂ ਉਸ ਰੱਬ ਦੀ ਸਹੁੰ ਖਾਕੇ
ਕਹਿੰਦਾ ਹਾਂ ਜਿਸ ਦੇ ਕਬਜ਼ੇ ਵਿੱਚ ਮੇਰੀ ਜਾਨ ਹੈ ਕਿ ਅਜੇ ਮੈਂ ਕੇਵਲ ਤਿੰਨ

ਰਕਾਤਾਂ ਪੜ੍ਹੇ ਚੁੱਕਿਆ ਸੀ ਕਿ ਮੇਰੇ ਉਪੱਤ ਕਸ਼ਫੀ ਅਵਸਥਾ ਛਾ ਗਈ ਅਤੇ ਮੈਂ ਕਸ਼ਫੀ ਦ੍ਰਿਸ਼ ਨਾਲ ਦੇਖਿਆ ਕਿ ਲੜਕਾ ਬਿਲਕੁਲ ਠੀਕ ਹੈ ਫਿਰ ਉਹ ਕਸ਼ਫੀ ਅਵਸਥਾ ਜਾਂਦੀ ਰਹੀ ਅਤੇ ਮੈਂ ਦੇਖਿਆ ਕਿ ਲੜਕਾ ਹੋਸ਼ ਵਿੱਚ ਚਾਰਪਾਈ'ਤੇ ਬੈਠਾ ਪਾਣੀ ਮੰਗ ਰਿਹਾ ਹੈ ਅਤੇ ਮੈਂ ਰਾਰ ਰਕਾਤਾਂ ਪੂਰੀਆਂ ਕਰ ਚੁਕਾ ਸੀ । ਝੱਟ ਉਸ ਨੂੰ ਪਾਣੀ ਦਿਤਾ ਅਤੇ ਸ਼ਰੀਰ ਉਪੱਤ ਹੱਥ ਲਾਕੇ ਦੇਖਿਆ ਤਾਂ ਤਾਪ ਦਾ ਨਾਂ ਨਿਸ਼ਾਨ ਨਹੀਂ ਸੀ ।”

(ਰੂਹਾਨੀ ਖਜ਼ਾਇਨ ਭਾਗ 22, ਪੰਨਾ 87-88, ਹਕੀਕਾਤੁਲ ਵਹੀ ਪੰਨਾ 85-86)

“21ਵਾਂ ਨਿਸ਼ਾਨ : ਇਹ ਕਿ ਸਮਾਂ ਲਗਭਗ ਤੀਹ ਸਾਲ ਦਾ ਹੋਇਆ ਹੈ ਜੱਦ ਮੇਰੇ ਪਿਤਾ ਜੀ ਰੱਬ ਉਹਨਾਂ ਨੂੰ ਆਪਣੀਆਂ ਰਹਿਮਤਾਂ ਵਿੱਚ ਅਸਥਾਨ ਬਖਸ਼ੇ ਆਪਣੀ ਅਖੀਰੀ ਉਮਰ ਵਿੱਚ ਬਿਮਾਰ ਹੋਏ ਤਾਂ ਜਿਸ ਦਿਨ ਉਹਨਾਂ ਦੀ ਮੌਤ ਮੁਕਦੱਰ ਸੀ ਦੁਪਹਿਰ ਸਮੇਂ ਮੈਂਨੂੰ ਇਲਹਾਮ ਹੋਇਆ (وَالسَّمَاءُ وَالظَّارِقُ)
‘ਵਸੱਮਾਇ ਵਡਾਂਰਿਕਿ’ ਨਾਲ ਹੀ ਮਨ ਵਿੱਚ ਪਾਇਆ ਗਿਆ ਕਿ ਇਹ ਉਹਨਾਂ ਦੀ ਮੌਤ ਵੱਲ ਸੰਕੇਤ ਹੈ ਅਤੇ ਇਸ ਦੇ ਇਹੋ ਅਰਥ ਹਨ ਕਿ ਸਹੁੰ ਹੈ ਆਕਾਸ਼ ਦੀ ਅਤੇ ਸਹੁੰ ਹੈ ਉਸ ਘਰਨਾ ਦੀ ਜੋ ਸੂਰਜ ਦੇ ਡੁਬੱਣ ਬਾਦ ਹੋਵੇਗੀ। ਇਹ ਰੱਬ ਵੱਲੋਂ ਆਪਣੇ ਬੰਦੇ ਲਈ ਸੋਗ ਦਿਲਾਸਾ ਸੀ । ਫਿਰ ਮੈਂ ਸਮਝ ਲਿਆ ਕਿ ਮੇਰੇ ਪਿਤਾ ਜੀ ਸੂਰਜ ਡੁਬੱਣ ਦੇ ਬਾਦ ਸਵਰਗ ਸਿਧਾਰ ਜਾਣਗੇ ਅਤੇ ਕਈ ਲੋਕਾਂ ਨੂੰ ਇਸ ਇਲਹਾਮ ਦੀ ਸੂਰਜਨਾ ਦਿੱਤੀ ਗਈ ਅਤੇ ਮੈਂਨੂੰ ਰੱਬ ਦੀ ਸਹੁੰ ਹੈ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਅਤੇ ਜਿਸ'ਤੇ ਝੂਠ ਬੋਲਣਾ ਇਕ ਸ਼ੈਤਾਨ ਤੇ ਲਾਨੂੰਤੀ ਦਾ ਕੰਮ ਹੈ ਕਿ ਅਜਿਹਾ ਹੀ ਪ੍ਰਕਟ ਹੋਇਆ ।”

(ਰੂਹਾਨੀ ਖਜ਼ਾਇਨ ਭਾਗ 22, ਪੰਨਾ 218, ਹਕੀਕਾਤੁਲ ਵਹੀ ਪੰਨਾ 209)

“ਫਿਰ ਉਸੇ ਸਮੇਂ ਉੱਥ ਜਿਹੀ ਅਵਸਥਾ ਹੋਕੇ ਇਹ ਦੂਜਾ ਇਲਹਾਮ ਹੋਇਆ ‘ਅਲੈਸਲਾਹੁ ਬਿਕਾਫਿਨ ਅਬਦੁਹੂ’ ਅਰਥਾਤ

‘ਕੀ ਰੱਬ ਆਪਣੇ ਬੰਦੇ ਲਈ ਬਹੁਤ ਨਹੀਂ ਹੈ’। ਇਸ ਇਲਹਾਮ ਦੇ ਨਾਲ ਹੀ ਦਿਲ ਐਨ੍ਹਾ ਮਜ਼ਬੂਤ ਹੋ ਗਿਆ ਕਿ ਜਿਵੇਂ ਕਿ ਸਖਤ ਪੀੜਾਦਾਇਕ ਜਾਖਮ ਮਰਹਮ ਲਾਉਣ ਨਾਲ ਇਕ ਵਾਰ’ ਚ ਠੀਕ ਹੋ ਜਾਂਦਾ ਹੈ। ਵਾਸਤਵ ਵਿੱਚ ਇਸ ਗੱਲ ਦਾ ਵਾਰ ਵਾਰ ਪ੍ਰੀਖਣ ਕੀਤਾ ਗਿਆ ਹੈ ਕਿ ਇਲਾਹੀ ਕਲਾਮ ਵਿੱਚ ਦਿਲ ਦੀ ਤਸੱਲੀ ਦੇਣ ਲਈ ਇਹ ਵਿਅਕਤੀਗੱਤ ਗੁਣ ਹੈ ਅਤੇ ਇਸ ਗੁਣ ਦੀ ਜੜ੍ਹ ਉਹ ਵਿਸ਼ਵਾਸ ਹੈ ਜੋ ਇਲਾਹੀ ਵਹੀ ਉਪੱਰ ਹੋ ਜਾਂਦਾ ਹੈ। ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਲੋਕਾਂ ਦੇ ਇਲਹਾਮ ਕਿਹੋ ਜਿਹੇ ਹਨ ਕਿ ਇਲਹਾਮ ਦਾ ਦਾਵਾ ਕਰਨ ਦੇ ਬਾਅਦ ਵੀ ਇਹ ਕਹਿੰਦੇ ਹਨ ਕਿ ਇਹ ਸਾਡੇ ਇਲਹਾਮ ਗੁਮਾਨੀ ਗਲਾਂ ਹਨ, ਨਹੀਂ ਪਤਾ ਕਿ ਇਹ ਸ਼ੈਤਾਨੀ ਹਨ ਜਾਂ ਰਹਿਮਾਨੀ, ਅਜਿਹੇ ਇਲਹਾਮਾਂ ਦਾ ਹਾਣ ਉਹਨਾਂ ਦੇ ਲਾਭ ਤੋਂ ਬਹੁਤਾ ਹੈ, ਪਰ ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਮੈਂ ਇਹਨਾਂ ਇਲਹਾਮਾਂ ਉਪੱਰ ਉਸੇ ਪ੍ਰਕਾਰ ਇਮਾਨ ਰਖਦਾ ਹਾਂ ਜਿਵੇਂ ਕੁਰਆਨ ਕਰੀਮ ਉਪੱਰ ਅਤੇ ਰੱਬ ਦੀਆਂ ਦੂਜੀਆਂ ਕਿਤਾਬਾਂ ਉਪੱਰ ਅਤੇ ਜਿਵੇਂ ਕੁਰਆਨ ਕਰੀਮ ਨੂੰ ਯਕੀਨੀ ਤੇ ਨਿਸ਼ਚਿਤ ਰੂਪ ਵਿੱਚ ਰੱਬ ਦਾ ਕਲਾਮ ਸਮਝਦਾ ਹਾਂ ਉਸੇ ਪ੍ਰਕਾਰ ਉਸ ਕਲਾਮ ਨੂੰ ਵੀ ਜੋ ਮੇਰੇ ਉਪੱਰ ਨਾਜ਼ਲ ਹੁੰਦਾ ਹੈ ਰੱਬ ਦਾ ਕਲਾਮ ਯਕੀਨ ਕਰਦਾ ਹਾਂ।”

(ਰੂਹਾਨੀ ਖਜ਼ਾਇਨ ਭਾਗ 22, ਪੰਨਾ 219-220, ਹਕੀਕਾਤੁਲ ਵਹੀ ਪੰਨਾ 210-211)

“105 : ਇਕ ਸੌ ਪੰਜਵਾਂ ਨਿਸ਼ਾਨ : ਇਕ ਵਾਰ ਮੇਰੇ ਭਾਈ ਸਵਰਗੀ ਮਿਰਜ਼ਾ ਗੁਲਾਮ ਕਾਦਰ ਸਾਹਬ ਬਾਰੇ ਮੈਨੂੰ ਸੁਪਨੇ ਵਿੱਚ ਦਿਖਾਇਆ ਗਿਆ ਕਿ ਉਹਨਾਂ ਦੇ ਜੀਨ ਦੇ ਹੁਣ ਥੋੜ੍ਹੇ ਦਿਨ ਰਹਿ ਗਏ ਹਨ, ਜੋ ਵੱਧ ਤੋਂ ਵੱਧ ਪੰਦਰਾਂ (15) ਦਿਨ ਹਨ। ਮਗਰੋਂ ਉਹ ਬਿਮਾਰ ਹੋ ਗਏ ਏਥੋਂ ਤੱਕ ਕਿ ਕੇਵਲ ਹੱਡੀਆਂ ਦਾ ਢਾਂਚਾ ਰਹਿ ਗਿਆ ਅਤੇ ਐਨ੍ਹੇ ਸੁੱਕ ਗਏ ਕਿ ਮੰਜ਼ੀ’ਤੇ ਪਏ ਮਲੂਮ ਨਹੀਂ ਹੁੰਦੇ ਸਨ ਕਿ ਕੋਈ ਹੈ ਜਾਂ ਮੰਜ਼ੀ ਖਾਲੀ ਹੈ ਪੇਸ਼ਾਬ ਪਖਾਨਾ ਵੀ ਉਪੱਰ ਹੀ ਨਿਕਲ ਜਾਂਦਾ ਸੀ ਅਤੇ ਮੁਰਛਾ ਜਿਹੀ ਰਹਿੰਦੀ ਸੀ। ਮੇਰੇ ਪਿਤਾ ਜੀ ਮਿਰਜ਼ਾ ਗੁਲਾਮ

ਮੁਰਤਜਾ ਸਾਹਬ ਚੰਗੇ ਮੌਨ੍ਹੇ ਹਕੀਮ ਸਨ ਉਹਨਾਂ ਨੇ ਕਹਿ ਦਿਤਾ ਕਿ ਹੁਣ ਇਹ ਅਵਸਥਾ ਨਿਰਾਸ਼ਾ ਤੇ ਕੁਝ ਦਿਨਾ ਦੀ ਹੈ ਕੁਝ ਦਿਨਾਂ ਦੀ ਗੱਲ ਹੈ । ਉਸ ਸਮੇਂ ਮੇਰੇ ਵਿੱਚ ਜਵਾਨੀ ਦੀ ਤਾਕਤ ਮੌਜੂਦ ਸੀ ਅਤੇ ਮੁਜਾਹਿਦੇ ਦੀ ਸ਼ਕਤੀ ਸੀ, ਮੇਰਾ ਸੁਭਾਵ ਅਜਿਹਾ ਬਲਿਆ ਕਿ ਮੈਂ ਹਰ ਇਕ ਗਲ ਲਈ ਰੱਬ ਨੂੰ ਕਾਦਰ ਜਾਣਦਾ ਹਾਂ ਅਤੇ ਵਾਸਤਵ ਵਿੱਚ ਉਸ ਦੀਆਂ ਕੁਦਰਤਾਂ ਦਾ ਅੰਤ ਕੋਣ ਪਾ ਸਕਦਾ ਹੈ ਅਤੇ ਉਸ ਅੱਗੇ ਕੋਈ ਗੱਲ ਅਲਹੋਲੀ ਨਹੀਂ ਸਿਵਾਏ ਉਹਨਾਂ ਗਲਾਂ ਦੇ ਜੋ ਉਸ ਦੇ ਵਾਦੇ ਦੇ ਵਿਪਰੀਤ ਜਾਂ ਉਸ ਦੀ ਪਵਿਤ੍ਰ ਸ਼ਾਨ ਦੇ ਖਿਲਾਫ਼ ਅਤੇ ਉਸ ਦੀ ਤੋਹੀਦ ਦੀ ਰੋਕ ਵਿੱਚ ਹਨ । ਇਸ ਲਈ ਮੈਂ ਇਸ ਅਵਸਥਾ ਵਿੱਚ ਵੀ ਦੁਆ ਕਰਨੀ ਸ਼ੁਰੂ ਕੀਤੀ ਅਤੇ ਮੈਂ ਦਿਲ ਵਿੱਚ ਧਾਰ ਲਿਆ ਕਿ ਇਸ ਦੁਆ ਰਾਹੀਂ ਤਿੰਨ ਗੱਲਾਂ ਵਿੱਚ ਆਪਣੀ ਮੁਆਰਫਤ (ਗਿਆਨ) ਵਿੱਚ ਵਾਧਾ ਕਰਨਾ ਚਾਹੁੰਦਾ ਹਾਂ । ਇਕ ਇਹ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਮੈਂ ਰੱਬ ਦੀ ਦਰਗਾਹ ਵਿੱਚ ਇਸ ਯੋਗ ਹਾਂ ਕਿ ਮੇਰੀ ਦੁਆ ਕੁਬੂਲ ਹੋ ਜਾਏ, ਦੂਜਾ ਇਹ ਕਿ ਕੀ ਸੁਪਨੇ ਅਤੇ ਇਲਹਾਮ ਜੋ ਵਾਦੇ ਦੇ ਰੂਪ ਵਿੱਚ ਆਉਂਦੇ ਹਨ ਉਹਨਾਂ ਵਿੱਚ ਦੇਰੀ ਵੀ ਹੋ ਸਕਦੀ ਹੈ ਜਾਂ ਨਹੀਂ, ਤੀਜਾ ਇਹ ਕਿ ਕੀ ਇਸ ਹੱਦ ਤੱਕ ਬਿਮਾਰ ਜਿਸ ਦਾ ਕੇਵਲ ਢਾਂਚਾ ਬਾਕੀ ਰਹਿ ਗਿਆ ਹੈ ਦੁਆ ਰਾਹੀਂ ਠੀਕ ਹੋ ਸਕਦਾ ਹੈ ਜਾਂ ਨਹੀਂ । ਭਾਵ ਇਹ ਕਿ ਮੈਂ ਇਸ ਉਦੇਸ਼ ਨਾਲ ਦੁਆ ਕਰਨੀ ਸ਼ੁਰੂ ਕੀਤੀ । ਸੋ, ਸਹੁੰ ਹੈ ਉਸ ਰੱਬ ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਦੁਆ ਦੇ ਨਾਲ ਹੀ ਪਰਿਵਰਤਨ ਸ਼ੁਰੂ ਹੋ ਗਿਆ ਅਤੇ ਇਸ ਸਮੇਂ ਦੌਰਾਨ ਮੈਂ ਇਕ ਹੋਰ ਸੁਪਨੇ ਵਿੱਚ ਦੇਖਿਆ ਕਿ ਉਹ ਆਪਣੇ ਵਿਹੜੇ ਵਿੱਚ ਆਪਣੇ ਪੈਰ੍ਹਾਂ 'ਤੇ ਚੱਲ ਰਹੇ ਹਨ ਜੱਦ ਕਿ ਅਵਸਥਾ ਇਹ ਸੀ ਕਿ ਦੂਜਾ ਵਿਅਕਤੀ ਉਹਨਾਂ ਦਾ ਪਾਸਾ ਪਰਤਦਾ ਸੀ । ਜੱਦ ਦੁਆ ਕਰਦਿਆਂ ਕਰਦਿਆਂ ਪੰਦਰ੍ਹਾਂ ਦਿਨ ਲੰਘ ਗਏ ਤਾਂ ਉਹਨਾਂ ਦੇ ਸਵਾਸਥ ਵਿੱਚ ਠੀਕ ਹੋਣ ਦੇ ਇਕ ਜਾਹਿਰੀ ਲਛਣ ਪੈਦਾ ਹੋਏ ਅਤੇ ਉਹਨਾਂ ਨੇ ਇਛ੍ਹਾ ਪ੍ਰਕਟ ਕੀਤੀ ਕਿ ਮੇਰਾ ਦਿਲ ਚਾਹੁੰਦਾ ਹੈ ਕਿ ਕੁਝ ਪੈਰ੍ਹ ਚਲਾਂ ਸੋ, ਉਹ ਕਿਸੇ ਦੇ ਸਹਾਰੇ ਨਾਲ ਉਠੋਂ ਅਤੇ ਸੋਟੇ ਦੇ ਸਹਾਰੇ ਨਾਲ ਚਲ੍ਹਣਾ ਸ਼ੁਰੂ ਕੀਤਾ

ਅਤੇ ਫਿਰ ਸੋਟਾ ਵੀ ਛੱਡ ਦਿੱਤਾ। ਕੁਝ ਦਿਨਾਂ ਤੱਕ ਪੂਰੇ ਠੀਕ ਹੋ ਗਏ ਅਤੇ ਇਸ ਦੇ ਬਾਦ ਪੰਦਰ੍ਹਾਂ ਸਾਲ ਤੱਕ ਜੀਉਦੇ ਰਹੇ ਅਤੇ ਫਿਰ ਛੋਤ ਹੋਏ ।”

(ਰੂਹਾਨੀ ਖਜ਼ਾਇਨ ਭਾਗ 22, ਪੰਨਾ 265-266, ਹਕੀਕਾਤੁਲ ਵਹੀ ਪੰਨਾ 253-254)

“135ਵਾਂ ਨਿਸ਼ਾਨ : ਇਕ ਵਾਰ ਮਧੁਮੇਹ ਰੋਗ ਦੇ ਸਬਬ ਜੋ ਮੈਨੂੰ ਲਗਭਗ 20 ਸਾਲ ਤੋਂ ਹੈ ਅਥਾਂ ਦੀ ਦਿਸ਼ਾਈ ਬਾਰੇ ਬਹੁਤ ਸੰਦੇਹ ਹੋਇਆ ਕਿਉਂਕਿ ਅਜਿਹੇ ਰੋਗਾਂ ਵਿੱਚ ਮੌਤੀਆਬਿੰਦ ਦਾ ਬਹੁਤ ਖਤਰਾ ਹੁੰਦਾ ਹੈ । ਤੱਦ ਰੱਬ ਨੇ ਆਪਣੀ ਮਿਹਰ ਤੇ ਕ੍ਰਿਪਾ ਨਾਲ ਮੈਨੂੰ ਆਪਣੀ ਉਸ ਵਹੀ ਰਾਹੀਂ ਤਸੱਲੀ ਦਿੱਤੀ ਅਤੇ ਸ਼ਾਂਤੀ ਤੇ ਸਕੂਨ ਪ੍ਰਦਾਨ ਕੀਤਾ । ਉਹ ਵਹੀ ਇਹ ਹੈ (نسلت) ਅਜਿਹੇ ਰੋਗਾਂ ਵਿੱਚ ਮੌਤੀਆਬਿੰਦ ਦਾ ਬਹੁਤ ਖਤਰਾ ਹੁੰਦਾ ਹੈ । ਅਤੇ ਸ਼ਾਂਤੀ ਤੇ ਸਕੂਨ ਪ੍ਰਦਾਨ ਕੀਤਾ । ਉਹ ਵਹੀ ਇਹ ਹੈ (الرحمة على ثلث العين وعلى الآخرين) ਨਜ਼ਲਤਰ ਰਹਮਾਤਾ ਅਲਾ ਸਲਾਸਿ, ਅਲਅਨਾ ਵ ਅਲਲ ਉਖਰੈਨਾ’ ਅਰਥਾਤ ਤਿੰਨਾ ਅੰਗਾ ਉਪੱਰ ਰਹਿਮਤ ਉਤਾਰੀ ਗਈ ਇਕ ਅਖਾਂ’ਤੇ ਅਤੇ ਦੋ ਹੋਰ ਅੰਗ ਉਹਨਾਂ ਦੀ ਵਿਆਖਿਆ ਨਹੀਂ ਕੀਤੀ । ਮੈਂ ਰੱਬ ਦੀ ਸਹੁੰ ਖਾਕੇ ਕਰਿੰਦਾ ਹਾਂ ਕਿ ਪੰਦਰ੍ਹਾਂ ਵੀਹ ਵੱਚੇ ਦੀ ਉਮੱਰ ਵਿੱਚ ਜੋ ਮੇਰੀ ਦਿਸ਼ਾਈ ਸੀ ਅਜਿਹੀ ਹੀ ਇਸ ਉਮੱਰ ਵਿੱਚ ਵੀ ਲਗਗ 70 ਵਰ੍ਹਿਆਂ ਨੂੰ ਪਹੁੰਚ ਗਈ ਹੈ, ਉਹੋ ਦਿਸ਼ਾਈ ਹੈ । ਸੋ, ਇਹ ਉਹੋ ਰਹਿਮਤ ਹੈ ਜਿਸ ਦਾ ਵਾਦਾ ਰੱਬ ਦੀ ਵਹੀ ਵਿੱਚ ਦਿੱਤਾ ਗਿਆ ਸੀ ।”

(ਰੂਹਾਨੀ ਖਜ਼ਾਇਨ ਭਾਗ 22, ਪੰਨਾ 319, ਹਕੀਕਾਤੁਲ ਵਹੀ ਪੰਨਾ 306)

138ਵਾਂ ਨਿਸ਼ਾਨ : ਚੇਤੇ ਰਹੇ ਕਿ ਰੱਬ ਦੇ ਬੰਦਿਆਂ ਦੀ ਪ੍ਰਸਿੱਧੀ ਪਛਾਨਣ ਲਈ ਦੁਆ ਦਾ ਪ੍ਰਵਾਨ ਹੋਣਾ ਵੀ ਇਕ ਵੱਡਾ ਨਿਸ਼ਾਨ (ਰਮਤਕਾਰ) ਹੁੰਦਾ ਹੈ ਸਗੋਂ ਦੁਆ ਦੀ ਪਰਵਾਨਗੀ ਵਾਂਗ ਹੋਰ ਕੋਈ ਨਿਸ਼ਾਨ ਨਹੀਂ ਕਿਉਂਕਿ ਦੁਆ ਦੀ ਪਰਵਾਨਗੀ ਨਾਲ ਪ੍ਰਮਾਣਤ ਹੁੰਦਾ ਹੈ ਕਿ ਇਕ ਬੰਦੇ ਨੂੰ ਇਲਾਹੀ ਦਰ ਵਿੱਚ ਮਾਨ ਸਤਿਕਾਰ ਹੈ । ਜੱਦ ਕਿ ਦੁਆ ਦਾ ਪ੍ਰਵਾਨ ਹੋ ਜਾਣਾ ਹਰ ਥਾਂ ਲਾਜ਼ਮੀ ਨਹੀਂ ਕਦੇ ਕਦੇ ਰੱਬ ਆਪਣੀ ਮਰਜ਼ੀ ਵੀ ਕਰਦਾ ਹੈ । ਪਰ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਪ੍ਰਸਿੱਧੀ ਲਈ ਦੁਆ ਦੀ ਪਰਵਾਨਗੀ ਵੀ ਇਕ ਨਿਸ਼ਾਨੀ

ਹੈ ਕਿ ਦੂਜਿਆਂ ਦੀ ਤੁਲਨਾ ਵਿੱਚ ਉਹਨਾਂ ਦੀਆਂ ਦੁਆਵਾਂ ਬਹੁਤੀਆਂ ਪਰਵਾਨ ਹੁੰਦੀਆਂ ਹਨ ਅਤੇ ਕੋਈ ਵੀ ਉਹਨਾਂ ਦੀ ਦੁਆ ਦੀ ਪਰਵਾਨਗੀ ਵਿੱਚ ਮੁਕਾਬਲਾ ਨਹੀਂ ਕਰ ਸਕਦਾ ਅਤੇ ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਮੇਰੀਆਂ ਹਜ਼ਾਰਾਂ ਹੀ ਦੁਆਵਾਂ ਕੁਬੂਲ ਹੋਈਆਂ ਹਨ । ਜੇਕਰ ਮੈਂ ਸਾਰੀਆਂ ਲਿਖਾਂ ਤਾਂ ਇਕ ਬਹੁਤ ਵੱਡੀ ਕਿਤਾਬ ਬਣ ਜਾਵੇ ।”

(ਰੂਹਾਨੀ ਖਜ਼ਾਇਨ ਭਾਗ 22, ਪੰਨਾ 334, ਹਕੀਕਾਤੁਲ ਵਰੀ ਨਿਸ਼ਾਨੇ ਸਦਾਕਤ, ਪੰਨਾ 321)

“ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਉਸੇ ਨੇ ਮੈਂਨੂੰ ਭੇਜਿਆ ਹੈ ਅਤੇ ਉਸੇ ਨੇ ਮੇਰਾ ਨਾਂ ਨਬੀ ਰੱਖਿਆ ਹੈ ਅਤੇ ਉਸੇ ਨੇ ਮੈਂਨੂੰ ਮਸੀਹ ਮਉਦ ਦੇ ਨਾਲ ਪੁਕਾਰਿਆ ਹੈ ਅਤੇ ਉਸ ਨੇ ਮੇਰੇ ਪ੍ਰਮਾਣ ਲਈ ਵੱਡੇ ਵੱਡੇ ਚਮਤਕਾਰ ਪ੍ਰਕਟ ਕੀਤੇ ਹਨ ਜੋ ਤਿੰਨ ਲੱਖ ਨੂੰ ਪਹੁੰਚਦੇ ਹਨ, ਜਿੰਨ੍ਹਾਂ ਵਿੱਚੋਂ ਕੁਝ ਨਮੂਨੇ ਲਈ ਇਸ ਕਿਤਾਬ ਵਿੱਚ ਵੀ ਲਿੱਖੇ ਗਏ ਹਨ।”

(ਰੂਹਾਨੀ ਖਜ਼ਾਇਨ ਭਾਗ 22, ਪੰਨਾ 503, ਤਤਕਰਾ ਹਕੀਕੀਤੁਲ ਵਰੀ ਪੰਨਾ 68)

“ਡਾਕਟਰ ਜਾਨ ਅਲੈਗਜ਼ੈਂਡਰ ਡੋਈ ਅਮਰੀਕਾ ਦਾ ਝੂਠਾ ਨਬੀ

ਮੇਰੀ ਭਵਿੱਖਬਾਣੀ ਅਨੁਸਾਰ ਮਰ ਗਿਆ”

ਨਿਸ਼ਾਨ ਨੰਬਰ 196 : ਸਪਸ਼ਟ ਹੋਵੇ ਕਿ ਇਹ ਵਿਅਕਤੀ ਜਿਸਦਾ ਨਾਂ ਸਿਰਲੇਖ ਵਿੱਚ ਹੈ ਇਸਲਾਮ ਦਾ ਕਟੱਜ ਦੁਸ਼ਮਣ ਸੀ ਅਤੇ ਛੁੱਟ ਇਸਦੇ ਉਸ ਨੇ ਪੈਗੰਬਰੀ ਦਾ ਝੂਠਾ ਦਾਵਾ ਕੀਤਾ ਅਤੇ ਹਜ਼ਰਤ ਸਯੁਦੁਲ ਅੰਬਿਆ ਸੱਚਿਆਂ ਵਿੱਚੋਂ ਮਹਾ ਸਤਿਆਵਾਦੀ ਰਸੂਲਾਂ ਲਈ ਰਹਿਮਤ ਤੇ ਪਵਿਤਰ ਵਿਅਕਤੀਆਂ ਦੇ ਇਮਾਮ ਹਜ਼ਰਤ ਮੁਹੱਮਦ ਮੁਸਤਫ਼ਾ ਸਲਲਾਹੁ ਅਲਾਇ ਵਸਲਮ ਨੂੰ ਝੂਠਾ ਤੇ ਝੂਠ ਘੜਨ ਵਾਲਾ ਵਿਚਾਰ ਕਰਦਾ ਸੀ । ਅਤੇ ਆਪਣੀ ਦੁਸ਼ਟਤਾ ਕਰਕੇ ਗੰਦੀਆਂ ਗਾਲੂਂ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਦਾ ਸੀ । ਭਾਵ ਪਵਿਤਰ ਧਰਮ ਨਾਲ ਕੀਨਿ ਤੇ ਸਾਜ਼ੇ ਕਰਕੇ ਉਸ ਵਿੱਚ ਅਤਿਅੰਤ ਮਲੀਨ ਆਦਤਾਂ ਸਨ, ਜਿਵੇਂ

ਕਿ ਸੂਰਾਂ ਸਾਹਮਣੇ ਮੌਤੀਆਂ ਦਾ ਕੋਈ ਮਹਤੱਵ ਨਹੀਂ ਹੁੰਦਾ ਅਜਿਹਾ ਹੀ ਉਹ ਇਸਲਾਮ ਦੀ ਤੋਹੀਦ (ਇਕ ਈਸ਼ਵਰਵਾਦ) ਨੂੰ ਬਹੁਤ ਹੀ ਪ੍ਰਿਣਾ ਦੀ ਦਿਸ਼ਟੀ ਨਾਲ ਦੇਖਦਾ ਸੀ ਅਤੇ ਇਸਦਾ ਵਿਨਾਸ਼ ਚਾਹੁੰਦਾ ਸੀ ਅਤੇ ਹਜ਼ਰਤ ਈਸਾ ਨੂੰ ਰੱਬ ਜਾਣਦਾ ਸੀ ਅਤੇ ਤਿੰਨ ਰੱਬ ਹੋਣ ਦੀ ਆਸਥਾ ਨੂੰ ਦੁਨੀਆ ਵਿੱਚ ਫੈਲਾਉਣ ਲਈ ਐਨ੍ਹਾ ਜੋਸ਼ ਰਖਦਾ ਸੀ ਕਿ ਮੈਂ ਬਾਵਜੂਦ ਇਸਦੇ ਕਿ ਸੈਂਕੜਿਆਂ ਪਾਦਰੀਆਂ ਦੀਆਂ ਕਿਤਾਬਾਂ ਦੇਖੀਆਂ ਹਨ ਪਰ ਅਜਿਹਾ ਜੋਸ਼ ਕਿਸੇ ਵਿੱਚ ਨਹੀਂ ਦੇਖਿਆ ।”

(ਰੂਹਾਨੀ ਭਜਾਇਨ ਭਾਗ 22, ਪੰਨਾ 504-505, ਤਤਕਰਾ ਹਕੀਕਾਤੁਲ ਵਰੀ ਪੰਨਾ 69)

“ਕਿਉਂਕਿ ਮੇਰਾ ਅਸਲ ਕੰਮ ਸਲੀਬ ਤੋੜਨਾ ਹੈ, ਸੋ, ਉਸ ਦੇ ਮਰਨ ਨਾਲ ਸਲੀਬ ਦਾ ਇਕ ਵੱਡਾ ਭਾਗ ਟੁੱਟ ਗਿਆ, ਕਿਉਂਕਿ ਉਹ ਪੂਰੇ ਵਿਸ਼ਵ ਵਿੱਚ ਪਹਿਲੇ ਦਰਜੇ ਦਾ ਸਲੀਬ ਦਾ ਸਮਰਥਕ ਸੀ ਜੋ ਪੈਂਗੰਬਰ ਹੋਣ ਦਾ ਦਾਵਾ ਕਰਦਾ ਸੀ ਅਤੇ ਕਹਿੰਦਾ ਸੀ ਕਿ ਮੇਰੀ ਦੁਆ ਨਾਲ ਸਾਰੇ ਮੁਸਲਮਾਨ ਤਬਾਹ ਹੋ ਜਾਣਗੇ ਅਤੇ ਇਸਲਾਮ ਮਿੱਟ ਜਾਏਗਾ ਅਤੇ ਖਾਨਾ ਕਾਬਾ ਉਜੱੜ ਜਾਵੇਗਾ । ਇਸ ਕਰਕੇ ਰੱਬ ਨੇ ਮੇਰੇ ਰਾਹੀਂ ਉਸ ਦਾ ਵਿਨਾਸ਼ ਕੀਤਾ । ਮੈਂ ਜਾਣਦਾ ਹਾਂ ਕਿ ਉਸ ਦੀ ਮੌਤ ਨਾਲ ‘ਕਤਲੇ ਖੰਜੀਰ’ (ਸੂਰ ਦਾ ਵੱਧ ਕਰਨ) ਵਾਲੀ ਭਵਿੱਖਬਾਣੀ ਬਹੁਤ ਸਪਸ਼ਟਤਾ ਨਾਲ ਪੂਰੀ ਹੋ ਗਈ । ਕਿਉਂਕਿ ਅਜਿਹੇ ਵਿਅਕਤੀ ਤੋਂ ਵੱਧ ਖਤਰਨਾਕ ਕੋਣ ਹੋ ਸਕਦਾ ਹੈ ਜਿਸ ਨੇ ਝੂਠੇ ਤੌਰ’ਤੇ ਪੈਂਗੰਬਰੀ ਦਾ ਦਾਵਾ ਕੀਤਾ ਅਤੇ ਸੂਰ ਵਾਂਗ ਝੂਠ ਦਾ ਗੰਦ ਖਾਧਾ ਅਤੇ ਜਿਵੇਂ ਕਿ ਉਹ ਆਪ ਲਿਖੱਦਾ ਹੈ ਉਸ ਨਾਲ ਇਕ ਲੱਖ ਦੇ ਲਗਭਗ ਅਜਿਹੇ ਲੋਕ ਹੋ ਗਏ ਸਨ ਜੋ ਬਹੁਤ ਧੰਨਵਾਨ ਸਨ ਸਗੋਂ ਸੱਚ ਇਹ ਹੈ ਕਿ ‘ਮੁਸੈਲਮਾ ਕਜ਼ੋਬ’ ਅਤੇ ‘ਅਸਵਦ ਅੰਸੀ’ ਦਾ ਫੁਜੂਦ ਉਸ ਦੇ ਟਾਕਰੇ’ਤੇ ਕੁਝ ਵੀ ਨਹੀਂ ਸੀ । ਨ ਉਹਨਾਂ ਦੀ ਇਸ ਪ੍ਰਕਾਰ ਪ੍ਰਸਿੱਧੀ ਸੀ ਅਤੇ ਨ ਇਸ ਪ੍ਰਕਾਰ ਕਰੋਜੂਂ ਰੁਪਏ ਦੇ ਉਹ ਮਾਲਕ ਸਨ । ਸੋ, ਮੈਂ ਸਹੁੰ ਖਾਕੇ ਕਹਿੰਦਾ ਹਾਂ ਕਿ ਇਹ ਉਹੋ ‘ਖੰਜੀਰ’ (ਸੂਰ)

ਸੀ ਜਿਸ ਦੇ ਕਤਲ ਦੀ ਹਜ਼ਰਤ ਮੁਹਾਮੰਦ ਸਲਲਾਹੁ ਅਲੈਹਿ ਵਸਲਮ ਨੇ ਖਬਰ
ਦਿੱਤੀ ਸੀ ਕਿ ਮਸੀਹ ਮੌਤਿਦ ਦੇ ਹੱਥਾਂ ਮਾਰਿਆ ਜਾਵੇਗਾ ।”

(ਤੁਹਾਨੀ ਖਜ਼ਾਇਨ ਭਾਗ 22, ਪੰਨਾ 513, ਤਤਕਰਾ ਹਕੀਕਾਤੁਲ ਵਰੀ ਪੰਨਾ 77)

ਤੀਜੀ ਵਾਰ ਤਿੰਨ ਹਜ਼ਾਰ ਰੁਪਏ ਦਾ ਇਸ਼ਤਿਹਾਰੀ ਪੁਰੁਸਕਾਰ ਆਖਮ ਬਾਰੇ ਆਪ ਫਰਮਾਉਂਦੇ ਹਨ ਕਿ :

“ਉਹ ਸਾਧਾਰਣ ਲੋਕਾਂ ਦੇ ਇਕੱਠ ਵਿੱਚ ਸਾਡੀ ਹਾਜ਼ਰੀ ਸਮੇਂ ਇਹਨਾਂ
ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਸਹੁੰ ਖਾ ਜਾਣ ਕਿ ਮੈਂ ਭਵਿੱਖਬਾਣੀ ਦੀ ਮਿਆਦ
ਵਿੱਚ ਇਸਲਾਮ ਵੱਲ ਇਕ ਰਤਾ ਵੀ ਨਹੀਂ ਪਰਤਿਆ ਅਤੇ ਨ ਹੀ ਇਸਲਾਮ ਦੀ
ਸਰੋਈ ਅਤੇ ਵੱਡਿਆਈ ਨੇ ਮੇਰੇ ਮਨ ਵਿੱਚ ਕੋਈ ਡਰ ਦਾ ਪ੍ਰਭਾਵ ਪਾਇਆ ਹੈ
ਅਤੇ ਨ ਹੀ ਇਸਲਾਮ ਦੀ ਭਵਿੱਖਬਾਣੀ ਦੇ ਆਤਮਕ ਖੋਡ ਨੇ ਮੇਰੇ ਦਿਲ ਨੂੰ
ਇਕ ਰਤਾ ਵੀ ਫੜਿਆ ਹੈ ਸਗੋਂ ਮੈਂ ਮਸੀਹ ਦੀ ਖੁਦਾਈ, ਉਸ ਦੇ ਪੁਤੱਰ ਹੋਣ ਤੇ
ਕਢੁੰਚੇ ਉਪੱਰ ਪੂਰਾ ਵਿਸ਼ਵਾਸ ਰਖੋਂਦਾ ਰਿਹਾ ਅਤੇ ਜੇਕਰ ਮੈਂ ਸਰੋਈ ਦੇ ਵਿਰੁਧ
ਕਹਿੰਦਾ ਹਾਂ ਅਤੇ ਸਰੋਈ ਨੂੰ ਲੁਕਾਉਂਦਾ ਹਾਂ ਤਾਂ ਹੋ, ਸਰਬ ਸ਼ਕਤੀਮਾਨ ਖੁਦਾ !
ਮੈਂਨੂੰ ਇਕ ਸਾਲ ਦੇ ਅੰਦਰ ਅਜਿਹੀ ਮੌਤ ਦੇ ਅਜ਼ਾਬ (ਪ੍ਰਕੋਪ) ਨਾਲ ਨਸ਼ਟ
ਭਰਸ਼ਟ ਕਰ ਜੋ ਝੂਠਿਆਂ ਉਪੱਰ ਉਤਰਨਾ ਚਾਹੀਦਾ ਹੈ । ਇਹ ਸਹੁੰ ਹੈ ਜਿਸ ਦੀ
ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਅਤੇ ਜਿਸ ਦੇ ਲਈ ਅਸੀਂ ਇਸ਼ਤਿਹਾਰ
ਪ੍ਰਕਾਸ਼ਤ ਕਰਦਿਆਂ ਕਰਦਿਆਂ ਅੱਜ ਤਿੰਨ ਹਜ਼ਾਰ ਤੱਕ ਪਹੁੰਚੇ ਹਾਂ । ਅਸੀਂ
ਹਲਫੀਆ ਕਹਿੰਦੇ ਹਾਂ ਕਿ ਅਸੀਂ ਕਾਨੂੰਨੀ ਤੌਰ 'ਤੇ ਅਰਥਾਤ ਸ਼ਰਤਾਂ ਅਨੁਸਾਰ 9
ਸਤੰਬਰ 1894 ਈ. ਨੂੰ ਦਸਤਾਵੇਜ਼ ਲਿਖਵਾਕੇ ਇਹ ਤਿੰਨ ਹਜ਼ਾਰ ਰੁਪਏ ਸਹੁੰ
ਖਾਣ ਤੋਂ ਪਹਿਲਾਂ ਦੇ ਦਿਆਂਗੇ ਅਤੇ ਬਾਦ ਵਿੱਚ ਸਹੁੰ ਚੁਕਾਵਾਂਗੇ , ਕੀ
ਕਿਸੇ ਨੂੰ ਆਸ ਹੈ ਕਿ ਉਹ ਸਹੁੰ ਖਾਣ ਲਈ ਮੈਦਾਨ ਵਿੱਚ ਆਉਣਗੇ, ਉਕੋਂ ਹੀ

ਨਹੀਂ, ਉਕੱਹ ਹੀ ਨਹੀਂ । ਉਹ ਤਾਂ ਝੂਠ ਦੀ ਮੌਤ ਮਰ ਗਏ ਹੁਣ ਕਬਰ ਵਿਚੋਂ
ਕਿਵੇਂ ਨਿਕਲਣ ।”

(ਮਜ਼ਮੂਅ ਇਸ਼ਤਿਹਾਰਾਤ ਭਾਗ ਦੂਜਾ ਪੰਨਾ 64-66, ਛਾਪਾ ਅਲ ਸ਼ਿਰਕਾਤੁਲ
ਇਸਲਾਮੀਆ ਰਬਵਾਹ, ਇਨਾਮੀ ਇਸ਼ਤਿਹਾਰ ਤਿੰਨ ਹਜ਼ਾਰ ਪੰਨਾ 203 ਤੀਜੀ ਵਾਰ)

ਤਜ਼ਲੀਯਾਤਿ ਇਲਾਹੀਯਹ

(ਰੱਬੀ ਰਮਤਕਾਰ)

“ਇਹ ਹਨ ਸਾਡੇ ਵਿਰੁਧ ਮੌਲਵੀਆਂ ਦੇ ਇਤਰਾਜ਼ ਜਿੰਨ੍ਹਾਂ ਨੇ ਕੁਰਆਨ
ਕਰੀਮ ਤੇ ਹਦੀਸਾਂ ਦੇ ਗਿਆਨ ਨੂੰ ਪੜ੍ਹਕੇ ਡੋਬ ਦਿੱਤਾ । ਹੁਣ ਤੱਕ ਉਹਨਾਂ ਨੂੰ
ਨਹੀਂ ਪਤਾ ਕਿ ਤਾਜ਼ਨਾ ਦੇ ਵਾਦੇ ਦੀ ਭਵਿੱਖਬਾਣੀ ਤੇ ਵਾਦੇ ਦੀ ਭਵਿੱਖਬਾਣੀ
ਵਿੱਚ ਕੀ ਅੰਤਰ ਹੈ ?

... ਆਖਮ ਦੀ ਘਟਨਾ ਜੋ ਭਵਿੱਖਬਾਣੀ ਲੇਖਰਾਮ ਬਾਰੇ ਸੀ ਜਿਸ
ਨਾਲ ਕੋਈ ਵੀ ਸ਼ਹਿਰ ਨਹੀਂ ਸੀ ਅਤੇ ਜਿਸ ਵਿੱਚ ਸਪਸ਼ਟ ਰੂਪ ਵਿੱਚ ਸਮਾਂ ਤੇ
ਮੌਤ ਦੀ ਪ੍ਰਕਾਰ ਦੱਸੀ ਹੋਈ ਸੀ ਇਸ'ਤੇ ਗੈਰ ਕਰਦੇ ਕਿ ਕਿੰਨ੍ਹੀ ਸਪਸ਼ਟਤਾ
ਨਾਲ ਉਹ ਪੂਰੀ ਹੋਈ, ਪਰ ਕੋਣ ਗੈਰ ਕਰੇ, ਜੱਦ ਮਨ ਪੱਖਪਾਤ ਕਰਕੇ ਅੰਨ੍ਹੇ ਹੋ
ਗਏ ਹੋਣ ਅਤੇ ਜੇਕਰ ਇਕ ਰਤਾ ਵੀ ਮਨ ਵਿੱਚ ਨਿਆਏ ਹੁੰਦਾ ਤਾਂ ਇਕ
ਅਤਿਅੰਤ ਸੌਖਾ ਤਰੀਕਾ ਉਹਨਾਂ ਲਈ ਸੀ ਕਿ ਜਿੰਨ੍ਹਾਂ ਭਵਿੱਖਬਾਣੀਆਂ ਦੇ ਪੂਰਾ
ਨ ਹੋਣ'ਤੇ ਉਹਨਾਂ ਨੂੰ ਇਤਰਾਜ਼ ਹੈ ਉਹ ਲਿਖਕੇ ਮੇਰੇ ਸਾਹਮਣੇ ਪੇਸ਼ ਕਰਦੇ ਕਿ
ਉਹ ਕਿੰਨ੍ਹੀਆਂ ਹਨ ਅਤੇ ਫਿਰ ਮੇਰੇ ਕੋਲੋਂ ਇਸ ਗੱਲ ਦਾ ਸਬੂਤ ਲੈਂਦੇ ਕਿ ਉਹ
ਭਵਿੱਖਬਾਣੀਆਂ ਜੋ ਪੂਰੀਆਂ ਹੋ ਗਈਆਂ ਹਨ ਉਹ ਕਿੰਨ੍ਹੀਆਂ ਹਨ, ਤਾਂ ਇਸ
ਪ੍ਰੀਖਿਆ ਵਿੱਚ ਉਹਨਾਂ ਦੇ ਸਾਰੇ ਪਰਦੇ ਖੁੱਲ੍ਹੇ ਜਾਂਦੇ ਅਤੇ ਮੈਂ ਰੱਬ ਦੀ ਸਹੁੰ ਖਾਕੇ
ਕਹਿੰਦਾ ਹਾਂ ਕਿ ਸੰਭਾਵਤ ਇਤਰਾਜ਼ ਉਹਨਾਂ ਕੋਲ ਕੇਵਲ ਇਕ ਦੋ ਤਾਜ਼ਨਾ

ਵਾਲੀਆਂ ਭਵਿੱਖਬਾਣੀਆਂ ਹਨ ਜਿੰਨ੍ਹਾਂ ਨਾਲ ਸ਼ਰਤਾਂ ਲੱਗੀਆਂ ਹੋਈਆਂ ਹਨ ਜਿੰਨ੍ਹਾਂ ਵਿੱਚ ਖੋੜ ਤੇ ਡਰ ਦੇ ਸਬਥ ਦੇਰੀ ਹੋ ਗਈ । ਅਤੇ ਜਿੰਨ੍ਹਾਂ ਬਾਰੇ ਰੱਬ ਦਾ ਆਦਿ ਦਾ ਨੀਯਮ ਹੈ ਕਿ ਉਹ ਤੋਬਾ (ਪਸ਼ਚਾਤਾਪ), ਅਸਤਗਾਫਾਰ (ਖਿਮਾ ਯਾਚਨਾ), ਸਦਕਾ (ਦਾਨ ਪੁੰਨ) ਅਤੇ ਦੁਆਵਾਂ ਨਾਲ ਟਲ ਸਕਦੀਆਂ ਹਨ ।”
(ਰੂਹਾਨੀ ਖਜ਼ਾਇਨ ਭਾਗ 20, ਪੰਨਾ 406-408, ਤਜ਼ਲੀਯਾਤਿ ਇਲਾਹੀਯਹ ਪੰਨਾ 17-19)

“ਮੇਰੇ ਭੋਲੇ ਵਿਰੋਧੀਆਂ ਨੂੰ ਰੱਬ ਦਿਨ ਪ੍ਰਤੀਦਿਨ ਭਿੰਨ ਭਿੰਨ ਪ੍ਰਕਾਰ ਦੇ ਨਿਸ਼ਾਨ ਦਿਖਾਕੇ ਅਪਮਾਨਤ ਕਰਦਾ ਜਾਂਦਾ ਹੈ ਅਤੇ ਮੈਂ ਉਸੇ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਜਿਵੇਂ ਕਿ ਉਸ ਨੇ ਇਬਰਾਹੀਮ ਨਾਲ ਕਲਾਮ ਕੀਤਾ ਅਤੇ ਫਿਰ ਇਸਹਾਕ^{ਅ.ਸ.} ਨਾਲ ਫਿਰ ਇਸਮਾਈਅਲ^{ਅ.ਸ.} ਨਾਲ, ਯਾਕੂਬ^{ਅ.ਸ.} ਨਾਲ, ਮੂਸਾ^{ਅ.ਸ.} ਅਤੇ ਮਸੀਹ^{ਅ.ਸ.} ਇਥਨੇ ਮਰਯੋਮ ਨਾਲ ਅਤੇ ਸਭ ਤੋਂ ਬਾਦ ਸਾਡੇ ਨਬੀ ਮੁਹਮੱਦ ਰਸੂਲੁਲੱਹ ਸਲਲਾਹੁ ਅਲਾਇ ਵਸਲਮ ਨਾਲ ਅਜਿਹਾ ਵਾਰਤਾਲਾਪੀ ਹੋਇਆ ਕਿ ਆਪ^{ਸ.ਅ.ਵ.} ਉਪਰ ਸਭ ਤੋਂ ਵੱਧ ਰੋਸ਼ਨ ਤੇ ਪਾਕ ਵਹੀ ਨਾਜ਼ਲ ਹੋਈਆਂ ਅਜਿਹਾ ਹੀ ਉਸ ਨੇ ਮੈਨੂੰ ਵੀ ਆਪਣੇ ਕਲਾਮ ਨਾਲ ਨਿਵਾਜਿਆ, ਪਰ ਇਹ ਸੁਭਾਗ ਮੈਨੂੰ ਕੇਵਲ ਹਜ਼ਰਤ ਮੁਹਮੱਦ ਰਸੂਲੁਲੱਹ ਸਲਲਾਹੁ ਅਲਾਇ ਵਸਲਮ ਦੀ ਪੈਰੂਵੀ ਕਰਕੇ ਹਾਸਲ ਹੋਇਆ । ਜੇਕਰ ਮੈਂ ਹਜ਼ਰਤ ਮੁਹਮੱਦ ਰਸੂਲੁਲੱਹ ਸਲਲਾਹੁ ਅਲਾਇ ਵਸਲਮ ਦੀ ਉਮੱਤ ਵਿੱਚੋਂ ਨ ਹੁੰਦਾ ਅਤੇ ਆਪ ਦੀ ਪੈਰੂਵੀ ਨ ਕਰਦਾ ਤਾਂ ਜੇਕਰ ਦੁਨੀਆਂ ਦੇ ਸਾਰੇ ਪਹਾੜਾਂ ਦੇ ਬਰਾਬਰ ਮੇਰੇ ਕਰਮ ਹੁੰਦੇ ਤਾਂ ਵੀ ਮੈਂ ਇਹ ਕਲਾਮ ਦਾ ਸੁਭਾਗ ਉਕੱਡਾ ਹੀ ਪ੍ਰਾਪਤ ਨ ਕਰ ਸਕਦਾ ਕਿਉਂਕਿ ਹਣ ਕੇਵਲ ਮੁਹਮੱਦੀ ਨਬੂਵੱਤ ਤੋਂ ਬਿਨਾ ਸਾਰੀਆਂ ਨਬੂਵੱਤਾਂ ਬੰਦ ਹਨ । ਸ਼ਰੀਅਤ ਵਾਲਾ ਨਬੀ ਕੋਈ ਨਹੀਂ ਆ ਸਕਦਾ ਅਤੇ ਬਿਨਾ ਸ਼ਰੀਅਤ ਦੇ ਨਬੀ ਹੋ ਸਕਦਾ ਹੈ ਪਰ ਉਹੋ ਜੋ ਪਹਿਲਾਂ ਉਮੱਤੀ ਹੋਵੇ ।”

(ਰੂਹਾਨੀ ਖਜ਼ਾਇਨ ਭਾਗ 20, ਪੰਨਾ 411-412, ਤਜ਼ਲੀਯਾਤਿ ਇਲਾਹੀਯਹ ਪੰਨਾ 24-25)

ਸਿਰਾਜੇ ਮੁਨੀਰ

“ਸਾਡੇ ਮਨ ਦੀ ਇਸ ਸਮੇਂ ਅਦਭੁਤ ਅਵਸਥਾ ਹੈ, ਪੀੜਾ ਵੀ ਹੈ ਤੇ ਖੁਸ਼ੀ ਵੀ। ਪੀੜਾ ਇਸ ਲਈ ਕਿ ਜੇਕਰ ਲੇਖਰਾਮ ਮੁੜ੍ਹ ਜਾਂਦਾ ਬਹੁਤਾ ਨਹੀਂ ਕੇਵਲ ਐਨ੍ਹਾ ਹੀ ਕਰਦਾ ਕਿ ਆਪਣੇ ਕੁਬੋਲਾਂ ਤੋਂ ਮੁੜ੍ਹ ਜਾਂਦਾ ਤਾਂ ਮੈਨੂੰ ਰੱਬ ਦੀ ਸਹੁੰ ਹੈ ਕਿ ਮੈਂ ਉਸ ਲਈ ਦੁਆ ਕਰਦਾ ਅਤੇ ਮੈਂ ਆਸ ਰਖਦਾ ਸੀ ਕਿ ਜੇਕਰ ਉਹ ਟੋਟੇ ਟੋਟੇ ਵੀ ਕੀਤਾ ਜਾਂਦਾ ਤਾਂ ਵੀ ਜੀਉਂਦਾ ਹੋ ਜਾਂਦਾ। ਉਹ ਰੱਬ ਜਿਸ ਨੂੰ ਮੈਂ ਜਾਣਦਾ ਹਾਂ ਉਸ ਲਈ ਕੋਈ ਗੱਲ ਵੀ ਅਲਹੋਣੀ ਨਹੀਂ ਅਤੇ ਖੁਸ਼ੀ ਇਸ ਗੱਲ ਦੀ ਹੈ ਕਿ ਪੇਸ਼ਗੋਈ (ਭਵਿੱਖਬਾਣੀ) ਅਤਿਅੰਤ ਪ੍ਰਤਖ ਰੂਪ ਵਿੱਚ ਪੂਰੀ ਹੋਈ ।”

(ਰੂਹਾਨੀ ਖੜਾਇਨ ਭਾਗ 12, ਪੰਨਾ 28, ਸਿਰਾਜੇ ਮੁਨੀਰ ਪੰਨਾ 24)

“ਬਾਰੂੰਵੀ ਪੇਸ਼ਗੋਈ ਜੋ ਬਾਹੀਨ ਅਹਮਦੀਆ ਦੇ ਪੰਨਾ 238 ਤੇ 239 ਵਿੱਚ ਲਿੱਖੀ ਹੈ ਕੁਰਆਨ ਦਾ ਗਿਆਨ ਹੈ ਉਸ ਭਵਿੱਖਬਾਣੀ ਦਾ ਸਾਰ ਇਹ ਹੈ ਕਿ ਰੱਬ ਡਰਮਾਉਂਦਾ ਹੈ ਕਿ ਤੈਨੂੰ ਕੁਰਆਨ ਕਰੀਮ ਦਾ ਗਿਆਨ ਦਿੱਤਾ ਗਿਆ ਹੈ ਅਜਿਹਾ ਗਿਆਨ ਜੋ ਝੂਠ ਨੂੰ ਨਸ਼ਟ ਕਰੇਗਾ ਅਤੇ ਇਸ ਭਵਿੱਖਬਾਣੀ ਵਿੱਚ ਡਰਮਾਇਆ ਕਿ ਦੋ ਇਨਸਾਨ ਹਨ ਜਿੰਨ੍ਹਾਂ ਨੂੰ ਬਹੁਤ ਬਰਕਤ ਦਿੱਤੀ ਗਈ ਹੈ ਇਕ ਉਹ ਅਧਿਆਪਕ (ਅਧਿਆਤਮਕ ਗੁਰੂ) ਜਿਸ ਦਾ ਨਾਂ ਮੁਹਾਮਦ ਮੁਸਤਫ਼ਾ ਸਲਲਾਹੁ ਅਲਲਾਹਿ ਵਸਲਮ ਹੈ ਅਤੇ ਇਕ ਇਹ ਵਿਦਿਆਰਥੀ (ਅਧਿਆਤਮਕ ਚੇਲਾ) ਅਰਥਾਤ ਇਸ ਕਿਤਾਬ ਦਾ ਲਿਖੱਣ ਵਾਲਾ ਅਤੇ ਇਹ ਇਸ ਆਇਤ ਵੱਲ ਵੀ ਸੰਕੇਤ ਹੈ ਜੋ ਕੁਰਆਨ ਕਰੀਮ ਵਿੱਚ ਜਲਾਲ ਵਾਲਾ ਰੱਬ ਡਰਮਾਉਂਦਾ ਹੈ :

وَآخِرَيْنَ مِنْهُمْ لَهَا يُلْحَقُوا إِلَهٌ

‘ਵ ਆਖਰੀਨਾ ਮਿਨਹੁਮ ਲਮਾ ਯਲਹਕੂ ਬਿਹਿਮ’

ਅਰਥਾਤ ਉਸ ਨਈ ਦੇ ਹੋਰ ਵੀ ਚੇਲੇ ਹਨ ਜੋ ਹੁਣ ਤੱਕ ਪ੍ਰਕਟ ਨਹੀਂ ਹੋਏ ਅਤੇ ਅੰਤਮ ਯੁੱਗ ਵਿੱਚ ਉਹਨਾਂ ਦਾ ਪ੍ਰਗਟਾਵਾ ਹੋਵੇਗਾ । ਇਹ ਆਇਤ ਇਸੇ ਨਿਮਾਲੇ ਵੱਲ ਸੰਕੇਤ ਸੀ ਕਿਉਂਕਿ ਜਿਵੇਂ ਕਿ ਹੁਣ ਇਲਹਾਮ ਵਿਚ ਵਰਨਣ ਹੋ ਚੁਕਿਆ ਹੈ ਇਹ ਨਿਮਾਲਾ ਰੂਹਾਨੀ ਤੌਰ 'ਤੇ ਹਜ਼ਰਤ ਮੁਹੱਮਦ ਸਲਲਾਹੁ ਅਲ੐ਹਿ ਵਸਲਮ ਦੇ ਸ਼ਾਗਿਰਦਾਂ (ਚੇਲਿਆਂ) ਵਿੱਚੋਂ ਹੈ ਅਤੇ ਇਹ ਭਵਿੱਖਬਾਣੀ ਜੋ ਕੁਰਆਨ ਕਰੀਮ ਦੀ ਸਿੱਖਿਆ ਵੱਲ ਸੰਕੇਤ ਕਰਦੀ ਹੈ ਇਸ ਦੇ ਪ੍ਰਮਾਣ ਲਈ ਕਿਤਾਬ 'ਕਰਾਮਾਤੁਸਾਦਿਕੀਨ' ਲਿਖੀ ਗਈ ਸੀ ਜਿਸ ਵੱਲ ਕਿਸੇ ਵਿਰੋਧੀ ਨੇ ਮੂੰਹ ਨਹੀਂ ਕੀਤਾ ਅਤੇ ਮੈਨੂੰ ਰੱਬ ਦੀ ਸਹੁੰ ਹੈ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਮੈਨੂੰ ਕੁਰਆਨ ਕਰੀਮ ਦੀ ਸਰਾਈ ਤੇ ਮਆਰਫਤ (ਅਧਿਆਤਮਕਤਾ) ਨੂੰ ਸਮਝਣ ਵਿੱਚ ਹਰ ਇਕ ਰੂਹ 'ਤੇ ਗਲਬਾ ਬਖਸ਼ਿਆ ਗਿਆ ਹੈ ਅਤੇ ਜੇਕਰ ਕੋਈ ਮੌਲਵੀ ਵਿਰੋਧੀ ਮੇਰੇ ਮੁਕਾਬਲੇ 'ਤੇ ਆਉਂਦਾ ਹੈ ਜਿਵੇਂ ਕਿ ਮੈਂ ਕੁਰਆਨ ਕਰੀਮ ਦੀ ਵਿਆਖਿਆ ਲਈ ਵਾਰ ਵਾਰ ਉਹਨਾਂ ਨੂੰ ਬੁਲਾਇਆ ਤਾਂ ਰੱਬ ਉਹਨਾਂ ਨੂੰ ਅਪਮਾਨਤ ਤੇ ਸ਼ਰਮੰਦਿਆਂ ਕਰਦਾ । ਸੋ, ਕੁਰਆਨ ਕਰੀਮ ਦਾ ਗਿਆਨ ਜੋ ਮੈਨੂੰ ਦਿੱਤਾ ਗਿਆ ਹੈ ਇਹ ਉਸ ਜਲਾਲ ਵਾਲੇ ਰੱਬ ਦਾ ਇਕ ਨਿਸ਼ਾਨ ਹੈ ।"

ਰੂਹਾਨੀ ਖੜਾਇਨ ਭਾਗ 12, ਪੰਨਾ 40-41, ਸਿਰਾਜੇ ਮੁਨੀਰ ਪੰਨਾ 34-35)

ਬ੍ਰਾਹਮਿਨ ਅਹਮਦੀਆ ਦੇ ਪੰਨਾ 227 ਵਿੱਚ ਇਕ ਆਰਿਆ ਬਾਰੇ ਇਕ ਪੇਸ਼ਗੋਈ ਹੈ ਜਿਸ ਦਾ ਨਾਂ ਮਲਾਵਾਮਲ ਹੈ । ਉਹ ਹੁਣ ਤੱਕ ਜੀਉਂਦਾ ਹੈ ਇਹ ਵਿਅਕਤੀ ਤਪੇਦਿਕ (ਟੀਬੀ) ਦੇ ਰੋਗ ਵਿੱਚ ਗ੍ਰਿਸਤ ਹੋ ਗਿਆ ਸੀ, ਇਕ ਦਿਨ ਉਹ ਮੇਰੇ ਕੋਲ ਆਣਕੇ ਅਤੇ ਆਪਣੇ ਜੀਵਨ ਤੋਂ ਨਿਰਾਸ਼ ਹੋਕੇ ਬਹੁਤ ਬੇਕਰਾਰੀ ਨਾਲ ਰੋਣ ਲਗ੍ਹਾ ਅਤੇ ਮੈਨੂੰ ਰੇਤੇ ਹੈ ਕਿ ਉਸ ਦਿਨ ਉਸ ਨੇ ਭਿਆਨਕ ਸੁਪਨਾ ਵੀ ਦੇਖਿਆ ਸੀ ਜਿੱਥੋਂ ਤੱਕ ਮੈਨੂੰ ਰੇਤੇ ਹੈ ਸੁਪਨਾ ਇਹ ਸੀ ਕਿ ਉਸ ਨੂੰ ਇਕ ਵਿਸ਼ੇਲੇ ਸੱਪ ਨੇ ਕੱਟਿਆ ਹੈ ਅਤੇ ਸਾਰੇ ਸ਼ਰੀਰ ਵਿੱਚ ਵਿਸ਼ ਫੈਲ ਗਿਆ ਹੈ । ਇਸ ਸੁਪਨੇ ਨੇ ਉਸ ਨੂੰ ਅਤਿਅੰਤ ਰੁਖੀ ਕਰ ਦਿੱਤਾ ਸੀ ਅਤੇ ਪਹਿਲਾਂ ਤੋਂ ਇਕ

ਤਾਪ ਜੋ ਖਾਣਾ ਖਾਣ ਦੇ ਬਾਦ ਤੇਜ਼ ਹੋ ਜਾਂਦਾ ਸੀ ਬਹੁਤ ਬੇ ਚੈਨੀ ਵਿੱਚ ਪਾਇਆ ਹੋਇਆ ਸੀ ਇਸ ਲਈ ਉਹ ਬਹੁਤ ਬੇਕਰਾਰੀ ਤੇ ਲਗਭਗ ਨਿਰਾਸ਼ਾ ਦੀ ਅਵਸਥਾ ਵਿੱਚ ਸੀ ਅਤੇ ਉਹ ਮੇਰੇ ਕੋਲ ਆਣਕੇ ਰੋਇਆ, ਇਸ ਲਈ ਮੇਰਾ ਦਿਲ ਉਸ ਦੀ ਹਾਲਤ ਦੇਖਕੇ ਨਰਮ ਹੋ ਗਿਆ ਅਤੇ ਮੈਂ ਰੱਬ ਦੀ ਹਜ਼ੂਰੀ ਵਿੱਚ ਇਸ ਆਰੀਆ ਦੇ ਪੱਖ ਵਿੱਚ ਦੁਆ ਕੀਤੀ, ਜਿਵੇਂ ਕਿ ਇਸ ਤੋਂ ਪਹਿਲਾਂ ਇਕ ਆਰੀਆ ਦੇ ਪੱਖ ਵਿੱਚ ਦੁਆ ਕੀਤੀ ਸੀ ਜਿਸ ਦਾ ਨਾਂ ਸ਼ਰਮਪੱਤ ਹੈ । ਉਸ ਸਮੇਂ ਮੈਨੂੰ ਇਲਹਾਮ ਹੋਇਆ ਜੋ ਬ੍ਰਾਹਮਿਕ ਅਹਮਦੀਆ ਦੇ ਪੰਨਾ 227 ਵਿੱਚ ਹੈ (﴿لَيْلَةُ الْقُرْبَانِ كُوٰنِدَادٌ وَسَلَامٌ ﴾) ‘ਕੁਲਨਾ ਯਾ ਨਾਰੁਕੂਨੀ ਬਰਦੰਵ ਵ ਸਲਾਮਾ’ ਅਰਥਾਤ ਆਸੀਂ ਤਾਪ ਦੀ ਅੱਗ ਨੂੰ ਕਿਹਾ ਕਿ ਠੰਡ ਤੇ ਸਲਾਮਤੀ ਹੋਵੇ, ਸੋ, ਉਸੇ ਸਮੇਂ ਉਸ ਨੂੰ ਜੋ ਓਥੇ ਮੌਜੂਦ ਸੀ ਇਸ ਇਲਹਾਮ ਦੀ ਖ਼ਬਰ ਦਿੱਤੀ ਗਈ ਅਤੇ ਲੋਕਾਂ ਨੂੰ ਸੂਚਨਾ ਦਿੱਤੀ ਗਈ ਕਿ ਉਹ ਅਵਸ਼ ਹੀ ਮੇਰੀ ਦੁਆ ਦੀ ਬਰਕਤ ਕਰਕੇ ਸਵਸਥ ਹੋ ਜਾਵੇਗਾ, ਸੋ, ਕੁਝ ਦਿਨਾਂ ਬਾਅਦ ਅਜੇ ਹੜਤਾ ਵੀ ਨਹੀਂ ਲੰਘਿਆ ਹੋਵੇਗਾ ਕਿ ਉਹ ਆਰੀਆ ਰੱਬ ਦੀ ਮਿਹਰ ਨਾਲ ਸਵਸਥ ਹੋ ਗਿਆ ।

..... ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਇਹ ਗੱਲ ਪੂਰਨਤਾ ਸੱਚੀ ਹੈ ਅਤੇ ਇਕ ਰੱਤੀ ਵੀ ਇਸ ਵਿੱਚ ਰਲਾ ਨਹੀਂ ਹੈ ।”

(ਰੂਹਾਨੀ ਖਜ਼ਾਇਨ ਭਾਗ 12, ਪੰਨਾ 62, ਸਿਰਾਜੇ ਮੁਨੀਰ ਪੰਨਾ 53-54)

ਆਸੀਂ ਜੱਦ ਨਿਆ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ ਤਾਂ ਸਾਰਿਆਂ ਨਥੀਆਂ ਦੀ ਲੜੀ ਵਿੱਚ ਸਰਬਉਤਮ ਮਹਾਪੁਰੁਖ ਤੇ ਜੀਉਂਦਾ ਅਤੇ ਰੱਬ ਦਾ ਅਤਿ ਪਿਆਰਾ ਨਥੀ ਕੇਵਲ ਇਕ ਮਰਦ ਨੂੰ ਜਾਲਦੇ ਹਾਂ ਅਰਥਾਤ ਉਹੋ ਜੋ ਨਥੀਆਂ ਦਾ ਸਰਦਾਰ ਰਸੂਲਾਂ ਦਾ ਫਖਰ, ਸਾਰਿਆਂ ਪੈਗੰਬਰਾਂ ਦਾ ਸਰਤਾਜ ਜਿਸ ਦਾ ਨਾਂ ਮੁਹਮੰਦ ਮੁਸਤਫ਼ਾ ਅਹਮਦੇ ਮੁਜਤਬਾ ਸਲਲਾਹੁ ਅਲਾਇ ਵਸਲਮ ਹੈ ਜਿਸਟੀ ਛਤਰ ਛਾਇਆ ਵਿੱਚ ਕੇਵਲ ਦੱਸ ਦਿਨ ਚਲੱਣ ਨਾਲ ਉਹ ਰੋਸ਼ਨੀ ਮਿਲਦੀ ਹੈ ਜੋ ਪਹਿਲਾਂ ਇਸ ਤੋਂ ਹਜ਼ਾਰਾਂ ਸਾਲਾਂ ਤੱਕ ਨਹੀਂ ਮਿਲ ਸਕਦੀ ਸੀ, ਉਹ ਕਿਹੋ

ਜਿਹੀਆਂ ਕਿਤਾਬਾਂ ਹਨ ਜੋ ਸਾਨੂੰ ਵੀ ਜੇਕਰ ਅਸੀਂ ਇਹਨਾਂ ਦੇ ਅਧੀਨ ਹੋਈਏ ਤਾਂ ਭ੍ਰਾਟ, ਧਿਕਾਰਿਆ ਤੇ ਕਾਲਾ ਦਿਲ ਕਰਨਾ ਚਾਹੁੰਦੀਆਂ ਹਨ। ਕੀ ਇਹਨਾਂ ਨੂੰ ਜੀਉਂਦੀ ਨਬੁਵੱਤ ਆਖਣਾ ਚਾਹੀਦਾ ਹੈ ਜਿੰਨ੍ਹਾ ਦੀ ਪਰਛਾਈ ਵਿੱਚ ਅਸੀਂ ਆਪ ਮੁਰਦਾ ਹੋ ਜਾਂਦੇ ਹਨ ਨਿਸ਼ਚੇ ਜਾਣੋ ਕਿ ਇਹ ਸਾਰੇ ਮੁਰਦੇ ਹਨ, ਕੀ ਮੁਰਦੇ ਨੂੰ ਮੁਰਦਾ ਰੌਸ਼ਨੀ ਦੇ ਸਕਦਾ ਹੈ। ਯਿਸੂ ਦੀ ਪੂਜਾ ਕਰਨਾ ਕੇਵਲ ਇਕ ਬੁੱਤ ਦੀ ਪੂਜਾ ਕਰਨਾ ਹੈ। ਮੈਂਨੂੰ ਸਹੁੰ ਹੈ ਉਸ ਫੁਜੂਦ ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਜੇਕਰ ਉਹ ਮੇਰੇ ਯੁੱਗ ਵਿੱਚ ਹੁੰਦਾ ਤਾਂ ਉਸ ਨੂੰ ਨਿਮ੍ਰਤਾ ਨਾਲ ਮੇਰੀ ਗਵਾਹੀ ਦੇਣੀ ਪੈਂਦੀ ਕੋਈ ਇਸ ਨੂੰ ਮੰਨ੍ਹੁ ਜਾਂ ਨ ਮੰਨ੍ਹੁ ਪਰ ਸੱਚ ਇਹੋ ਹੈ ਅਤੇ ਸੱਚ ਵਿੱਚ ਬਰਕਤ ਹੈ ਕਿ ਅਖੀਰ ਉਸ ਦਾ ਪ੍ਰਕਾਸ਼ ਸੰਸਰ ਵਿੱਚ ਪਸਰਦਾ ਹੈ।”

(ਤੁਹਾਨੀ ਖਜ਼ਾਇਨ ਭਾਗ 12, ਪੰਨਾ 82, ਸਿਰਾਜੇ ਮੁਨੀਰ ਪੰਨਾ 72-73)

ਬਰਕਾਤਦੁੱਆ

“ਇਸ ਸਮੇਂ ਮੈਂ ਕੇਵਲ ਰੱਬ ਖਾਤਰ ਆਪਣੀ ਗਵਾਹੀ ਸਯੱਦ ਸਾਹਬ ਦੀ ਸੇਵਾ ਵਿੱਚ ਪੇਸ਼ ਕਰਦਾ ਹਾਂ ਕਿ ਸ਼ਾਇਦ ਖੁਦਾ ਤਾਹਾਲਾ ਉਹਨਾਂ”ਤੇ ਆਪਣੀ ਕ੍ਰਿਪਾ ਕਰੋ। ਸੋ, ਹੋ! ਪਿਆਰੇ ਸਯੱਦ !! ਮੈਂਨੂੰ ਉਸ ਰੱਬ ਦੀ ਸਹੁੰ ਹੈ ਕਿ ਇਹ ਗੱਲ ਵਾਸਤਵ ਵਿੱਚ ਠੀਕ ਹੈ ਕਿ ਵਹੀਏ ਇਲਾਹੀ ਅਕਾਸ਼ ਤੋਂ ਦਿਲ ਉਪਰ ਅਜਿਹੀ ਡਿੱਗਦੀ ਹੈ ਕਿ ਜਿਵੇਂ ਕਿ ਸੂਰਜ ਦੀਆਂ ਕਿਰਣਾਂ ਕੰਧ ਉਪਰ। ਮੈਂ ਪ੍ਰਤੀਦਿਨ ਦੇਖਦਾ ਹਾਂ ਕਿ ਜੱਦ ਇਲਾਹੀ ਕਲਾਮ ਦਾ ਸਮਾਂ ਆਉਂਦਾ ਹੈ ਤਾਂ ਅਵੱਲ ਤਾਂ ਇਕ ਅਜਿਹੀ ਅਵਸਥਾ ਛਾ ਜਾਂਦੀ ਹੈ ਕਿ ਮੈਂ ਇਕ ਬਦਲੀ ਹੋਈ ਚੀਜ਼ ਵਾਂਗ ਹੋ ਜਾਂਦਾ ਹਾਂ ਅਤੇ ਮੇਰੀ ਸੰਵਿਦਨਾ, ਮੇਰੇ ਅੰਗ, ਮੇਰੀ ਸੂਝ ਬੂਝ ਅਤੇ ਹੋਸ਼ ਆਖਣ ਨੂੰ ਤਾਂ ਬਾਕੀ ਹੁੰਦਾ ਹੈ ਪਰ ਉਸ ਸਮੇਂ ਮੈਂ ਆਪਣੇ ਆਪ ਨੂੰ ਦੇਖਦਾ ਹਾਂ ਕਿ ਕਿਸੇ ਸ਼ਕਤੀਸ਼ਾਲੀ ਵੁਜੂਦ ਨੇ ਮੇਰੇ ਸਾਰੇ ਫੁਜੂਦ ਨੂੰ ਆਪਣੀ ਮੁੱਠੀ ਵਿੱਚ

ਕਰ ਲਿਆ ਹੈ ਅਤੇ ਉਸ ਸਮੇਂ ਮੈਂ ਅਨੁਭਵ ਕਰਦਾ ਹਾਂ ਕਿ ਮੇਰੇ ਸਾਰੇ ਵਜੂਦ
ਦੀਆਂ ਸਾਰੀਆਂ ਰਗਾਂ ਉਸਦੇ ਹੱਥ ਵਿੱਚ ਹਨ ਅਤੇ ਜੋ ਕੁਝ ਮੇਰਾ ਹੈ ਉਹ ਹੁਣ
ਮੇਰਾ ਨਹੀਂ ਸਗੋਂ ਉਸਦਾ ਹੈ ।”

(ਰੂਹਾਨੀ ਖੜਾਇਨ ਭਾਗ 6 ਪੰਨਾ 22, ਬਕੀਆ ਹਾਸ਼ੀਆ ਬਰਕਾਤੁਦੁੱਆ ਪੰਨਾ 18)

“ਅੜੀਰ ਵਿੱਚ ਮੈਂ ਹਰ ਇਕ ਮੁਸਲਮਾਨ ਦੀ ਸੇਵਾ ਵਿੱਚ ਨਸੀਹਤ ਵੱਜੋਂ
ਕਹਿੰਦਾ ਹਾਂ ਕਿ ਇਸਲਾਮ ਲਈ ਜਾਗੋ ਕਿ ਇਸਲਾਮ ਸਖਤ ਫਸਾਦਾਂ ਵਿੱਚ
ਘਿਰਿਆ ਹੈ ਇਸ ਦੀ ਮਦਦ ਕਰੋ ਕਿ ਇਹ ਹੁਣ ਗਰੀਬ ਹੈ ਅਤੇ ਮੈਂ ਇਸੇ ਲਈ
ਆਇਆ ਹਾਂ ਅਤੇ ਮੈਨੂੰ ਰੱਬ ਨੇ ਕੁਰਆਨ ਕਰੀਮ ਦਾ ਗਿਆਨ ਬਖਸ਼ਿਆ ਹੈ
ਅਤੇ ਸਰਾਈਆਂ ਤੇ ਮਆਰਫ਼ ਆਪਣੀ ਇਸ ਕਿਤਾਬ ਦੀਆਂ ਮੇਰੇ ਉਪਰ
ਖੋਲੀਆਂ ਹਨ ਅਤੇ ਚਮਤਕਾਰ ਮੈਨੂੰ ਪ੍ਰਦਾਨ ਕੀਤੇ ਗਏ ਹਨ । ਸੋ ਮੇਰੇ ਵੱਲ
ਆਓ ਤਾਂ ਜੋ ਤੁਸੀਂ ਵੀ ਉਸ ਵਿੱਚੋਂ ਹਿਸਾਂ ਪਾਓ । ਮੈਨੂੰ ਸਹੁੰ ਹੈ ਉਸ ਜਾਤ
(ਵਜੂਦ) ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਮੈਂ ਰੱਬ ਵੱਲੋਂ ਭੇਜਿਆ
ਗਿਆ ਹਾਂ । ਕੀ ਜੁਰੀ ਨਹੀਂ ਸੀ ਕਿ ਮਹਾਂ ਫਸਾਦਾਂ ਨਾਲ ਭਰੀ ਅਜਿਹੀ ਸਦੀ
ਜਿਸ ਦੀਆਂ ਪ੍ਰਤਿ ਮੁਸੀਬਤਾਂ ਹਨ ਦੇ ਸਿਰੇ’ਤੇ ਇਕ ‘ਮੁਜਦੱਦ’ ਪ੍ਰਤਿ
ਚਮਤਕਾਰਾਂ ਦੇ ਦਾਵੇ ਨਾਲ ਆਉਂਦਾ । ਸੋ, ਛੇਤੀ ਹੀ ਤੁਸੀਂ ਮੈਨੂੰ ਮੇਰੇ ਕੰਮਾ
ਕਰਕੇ ਸ਼ਨਾਖਤ ਕਰੋਗੇ ।”

(ਰੂਹਾਨੀ ਖੜਾਇਨ ਭਾਗ 6 ਪੰਨਾ 36, ਬਰਕਾਤੁਦੁੱਆ ਪੰਨਾ 31)

ਸਨਾਤਨ ਧਰਮ

“ਜੇਕਰ ਮੌਲਵੀ ਅਹਮਦ ਹਸਨ ਇਸ ਇਸ਼ਤਿਹਾਰ ਦੇ ਪ੍ਰਕਾਸ਼ਤ ਹੋਣ ਦੇ ਬਾਦ ਜਿਸਨੂੰ ਉਹ ਸਹੁੰ ਖਾਕੇ ਪ੍ਰਕਾਸ਼ਤ ਕਰੇਗਾ, ਅਮਰੋਹਾ ਨੂੰ ਤਾਉਣ (ਪਲੇਗ) ਤੋਂ ਬਚਾ ਸਕਿਆ ਅਤੇ ਘੱਟੋ ਘੱਟ ਤਿੰਨ ਸਰਦੀਆਂ ਅਮਨ ਨਾਲ ਲੰਘ ਗਈਆਂ ਤਾਂ ਮੈਂ ਰੱਬ ਵੱਲੋਂ ਨਹੀਂ । ਸੋ, ਇਸ ਤੋਂ ਵਧੱਕੇ ਹੋਰ ਕੀ ਫੈਸਲਾ ਹੋਵੇਗਾ। ਅਤੇ ਮੈਂ ਵੀ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਮੈਂ ਮਸੀਹ ਮੌਤਿਦ ਹਾਂ ਅਤੇ ਉਹੋ ਹਾਂ ਜਿਸ ਦਾ ਨਥੀਆਂ ਨੇ ਵਾਅਦਾ ਦਿਤਾ ਹੈ ਅਤੇ ਮੇਰੇ ਬਾਰੇ ਅਤੇ ਮੇਰੇ ਯੁੱਗ ਬਾਰੇ ਤੌਰੇਤ, ਇੰਜੀਲ ਤੇ ਕੁਰਆਨ ਕਰੀਮ ਵਿੱਚ ਖਬਰ ਮੌਜੂਦ ਹੈ ਕਿ ਉਸ ਸਮੇਂ ਅਕਾਸ਼'ਤੇ ਸੂਰਜ ਚੰਨ੍ਹ ਗ੍ਰਹਿਣ (ਮਿਥੀਆਂ ਮਿਤੀਆਂ ਵਿੱਚ) ਹੋਵੇਗਾ ਅਤੇ ਧਰਤੀ'ਤੇ ਤਾਉਣ (ਪਲੇਗ ਦਾ ਪ੍ਰਕੋਪ) ਪਵੇਗਾ ਅਤੇ ਮੇਰਾ ਇਹੋ ਨਿਸ਼ਾਨ ਹੈ ।”

(ਤੁਹਾਨੀ ਖਜ਼ਾਇਨ ਭਾਗ 19, ਪੰਨਾ 238, ਦਾਫ਼ਿਊਲ ਬਲਾ ਤੇ ਮਿਆਰ ਅਹਿਲੇ ਇਸਤਿਹਾ ਸਿਰਲੇਖ ਤਾਉਣ ਪੰਨਾ 18)

“ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਇਹੋ ਗੱਲ ਸੱਚੀ ਹੈ ਕਿ ਰੱਬ ਦਾ ਕਲਾਮ ਸਮਝਣ ਲਈ ਅਵੱਲ ਤਾਂ ਮਨ ਨੂੰ ਨਫਸਾਨੀ ਜੋਸ਼ ਤੋਂ ਪਾਕ ਬਨਾਉਣਾ ਚਾਹੀਦਾ ਹੈ ਫਿਰ ਰੱਬ ਵੱਲੋਂ ਮਨ'ਤੇ ਰੋਸ਼ਨੀ ਉਤਰੇਗੀ । ਬਿਨਾ ਆਂਤਰਕ ਰੋਸ਼ਨੀ ਦੇ ਅਸਲ ਹਕੀਕਤ ਦਿਖਾਈ ਨਹੀਂ ਦਿੰਦੀ । ਜਿਵੇਂ ਕਿ ਰੱਬ ਕੁਰਆਨ ਕਰੀਮ ਵਿੱਚ ਡਰਮਾਉਦਾ ਹੈ । (﴿لَا يَمْسِسُهُ إِلَّا الْمُظہَرُونَ ﴾) ‘ਲਾ ਯਾਮਸ਼ਸੁਹੁ ਇਲਲਭੁਤਹਰੂਨ’ ਅਰਥਾਤ ਇਹ ਪਾਕ ਕਲਾਮ ਹੈ ਜੱਦ ਤੱਕ ਕੋਈ ਪਾਕ ਨ ਹੋ ਜਾਵੇ ਉਹ ਇਸ ਦੇ ਗੁੜੇ ਭੇਦਾਂ ਤੱਕ ਨਹੀਂ ਪਹੁੰਚੇਗਾ ।”

(ਤੁਹਾਨੀ ਖਜ਼ਾਇਨ ਭਾਗ 9, ਪੰਨਾ 473-474, ਸਨਾਤਨ ਧਰਮ ਪੰਨਾ 6)

ਹਾਸ਼ੀਆ ਅਰਬਾਈਨ

“ਅਫਸੋਸ ਕਿ ਗਿਆਨ ਦੇ ਨਿਸ਼ਾਨ ਦੇ ਟਾਕਰੇ ਵਿੱਚ ਨਾਦਾਨ ਲੋਕਾਂ ਨੇ ਪੀਰ ਮਿਹਰ ਅਲੀ ਸ਼ਾਹ ਗੋਲੜਵੀ ਬਾਰੇ ਐਂਵੇਂ ਹੀ ਝੂਠੀ ਜਿੱਤ ਦਾ ਨਗਾਰਾ ਵਜਾ ਦਿਤਾ ਅਤੇ ਮੈਨੂੰ ਗੰਦੀਆਂ ਗਾਲ੍ਹੂਂ ਕੱਢੀਆਂ ਅਤੇ ਮੈਨੂੰ ਉਸ ਦੇ ਟਾਕਰੇ’ਤੇ ਜਾਹਲ ਤੇ ਨਾਦਾਨ ਦੱਸਿਆ, ਭਾਵ ਮੈਂ ਇਸ ਨਿਡਰ ਵਾਰ ਤੇ ਸਮੇਂ ਦੀ ਘਟਾ ਦੇ ਰੁਹਬ ਹੇਠ ਆਲਕੇ ਡਰ ਗਿਆ ਵਰਨਾ ਉਹ ਤਾਂ ਸੱਚੇ ਮਨ ਨਾਲ ਟਾਕਰੇ’ਤੇ ਅਰਬੀ ਤਫਸੀਰ (ਵਿਆਖਿਆ) ਲਿਖਣ ਲਈ ਤਿਆਰ ਹੋ ਗਏ ਸਨ ਅਤੇ ਇਸੇ ਨੀਯਤ ਨਾਲ ਲਹੌਰ ਆਏ ਸਨ, ਪਰ ਮੈਂ ਆਪਦੀ ਜਲਾਲੀ ਸ਼ਾਨ ਅਤੇ ਪ੍ਰਤਾਪ ਨੂੰ ਦੇਖਕੇ ਭੱਜ ਗਿਆ, ਹੇ ਆਕਾਸ਼, ਝੂਠਿਆਂ ਉਪਰ ਲਾਨ੍ਹਤ ਪਾ, ਆਮੀਨ (ਹੇ ਰੱਬਾ ਪਰਵਾਨ ਕਰ) । ਪਿਆਰੇ ਸਰੋਤਿਓ, ਝੂਠੇ ਨੂੰ ਅਪਮਾਨਤ ਕਰਨ ਲਈ ਉਸੇ ਸਮੇਂ ਜੋ 7 ਦਸੰਬਰ 1900 ਈ. ਸ਼ੁਕਰਵਾਰ ਦਾ ਦਿਨ ਹੈ ਰੱਬ ਨੇ ਮੇਰੇ ਮਨ ਵਿੱਚ ਇਕ ਗੱਲ ਪਾਈ ਅਤੇ ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਜਿਸਦਾ ਨਰਕ ਝੂਠਿਆਂ ਲਈ ਭੜਕ ਰਿਹਾ ਹੈ ਕਿ ਮੈਂ ਬਹੁਤ ਝੂਠ ਨੂੰ ਦੇਖਕੇ ਆਪ ਇਸ ਵਿਲਖੱਣ ਮੁਕਾਬਲੇ ਲਈ ਬਿਨਤੀ ਕੀਤੀ ਸੀ । ਜੇਕਰ ਮਿਹਰ ਅਲੀ ਸ਼ਾਹ ਸਾਹਬ ਸ਼ਾਸਤਰੀ ਬਹਿਸ ਅਤੇ ਉਸ ਨਾਲ ਬੈਅਤ ਦੀ ਸ਼ਰਤ ਪੇਸ਼ ਨ ਕਰਦੇ ਜਿਸ ਨਾਲ ਮੇਰਾ ਉਦੇਸ਼ ਪੂਰਨਤਾ ਖਤਮ ਹੋ ਗਿਆ ਸੀ ਤਾਂ ਜੇਕਰ ਲਹੌਰ ਤੇ ਕਾਈਆਂ ਵਿੱਚ ਬਰੜ ਦੇ ਪਹਾੜ ਵੀ ਹੁੰਦੇ ਅਤੇ ਠੰਡ ਦੇ ਦਿਨ ਹੁੰਦੇ ਤਾਂ ਮੈਂ ਫਿਰ ਵੀ ਲਹੌਰ ਪਹੁੰਚਦਾ ਅਤੇ ਉਹਨਾਂ ਨੂੰ ਦਿਖਾਉਂਦਾ ਕਿ ਅਕਾਸ਼ੀ ਨਿਸ਼ਾਨ ਕਿਸ ਨੂੰ ਕਹਿੰਦੇ ਹਨ ।”

(ਤੁਹਾਨੀ ਖਜ਼ਾਇਨ ਭਾਗ 18 ਪੰਨਾ 448,449, ਹਾਸ਼ੀਆ ਅਰਬਾਈਨ ਨੰ 4, ਪੰਨਾ 17-18)

ਜ਼ਮੀਮਾ ਰਸਾਲਾ ਅੰਜਾਮੇ ਆਖਮ

“ਸੋ, ਇਕ ਸੰਜਮੀ ਮਨੁਖ ਲਈ ਇਹ ਬਹੁਤ ਸੀ ਕਿ ਰੱਬ ਨੇ ਮੈਨੂੰ ਝੂਠਿਆਂ ਵਾਂਗ ਤਬਾਹ ਨਹੀਂ ਕੀਤਾ ਸਗੋਂ ਮੇਰੇ ਜਾਹਰ ਤੇ ਮੇਰੇ ਭੀਤਰ ਅਤੇ ਮੇਰੇ ਸ਼ਹੀਰ ਤੇ ਮੇਰੀ ਆਤਮਾ ਉਪੱਤ ਉਹ ਉਪਕਾਰ ਕੀਤੇ ਜਿੰਨ੍ਹਾਂ ਨੂੰ ਮੈਂ ਗਿਣ ਨਹੀਂ ਸਕਦਾ । ਮੈਂ ਜਵਾਨ ਸੀ ਜੱਦ ਰੱਬ ਦੀ ਵਰੀ ਤੇ ਇਲਹਾਮ ਦਾ ਦਾਵਾ ਕੀਤਾ ਅਤੇ ਹੁਣ ਬੁਢਾ ਹੋ ਗਿਆ ਅਤੇ ਅਰੰਭਕ ਦਾਵਿਆਂ ਉਪੱਤ 20 ਵਰ੍ਹਿਆਂ ਤੋਂ ਵੱਧ ਲੰਘ ਗਏ । ਅਨੇਕਾਂ ਹੀ ਮੇਰੇ ਮਿਤੱਰ ਅਤੇ ਸਜ਼ਲੋਂ ਜੋ ਮੈਥਿੰ ਛੋਟੇ ਸਨ ਛੋਤ ਹੋ ਗਏ ਅਤੇ ਉਸ ਨੇ ਮੈਨੂੰ ਲੰਮੀ ਉਮਰ ਬਖਸ਼ੀ ਅਤੇ ਹਰ ਇਕ ਔਕੂੜ ਸਮੇਂ ਮੇਰਾ ਰੱਖਿਆਵਾਨ ਤੇ ਸਾਬੀ ਰਿਹਾ । ਸੋ, ਕੀ ਉਹਨਾਂ ਲੋਕਾਂ ਦੀਆਂ ਇਹੋ ਨਿਸ਼ਾਨੀਆਂ ਹੋਇਆ ਕਰਦੀਆਂ ਹਨ ਜੋ ਰੱਬ ਲਈ ਝੂਠ ਘੜਿਆ ਕਰਦੇ ਹਨ । ਹੁਣ ਵੀ ਜੇਕਰ ਮੌਲਵੀ ਸਾਹਿਬਾਨ ਮੈਨੂੰ ਝੂਠਾ ਸਮਝਦੇ ਹਨ ਤਾਂ ਇਸ ਤੋਂ ਵਧੋਕੇ ਇਕ ਹੋਰ ਫੈਸਲਾ ਹੈ ਅਤੇ ਉਹ ਇਹ ਕਿ ਮੈਂ ਇਹਨਾਂ ਇਲਹਾਮਾਂ ਨੂੰ ਹੱਥ ਵਿੱਚ ਲੈਕੇ ਜਿੰਨ੍ਹਾਂ ਨੂੰ ਪ੍ਰਕਾਸ਼ਤ ਕਰ ਚੁੱਕਿਆ ਹਾਂ ਮੌਲਵੀ ਸਾਹਿਬਾਨ ਨਾਲ ਮੁਬਾਹਿਲਾ (ਇਕ ਦੂਜੇ ਦੇ ਪ੍ਰਤੀ ਇਲਾਹੀ ਪ੍ਰਕੋਪ ਲਈ ਦੁਆ ਕਰਨੀ, ਅਨੁਵਾਦਕ) ਕਰਾਂ ।

ਇਸ ਪ੍ਰਕਾਰ ਕਿ ਮੈਂ ਰੱਬ ਦੀ ਸਹੁੰ ਖਾਕੇ ਬਿਆਨ ਕਰਾਂ ਕਿ ਮੈਂ ਵਾਸਤਵ ਵਿੱਚ ਇਲਾਹੀ ਕਲਾਮ ਤੇ ਵਾਰਤਾਲਾਪ ਨਾਲ ਸਨਮਾਨਤ ਹਾਂ ਅਤੇ ਵਾਸਤਵ ਵਿੱਚ ਉਸ ਨੇ ਮੈਨੂੰ ਚੋਦਵੀਂ ਸਦੀ ਦੇ ਸਿਰ'ਤੇ ਭੇਜਿਆ ਹੈ ਤਾਂ ਜੋ ਮੈਂ ਉਸ ਫਿਤਨੇ ਨੂੰ ਦੂਰ ਕਰਾਂ ਜੋ ਇਸਲਾਮ ਦੇ ਵਿਰੁਧ ਸਭ ਤੋਂ ਵਧੋਕੇ ਫਿਤਨਾ ਹੈ ਅਤੇ ਉਸੇ ਨੇ ਮੇਰਾ ਨਾਂ ‘ਈਸਾ’ ਰੱਖਿਆ ਹੈ ਅਤੇ ਸਲੀਬ ਨੂੰ ਤੋੜਨ ਲਈ ਮੈਨੂੰ ਮਾਮੂਰ (ਨਿਯੁਕਤ) ਕੀਤਾ ਹੈ ਪਰ ਨ ਕਿਸੇ ਸ਼ਰੀਰਕ ਹਰਬਿਆਂ (ਚਾਲਾਂ) ਨਾਲ ।”

(ਰੂਹਾਨੀ ਖੜਾਇਨ ਭਾਗ 11, ਪੰਨਾ 50-51, ਅੰਜਾਮੇ ਆਖਮ ਪੰਨਾ 50-51)

“ਸੋ, ਇਹ ਰੱਬ ਦੀ ਰਹਿਮਤ ਅਤੇ ਰੱਬ ਦੀ ਮਿਹਰ ਹੈ ਜੋ ਉਸ ਨੇ ਸਾਨੂੰ ਇਹਨਾਂ ਕਸ਼ਟਾਂ ਤੋਂ ਬਰਾਇਆ, ਜਿੰਨਾ ਵਿੱਚ ਸਾਡੇ ਵਿਰੋਧੀ ਗ੍ਰੌਮੇ ਹੋਏ ਹਨ। ਮੈਂ ਉਸ ਇੱਕੋ ਇਕ ਰੱਬ ਦੀ ਸਹੁੰ ਖਾਕੇ ਕਹਿ ਸਕਦਾ ਹਾਂ ਕਿ ਜੇਕਰ ਮੁਬਾਹਿਲੇ ਤੋਂ ਪਹਿਲਾਂ ਵੀ ਉਹ ਹਮੇਸ਼ਾ ਮੇਰਾ ਰੱਖਿਅਵਾਨ ਰਿਹਾ ਪਰ ਮੁਬਾਹਿਲੇ ਦੇ ਬਾਦ ਕੁਝ ਅਜਿਹੀਆਂ ਰੂਹਾਨੀ ਤੇ ਭੋਤਕ ਬਰਕਤਾਂ ਨਾਜ਼ਲ ਹੋਈਆਂ ਕਿ ਪਹਿਲੇ ਜੀਵਨ ਵਿੱਚ ਮੈਂ ਉਹਨਾਂ ਦੀ ਉਧਾਰਣ ਨਹੀਂ ਦੇਖਦਾ।”

(ਰੂਹਾਨੀ ਖਜ਼ਾਇਨ ਭਗ 11, ਪੰਨਾ 314, ਜ਼ਮੀਮਾ ਰਸਾਲਾ ਅੰਜਾਮੇ ਆਖਮ ਪੰਨਾ 30)

“ਛੇਵਾਂ, ਅਤੇ ਜੇਕਰ ਇਹਨਾਂ ਗੱਲਾਂ ਵਿੱਚੋਂ ਕੋਈ ਵੀ ਨ ਕਰੀਏ ਤਾਂ ਮੈਥੋਂ ਤੇ ਮੇਰੀ ਜਮਾਤ ਨਾਲ ਸੱਤ ਸਾਲਾਂ ਲਈ ਇਸ ਪ੍ਰਕਾਰ ਦੀ ਸੰਧੀ ਕਰ ਲਓ ਕਿ ਕੁਫ਼ਰ, ਝੂਠ ਤੇ ਕੁਬੋਲਾਂ ਤੋਂ ਮੂੰਹ ਬੰਦ ਰਖੋਣ ਅਤੇ ਹਰ ਇਕ ਨਾਲ ਪ੍ਰੇਮ ਤੇ ਅਖਲਾਕ ਨਾਲ ਮਿਲਣ ਅਤੇ ਇਲਾਹੀ ਪ੍ਰਕੋਪ ਤੋਂ ਡਰਕੇ ਮੇਲ ਮਿਲਾਪ ਸਮੇਂ ਮੁਸਲਮਾਨਾਂ ਦੇ ਸੁਭਾਵ ਅਨੁਸਾਰ ਪੇਸ਼ ਆਉਣ ਹਰ ਪ੍ਰਕਾਰ ਦੇ ਉਪਦੱਤ ਤੇ ਦੁਸ਼ਟਤਾ ਛੱਡ ਦੇਣ। ਸੋ, ਜੇਕਰ ਇਹਨਾਂ ਸੱਤ ਵਾਰਿਆਂ ਵਿੱਚ ਮੇਰੇ ਵੱਲੋਂ ਰੱਬ ਦਾ ਸਮਰਥਨ ਅਤੇ ਇਸਲਾਮ ਦੀ ਸੇਵਾ ਵਿੱਚ ਵਿਸ਼ੇਸ਼ ਪ੍ਰਭਾਵ ਪ੍ਰਕਟ ਨ ਹੋਣ ਅਤੇ ਜਿਵੇਂ ਕਿ ਮਸੀਹ ਦੇ ਹੱਥਾਂ ਝੂਠੇ ਧਰਮਾ ਦਾ ਮਰ ਜਾਣਾ ਜ਼ਰੂਰੀ ਹੈ ਇਕ ਮੇਤ ਝੂਠੇ ਧਰਮਾ’ਤੇ ਮੇਰੇ ਰਾਹੀਂ ਨ ਪ੍ਰਕਟ ਹੋਵੇ ਅਰਥਾਤ ਰੱਬ ਮੇਰੇ ਹੱਥੀ ਉਹ ਨਿਸ਼ਾਨ ਪ੍ਰਕਟ ਨ ਕਰੇ ਜਿਸ ਨਾਲ ਇਸਲਾਮ ਦਾ ਬੋਲਬਾਲਾ ਹੋਵੇ ਅਤੇ ਜਿਸ ਨਾਲ ਹਰ ਇਕ ਪਾਸਿਓ ਇਸਲਾਮ ਵਿੱਚ ਦਾਖਲ ਹੋਣਾ ਸ਼ੁਰੂ ਹੋ ਜਾਏ। ਅਤੇ ਇਸਾਈਯੱਤ ਦਾ ਝੂਠਾ ਮਾਈਦ (ਉਪਾਸਿਆ) ਸਮਾਪਤ ਹੋ ਜਾਵੇ ਅਤੇ ਦੁਨੀਆ ਹੋਰ ਰੂਪ ਧਾਰਨ ਕਰ ਜਾਵੇ ਤਾਂ ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਮੈਂ ਆਪਣੇ ਆਪ ਨੂੰ ਝੂਠਾ ਵਿਚਾਰ ਕਰਾਂਗਾ ਅਤੇ ਰੱਬ ਜਾਣਦਾ ਹੈ ਕਿ ਮੈਂ ਉਕੱਚੀ ਝੂਠਾ ਨਹੀਂ।”

(ਰੂਹਾਨੀ ਖਜ਼ਾਇਨ ਭਗ 11, ਪੰਨਾ 311 ਤੋਂ 319, ਅੰਜਾਮੇ ਆਖਮ ਪੰਨਾ 27 ਤੋਂ 35)

“ਇਸ ਲਈ ਉਚਿਤ ਹੈ ਕਿ ਅਬਦੁਲ ਹੱਕ ਗਜ਼ਨਵੀ ਅਤੇ ਅਬਦੁਲ ਜਬੱਤ ਜੋ ਆਪਣੇ ਉਪਦੱਰਾਂ ਤੇ ਦੁਸ਼ਟਤਾ ਨਾਲ ਇਨਕਾਰ ਤੇ ਗਾਲ੍ਹਾਂ ਉਪਰ ਜ਼ੋਰ ਦੇ ਰਹੇ ਹਨ। ਆਪਣੇ ਅਕਾਲ ਚਲਾਣਾ ਕਰ ਗਏ ਬਜ਼ੁਰਗਾਂ ਦੇ ਕਥਨਾਂ ਦੀ ਖੋਜ ਅਵਸ਼ਾਸ ਕਰ ਲੈਣਾ। ਅਜਿਹਾ ਨ ਹੋਵੇ ਉਹਨਾਂ ਦੀ ਵਸੀਯਤ ਦੀ ਨਾਫ਼ਰਮਾਨੀ ਕਰਕੇ ਉਹਨਾਂ ਦੇ ਅਵਗਿਆਕਾਰ ਠਹਿਰ ਜਾਣ। ਇਸ ਬਜ਼ੁਰਗ ਮੌਲਵੀ ਅਬਦੁਲਾਹ ਨੇ ਆਪਣੇ ਜੀਵਨ ਸਮੇਂ ਮੇਰੇ ਨਾਂ ਦੋ ਪੱਤਰ ਵੀ ਭੇਜੇ ਸਨ ਅਤੇ ਇਹਨਾਂ ਪੱਤਰਾਂ ਵਿੱਚ ਕੁਰਆਨ ਕਰੀਮ ਦੀਆਂ ਆਇਤਾਂ ਦੇ ਇਲਹਾਮਾਂ ਨਾਲ ਮੈਨੂੰ ਖੁਸ਼ਬੁਰੀ ਦਿੱਤੀ ਸੀ ਕਿ ਤੁਸੀਂ ਕੁਝੁੱਕਾਰ’ਤੇ ਗਾਲਬ ਰਹੋਗੇ ਅਤੇ ਫਿਰ ਮੌਤ ਮਹਾਰੋਂ ਮੇਰੇ ਉਪਰ ਪ੍ਰਕਟ ਕੀਤਾ ਸੀ ਕਿ ਮੈਂ ਆਪ ਦੇ ਦਾਵੇ ਦਾ ਮੁਸਤੱਕ (ਪੁਸ਼ਟੀ ਕਰਨ ਵਾਲਾ) ਹਾਂ। ਸੋ, ਮੈਂ ਜਲਾਲ ਵਾਲੇ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਉਹਨਾਂ ਨੇ ਮੇਰੇ ਦਾਵੇ ਨੂੰ ਸੁਣ ਕੇ ਪੁਸ਼ਟੀ ਕੀਤੀ ਅਤੇ ਸਾਡੇ ਸ਼ਬਦਾਂ ਵਿੱਚ ਮੈਨੂੰ ਕਿਹਾ ਕਿ “ਜੱਦ ਮੈਂ ਦੁਨੀਆ ਵਿੱਚ ਸੀ ਤਾਂ ਮੈਂ ਆਸ ਰਖਦਾ ਸੀ ਕਿ ਅਜਿਹਾ ਵਿਅਕਤੀ ਰੱਬ ਵੱਲੋਂ ਪ੍ਰਕਟ ਹੋਵੇਗਾ।” ਇਹ ਸ਼ਬਦ ਹਨ ਉਹਨਾਂ ਦੇ। ‘ਵ ਲਾਨਾਤੁਲਾਹਿ ਅਲਲ ਕਾਜ਼ਿਬੀਨ’।”

(ਰੂਹਾਨੀ ਮਜ਼ਾਇਨ ਭਾਗ 11, ਪੰਨਾ 343, ਜ਼ਮੀਮਾ ਰਸਾਲਾ ਅੰਜ਼ਮੇ ਆਥਮ ਪੰਨਾ 59)

ਰਸਾਲਾ ਆਸਮਾਨੀ ਡੈਸਲਾ

“ਸੋ, ਸਪਸ਼ਟ ਹੋਵੇ ਕਿ ਮੀਆਂ ਨਜ਼ੀਰ ਹੁਸੈਨ ਨੇ ਸੰਜਮਤਾ ਤੇ ਇਮਾਨਦਾਰੀ ਦੇ ਤਰੀਕੇ ਨੂੰ ਉਕੱਤਾ ਹੀ ਛੱਡ ਦਿਤਾ ਮੈਂ ਦਿੱਲੀ ਵਿੱਚ ਤਿੰਨ ਇਸ਼ਤਿਹਾਰ ਜਾਰੀ ਕੀਤੇ ਅਤੇ ਆਪਣੇ ਇਸ਼ਤਿਹਾਰ ਵਿੱਚ ਵਾਰ ਵਾਰ ਪ੍ਰਕਟ ਕੀਤਾ ਕਿ ਮੈਂ ਮੁਸਲਮਾਨ ਹਾਂ ਅਤੇ ਇਸਲਾਮੀ ਅਕੀਦਾ ਰਖਦਾ ਹਾਂ ਸਗੋਂ ਮੈਂ ਉਸ ਜਲਾਲ ਵਾਲੇ ਰੱਬ ਦੀ ਸਹੁੰ ਖਾਕੇ ਸੰਦੇਸ਼ ਪਹੁੰਚਾਇਆ ਕਿ ਮੇਰੀ ਕਿਸੇ ਲੇਖਣੀ ਵਿੱਚ ਜਾਂ ਭਾਸ਼ਣ ਵਿੱਚ ਕੋਈ ਅਜਿਹੀ ਗੱਲ ਨਹੀਂ ਹੈ ਜੋ ਨਉਜ਼ਬਿਲਾਹਿ ਇਸਲਾਮੀ ਅਕੀਦੇ ਦੇ ਵਿਰੁਧ ਹੋਵੇ ਕੇਵਲ ਅਲੋਚਨਾ ਕਰਨ ਵਾਲਿਆਂ ਦਾ ਆਪਣਾ ਹੀ ਭਰਮ ਹੈ । ਵਰਨਾ ਮੈਂ ਸਾਰਿਆਂ ਇਸਲਾਮੀ ਅਕੀਦਿਆਂ ਉਪਰ ਤਨ ਮਨ ਨਾਲ ਇਮਾਨ ਰਖਦਾ ਹਾਂ ਅਤੇ ਇਸਲਾਮ ਵਿਰੋਧੀ ਅਕੀਦਿਆਂ ਤੋਂ ਅੱਕਿਆ ਹੋਇਆ ਹਾਂ ।”

(ਰੂਹਾਨੀ ਖਜ਼ਾਇਨ ਭਾਗ 4 ਪੰਨਾ 312, ਰਸਾਲਾ ਆਸਮਾਨੀ ਡੈਸਲਾ ਪੰਨਾ 3)

ਆਪ ਨੇ ਇਸ ਰੂਹਾਨੀ ਮੁਕਾਬਲੇ ਲਈ ਸਾਰਿਆਂ ਸੂਫ਼ੀਆਂ, ਪੀਰ ਜਾਦਿਆਂ, ਸਜ਼ਾਦਾ ਨਸ਼ੀਨਾ ਅਤੇ ਸਾਰਿਆਂ ਮੌਲਵੀਆਂ ਨੂੰ ਵੀ ਜਿੰਨ੍ਹਾਂ ਨੇ ਆਪ ਉਪਰ ਕੁਝਰ ਦੇ ਛਤਵੇ ਲਾਏ ਸਨ ਮੁਕਾਬਲੇ ਦਾ ਸਦਾ ਦਿਤਾ ਅਤੇ ਛਰਮਾਇਆ :

“ਮੈਂ ਇਕਰਾਰ ਕਰਦਾ ਹਾਂ ਅਤੇ ਜਲਾਲ ਵਾਲੇ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਜੇਕਰ ਮੈਂ ਇਸ ਮੁਕਾਬਲੇ ਵਿੱਚ ਹਾਰ ਗਿਆ ਤਾਂ ਮੈਂ ਆਪਣੇ ਸਰੋਈ ਉਪਰ ਨ ਹੋਣ ਦੇ ਇਕਰਾਰ ਦਾ ਆਪ ਪ੍ਰਕਾਸ਼ਨ ਕਰਾਂਗਾ ਅਤੇ ਇਸੇ ਜਲਸੇ ਵਿੱਚ ਇਕਰਾਰ ਵੀ ਕਰਾਂਗਾ ਕਿ ਮੈਂ ਰੱਬ ਵੱਲੋਂ ਨਹੀਂ ਹਾਂ ਅਤੇ ਮੇਰੇ ਸਾਰੇ ਦਾਵੇ ਝੂਠੇ ਹਨ ਅਤੇ ਰੱਬ ਦੀ ਸਹੁੰ ਮੈਂ ਵਿਸ਼ਵਾਸ ਰਖਦਾ ਹਾਂ ਅਤੇ ਦੇਖ ਰਿਹਾ ਹਾਂ ਕਿ ਮੇਰਾ ਰੱਬ ਉਕੱਤਾ ਹੀ ਅਜਿਹਾ ਨਹੀਂ ਹੋਣ ਦੇਵੇਗਾ ਅਤੇ ਕਦੇ ਵੀ ਮੈਨੂੰ ਨਸ਼ਟ ਨਹੀਂ ਹੋਣ ਦੇਵੇਗਾ ।”

(ਰੂਹਾਨੀ ਖਜ਼ਾਇਨ ਭਾਗ 4, ਪੰਨਾ 330, ਰਸਾਲਾ ਆਸਮਾਨੀ ਡੈਸਲਾ ਪੰਨਾ 13)

ਹਮਾਮਾਤੁਲ ਬੁਸ਼ਰਾ

وَإِن إِمامٍ سَيِّد الرَّسُولِ أَحْمَدُ

ਅਤੇ ਨਿਰਸੰਦੇਹ ਮੇਰਾ ਪੇਸ਼ਵਾ ਸਾਰਿਆਂ ਰਸੂਲਾਂ ਦਾ ਸਰਦਾਰ ਹੈ

رَضِيَنَا هَذِهِ مَتْبُوعًا وَرَبِّي يَنْظُرُ

ਮੈਂ ਰਾਜੀ ਹਾਂ ਉਸਦੀ ਆਗਿਆਕਾਰੀ'ਤੇ ਅਤੇ ਮੇਰਾ ਰੱਬ ਦੇਖਦਾ ਹੈ

وَوَاللَّهِ إِنِّي قَدْ تَبَعَّطْتُ مُحَمَّدًا

ਸਹੁੰ ਹੈ ਮੈਂਨੂੰ ਰੱਬ ਦੀ ਮੈਂ ਮੁਹਾਮੰਦ ਸਲਲਾਹੁ ਅਲੈਹਿ ਵਸਲਮ ਦਾ
ਆਗਿਆਕਾਰੀ ਹਾਂ

وَفِي كُلِّ آنَّ مِنْ سَنَاهَا نُورٌ

ਅਤੇ ਹਰ ਪਲ ਉਸ ਤੋਂ ਨੂਰ ਹਾਸਲ ਕਰਦਾ ਹਾਂ

(ਭੁਗਾਨੀ ਖਜ਼ਾਇਨ ਭਾਗ 7, ਪੰਨਾ 331-332, ਹਮਾਮਾਤੁਲ ਬੁਸ਼ਰਾ ਪੰਨਾ 106 -107)

ਸੁਰਮਾ ਚਸ਼ਮਾ ਆਰਿਆ

“ਅਸੀਂ ਸੱਚ ਸੱਚ ਕਹਿੰਦੇ ਹਾਂ ਅਤੇ ਬਹੁਤੀਆਂ ਗਲੋਂ ਵਿੱਚ ਸਮਾਂ
ਗੁਆਉਣਾ ਨਹੀਂ ਚਾਹੁੰਦੇ ਕਿ ਜੋ ਕੁਝ ਕੁਰਆਨ ਕਰੀਮ ਦੇ ਦੱਸ ਪੰਨਿਆਂ ਵਿੱਚੋਂ
ਤੋਹੀਦ (ਇਕ ਈਸ਼ਵਰ) ਦੇ ਮੁਆਰਫ਼ (ਅਧਿਆਤਮਕ ਗਿਆਨ) ਸੰਸਾਰ ਨੂੰ
ਪ੍ਰਕਾਸ਼ਮਾਨ ਕਰਨ ਵਾਲੇ ਸੂਰਜ ਵਾਂਗ ਪ੍ਰਕਟ ਹੁੰਦੇ ਹਨ, ਜੇਕਰ ਕੋਈ ਵਿਅਕਤੀ
ਵੇਦਾਂ ਦੇ ਹਜ਼ਾਰਾਂ ਪੰਨਿਆਂ ਵਿੱਚੋਂ ਵੀ ਕਢੋਕੇ ਦਿਖਾ ਦੇਵੇ ਤਾਂ ਅਸੀਂ ਫਿਰ ਵੀ ਮਨ
ਜਾਵਾਂਗੇ ਕਿ ਹਾਂ ਵੇਦਾਂ ਵਿੱਚ ਤੋਹੀਦ ਹੈ ਅਤੇ ਜੋ ਚਾਹੇ ਸਾਡੀ ਸਮਰਥਾ ਅਨੁਸਾਰ
ਸ਼ਹਤ ਦੇ ਰੂਪ ਵਿੱਚ ਨਿਰਧਾਰਤ ਵੀ ਕਰਾ ਲਏ । ਅਸੀਂ ਸਹੁੰ ਖਾਕੇ ਬਿਆਨ
ਦਿੰਦੇ ਹਾਂ ਅਤੇ ਇਕ ਰੱਬ ਦੀ ਸਹੁੰ ਖਾਕੇ ਕਹਿੰਦੇ ਹਾਂ ਕਿ ਅਸੀਂ ਨਿਰਧਾਰਤ

ਸ਼ਰਤ ਦੀ ਅਦਾਇਗੀ ਲਈ ਜਿਵੇਂ ਫੈਸਲਾ ਕਰਨਾ ਚਾਹੁਣ ਹਾਜ਼ਰ ਹਾਂ, ਪਰ ਸਰੋਤੇ ਚੰਗੀ ਤਰ੍ਹਾਂ ਚੇਤੇ ਰਖ੍ਯਾਂ ਅਤੇ ਹੋ, ਆਰਿਆਂ ਦੇ ਨਵਯੁਵਕੋਂ ਅਤੇ ਨਵੇਂ ਭਾਗ ਲੈਣ ਵਾਲਿਓ ! ਤੁਸੀਂ ਵੀ ਚੰਗੀ ਤਰ੍ਹਾਂ ਚੇਤੇ ਰੱਬੇ ਕਿ ਵੇਦਾਂ ਵਿੱਚ ਉਕੱਕਾ ਹੀ ਤੋਹੀਦ ਨਹੀਂ ਹੈ ਉਹ ਥਾਂ ਥਾਂ ਅਨੇਕ ਈਸ਼ਵਰਵਾਦੀ ਸਿੱਖਿਆ ਨਾਲ ਭਰਿਆ ਪਿਆ ਹੈ, ਅਵਸ਼ ਹੀ ਭਰਿਆ ਹੋਇਆ ਹੈ ਕੋਈ ਉਸ ਨੂੰ ਸਾਡ ਨਹੀਂ ਕਰ ਸਕਦਾ ਅਤੇ ਸਮਾਂ ਆਉਂਦਾ ਜਾਂਦਾ ਹੈ ਕਿ ਉਸ ਦੇ ਸਾਰੇ ਪਰਦੇ ਖੁੱਲ੍ਹ ਜਾਣ, ਸੋ, ਤੁਸੀਂ ਉਸ ਰੱਬ ਤੋਂ ਡਰੋ ਜਿਸ ਦੀ ਅਦਾਲਤ ਵਿੱਚੋਂ ਕਿਸੇ ਪ੍ਰਕਾਰ ਛਿੱਪ ਨਹੀਂ ਸਕਦੇ ।”

(ਭੁਹਾਨੀ ਖਜ਼ਾਇਨ ਭਾਗ 2, ਪੰਨਾ 216, ਸੁਰਮਾ ਚਸ਼ਮਾ ਆਰਿਆ ਪੰਨਾ 168)

“ਇਲਾਹੀ ਉਸਤਤੀ ਤੇ ਵੱਡਿਆਈ ਮਗਰੋਂ ਮੈਂ ਰੱਬ ਦਾ ਇਕ ਬੰਦਾ ਵਰਨਣ ਕਰਤਾ ਅਹਮਦ ਸਪੁਤਰ ਸਵਰਗੀ ਮਿਰਜ਼ਾ ਗੁਲਾਮ ਮੁਰਤਜ਼ਾ ਸਾਹਬ (ਜੋ ਬਾਹੀਨ ਅਹਮਦੀਆ ਦਾ ਲੇਖਕ ਹੈ) ਉਸ ਮਹਾਂ ਪ੍ਰਤਾਪੀ ਰੱਬ ਤੇ ਉਸਦੇ ਨਾਂ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਮੈਂ ਆਪਣੇ ਜੀਵਨ ਦਾ ਬਹੁਤਾ ਹਿਸਾਂ ਧਰਮ ਦੀ ਖੋਜ ਵਿੱਚ ਖਰਚ ਕਰਕੇ ਸਾਬਤ ਕਰ ਲਿਆ ਹੈ ਕਿ ਦੁਨੀਆ ਵਿੱਚ ਸਰਾਂ ਤੇ ਰੱਬ ਵੱਲੋਂ ਧਰਮ ਇਸਲਾਮ ਧਰਮ ਹੀ ਹੈ ਅਤੇ ਹਜ਼ਰਤ ਮੁਹਮੰਦ ਰਸੂਲੁਲੱਹ ਸਲਲਾਹੁ ਅਲੈਹਿ ਵਸਲਮ ਰੱਬ ਦੇ ਰਸੂਲ ਅਤੇ ਸਰਬ ਵਿਆਪਕ ਰਸੂਲ ਹਨ ਅਤੇ ਕੁਰਆਨ ਸ਼ਰੀਫ ਮਹਾਂ ਪ੍ਰਤਾਪੀ ਰੱਬ ਦਾ ਪਵਿਤਰ ਕਲਾਮ ਹੈ ਜੋ ਸਾਰੀਆਂ ਪਵਿਤਰ ਸਰਾਈਆਂ ਉਪਰ ਅਧਾਰਤ ਹੈ ਅਤੇ ਜੋ ਕੁਝ ਇਸ ਪਵਿਤਰ ਕਲਾਮ ਵਿੱਚ ਵਰਨਣ ਕੀਤਾ ਗਿਆ ਹੈ ਕਿ ਰੱਬ ਆਪਣੇ ਵਿਅਕਤੀਗੱਤ ਫੁਜੂਦ ਅਤੇ ਅਨਾਦਿ ਹਸਤੀ ਤੇ ਸੰਪੂਰਨ ਕੁਦਰਤ ਅਤੇ ਆਪਣੀਆਂ ਹੋਰਨਾਂ ਵਿਸ਼ੇਸ਼ਤਾਵਾਂ ਵਿੱਚ ਇੱਕੋ ਇਕ ਹੈ ਅਤੇ ਸਾਰੀ ਮਖਲੂਕ ਦਾ ਖਾਲਕ ਅਤੇ ਸਾਰੀਆਂ ਤੁਹਾਂ (ਆਤਮਾਵਾਂ) ਤੇ ਸ਼ਰੀਰਾਂ ਦਾ ਪੈਦਾ ਕਰਨ ਵਾਲਾ ਹੈ ਅਤੇ ਸੱਚਿਆਂ, ਵਫਦਾਰਾਂ ਤੇ ਇਮਾਨਦਾਰਾਂ ਨੂੰ ਹਮੇਸ਼ਾ ਲਈ ਮੁਕਤੀ ਪ੍ਰਦਾਨ ਕਰੇਗਾ ਅਤੇ ਉਹ ਜੋ ਰਹਮਾਨ ਅਤੇ ਰਹੀਮ ਅਤੇ ਤੋਬਾ ਕੁਬੂਲ ਕਰਨ ਵਾਲਾ ਹੈ ਅਜਿਹਾ ਹੀ ਦੁਜਿਆਂ

ਇਲਾਹੀ ਗੁਣਾ ਤੇ ਹੋਰਨਾ ਸਿੱਖਿਆਵਾਂ ਜੋ ਕੁਰਆਨ ਕਰੀਮ ਵਿੱਚ ਲਿੱਖੀਆਂ ਹਨ ਇਹ ਸਾਰੀਆਂ ਸੱਰੀਆਂ ਤੇ ਠੀਕ ਹਨ ਅਤੇ ਮੈਂ ਦਿਲੀ ਵਿਸ਼ਵਾਸ ਨਾਲ ਇਹਨਾਂ ਸਾਰੀਆਂ ਗੱਲਾਂ ਨੂੰ ਸੱਚ ਜਾਣਦਾ ਹਾਂ ਅਤੇ ਤਨ ਮਨ ਨਾਲ ਇਸ ਉਪਰ ਵਿਸ਼ਵਾਸ ਰਖਦਾ ਹਾਂ ।”

(ਭੂਹਾਨੀ ਖਜ਼ਾਇਨ ਭਾਗ 2, ਪੰਨਾ 302 303, ਸੁਰਮਾ ਚਸ਼ਮਾ ਆਰਿਆ ਪੰਨਾ 252 -253)

ਚਸ਼ਮਾਏ ਮਸੀਹੀ

“ਮੈਂਨੂੰ ਉਸ ਝੂਜ਼ਦ ਦੀ ਸਹੁੰ ਹੈ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਮੈਂ ਆਪਣੇ ਰੱਬ ਦੇ ਯਕੀਨੀ ਤੇ ਪੱਕੇ ਪਾਕ ਕਲਾਮ ਨਾਲ ਸਨਮਾਨਤ ਹਾਂ ਅਤੇ ਲਗਭਗ ਪ੍ਰਤੀਦਿਨ ਸਨਮਾਨਤ ਹੁੰਦਾ ਹਾਂ ਅਤੇ ਉਹ ਰੱਬ ਜਿਸ ਨੂੰ ਯਿਸੂ ਮਸੀਹ ਕਹਿੰਦਾ ਹੈ ਕਿ ਤੂੰ ਮੈਂਨੂੰ ਕਿਉਂ ਛੱਡ ਦਿਤਾ, ਮੈਂ ਦੇਖਦਾ ਹਾਂ ਕਿ ਉਸ ਨੇ ਮੈਂਨੂੰ ਨਹੀਂ ਛੱਡਿਆ ।”

(ਭੂਹਾਨੀ ਖਜ਼ਾਇਨ ਭਾਗ 20 ਪੰਨਾ 353, ਚਸ਼ਮਾਏ ਮਸੀਹੀ ਪੰਨਾ 32)

ਨਸੀਮੇ ਦਾਅਵਤ

“ਹੋ ਲੋਕੋ ! ਮੁਸਲਮਾਨਾ ਦਾ ਇਹ ਅਕੀਦਾ ਨਹੀਂ ਹੈ ਕਿ ਅਰਸ਼ ਕੋਈ ਭੋਤਕ ਤੇ ਪੈਦਾ ਕੀਤੀ ਹੋਈ ਚੀਜ਼ ਹੈ ਜਿਸ’ਤੇ ਰੱਬ ਬੈਠਾ ਹੋਇਆ ਹੈ । ਸਾਰਾ ਕੁਰਆਨ ਕਰੀਮ ਅਰੰਭ ਤੋਂ ਅੰਤ ਤੱਕ ਪੜ੍ਹ੍ਹ ਲਓ ਇਸ ਵਿੱਚ ਕਿਤੇ ਵੀ ਉਕੱਤਾ ਹੀ ਨਹੀਂ ਦੇਖੋਗੇ ਕਿ ਅਰਸ਼ ਵੀ ਕੋਈ ਸੀਮਤ ਚੀਜ਼ ਤੇ ਪੈਦਾ ਕੀਤੀ ਚੀਜ਼ ਹੈ ਰੱਬ ਨੇ ਕੁਰਆਨ ਕਰੀਮ ਵਿੱਚ ਵਾਰ ਵਾਰ ਫਰਮਾਇਆ ਹੈ ਕਿ ਹਰ ਇਕ ਚੀਜ਼ ਜੋ ਝੂਜ਼ਦ ਰਖਦੀ ਹੈ ਉਸ ਦਾ ਮੈਂ ਹੀ ਪੈਦਾ ਕਰਨ ਵਾਲਾਂ ਹਾਂ । ਮੈਂ ਹੀ ਧਰਤੀ ਤੇ ਆਕਾਸ਼ਾਂ ਅਤੇ ਆਤਮਾਵਾਂ ਅਤੇ ਉਹਨਾਂ ਸਾਰੀਆਂ ਸ਼ਕਤੀਆਂ ਦਾ ਪੈਦਾ ਕਰਨ ਵਾਲਾ ਹਾਂ । ਮੈਂ ਆਪਣੇ ਆਪ ਵਿੱਚ ਕਾਇਮ ਹਾਂ ਅਤੇ ਹਰ ਇਕ ਚੀਜ਼ ਜੋ ਮੇਰੇ

ਕਰਕੇ ਕਾਇਮ ਹੈ । ਹਰ ਇਕ ਕਿਣਕਾ ਤੇ ਹਰ ਇਕ ਚੀਜ਼ ਜੋ ਮੌਜੂਦ ਹੈ ਉਹ ਮੇਰੀ ਪੈਦਾ ਕੀਤੀ ਹੋਈ ਹੈ । ਪਰ ਕਿਤੇ ਨਹੀਂ ਝਰਮਾਇਆ ਕਿ ਅਰਸ਼ ਵੀ ਕੋਈ ਭੋਤਕ ਚੀਜ਼ ਹੈ ਜਿਸ ਦਾ ਮੈਂ ਪੈਦਾ ਕਰਨ ਵਾਲਾ ਹਾਂ । ਜੇਕਰ ਕੋਈ ਆਰਿਆ ਕੁਰਆਨ ਕਰੀਮ ਵਿੱਚੋਂ ਕੱਢ ਦੇਵੇ ਕਿ ਅਰਸ਼ ਕੋਈ ਭੋਤਕ ਤੇ ਪੈਦਾ ਕੀਤੀ ਹੋਈ ਚੀਜ਼ ਹੈ ਤਾਂ ਮੈਂ ਉਸ ਨੂੰ ਇਸ ਤੋਂ ਪਹਿਲਾਂ ਕਿ ਉਹ ਕਾਦੀਆਂ ਤੋਂ ਬਾਹਰ ਜਾਏ ਇਕ ਹਜ਼ਾਰ ਰੂਪਏ ਪੁਰੁਸਕਾਰ ਵੱਜੋਂ ਦਿਆਂਗਾ । ਮੈਂ ਉਸ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਜਿਸ ਦੀ ਝੂਠੀ ਸਹੁੰ ਖਾਲਾ ਲਾਨ੍ਹਤੀਆਂ ਦਾ ਕੰਮ ਹੈ ਕਿ ਮੈਂ ਕੁਰਆਨ ਸ਼ਰੀਫ਼ ਦੀ ਆਇਤ ਦਿਖਾਉਂਦਿਆਂ ਹੀ ਹਜ਼ਾਰ ਰੂਪਈਆ ਉਸ ਦੇ ਹਵਾਲੇ ਕਰਾਂਗਾ । ਵਰਨਾ ਮੈਂ ਸਤਿਕਾਰ ਵੱਜੋਂ ਕਹਿੰਦਾ ਹਾਂ ਕਿ ਅਜਿਹਾ ਮਨੁਖ ਆਪ ਲਾਨ੍ਹਤੀ ਹੋਵੇਗਾ ਜੋ ਰੱਬ 'ਤੇ ਝੂਠ ਘੜਦਾ ਹੈ ।”

(ਰੂਹਾਨੀ ਖਜ਼ਾਇਨ ਭਾਗ 19, ਪੰਨਾ 453-454, ਨਸੀਮੇ ਦਾਅਵਤ ਪੰਨਾ 84)

ਨਜ਼਼ਲੁਲ ਮਸੀਹ

“ਜੱਦ ਕਿ ਹਰ ਇਕ ਚੀਜ਼ ਦਾ ਰੱਬ ਮਾਲਕ ਹੈ ਇਸ ਲਈ ਉਹ ਇਹ ਅਧਿਕਾਰ ਰਖਦਾ ਹੈ ਕਿ ਕੋਈ ਉਤੱਮ ਵਾਕ ਕਿਸੇ ਕਿਤਾਬ ਦਾ ਜਾਂ ਕੋਈ ਉਤੱਮ ਸ਼ਾਅਰ ਕਿਸੇ ਦੀਵਾਨ ਦਾ ਵਹੀ ਦੇ ਰੂਪ ਵਿੱਚ ਮੇਰੇ ਉਪਰ ਨਾਜ਼ਲ ਕਰੇ । ਇਹ ਤਾਂ ਅਰਬੀ ਭਾਸ਼ਾ ਬਾਰੇ ਵਰਨਣ ਹੈ ਪਰ ਇਸ ਤੋਂ ਵਧੱਕੇ ਹੈਰਾਨੀ ਦੀ ਗੱਲ ਹੈ ਕਿ ਕਈ ਇਲਹਾਮ ਮੈਨੂੰ ਉਹਨਾਂ ਭਾਸ਼ਾਵਾਂ ਵਿੱਚ ਹੋਏ ਹਨ ਜਿੰਨਾ ਦੀ ਮੈਨੂੰ ਉਕੱਕਾ ਹੀ ਜਾਣਕਾਰੀ ਨਹੀਂ ਜਿਵੇਂ ਅੰਗ੍ਰੇਜ਼ੀ, ਸੰਸਕ੍ਰਿਤ ਤੇ ਇਬਰਾਨੀ ਆਦਿ ਜਿਵੇਂ ਕਿ ਬ੍ਰਾਹਮਿਕ ਅਹਮਦੀਆ ਵਿੱਚ ਕੁਝ ਨਮੂਨੇ ਉਹਨਾਂ ਦੇ ਲਿਖੇ ਗਏ ਹਨ ਅਤੇ ਮੈਨੂੰ ਉਸ ਰੱਬ ਦੀ ਸਹੁੰ ਹੈ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਮੇਰੇ ਨਾਲ ਰੱਬ

ਦਾ ਇਹੋ ਵਤੀਰਾ ਅਤੇ ਇਹ ਨਿਸ਼ਾਨਾਂ ਦੇ ਪ੍ਰਕਾਰਾਂ ਵਿੱਚੋਂ ਇਕ ਨਿਸ਼ਾਨ ਹੈ ਜੋ ਮੈਨੂੰ ਦਿਤਾ ਗਿਆ ਹੈ ।”

(ਭੁਗਾਨੀ ਖਜ਼ਾਇਨ ਭਾਗ 18, ਪੰਨਾ 435, ਨਜ਼ਲੁਲਲ ਮਸੀਹ ਪੰਨਾ 57)

ਮੈਂ ਪਹਿਲਾਂ ਵੀ ਇਸ ਨਿਮਨ ਵਿਸਥਾਰਪੂਰਨ ਇਕਰਾਰ ਨੂੰ ਆਪਣੀਆਂ ਕਿਤਾਬਾਂ ਵਿੱਚ ਸਹੁੰ ਖਾਕੇ ਲੋਕਾਂ ਤੇ ਪ੍ਰਕਟ ਕੀਤਾ ਹੈ ਅਤੇ ਹੁਣ ਵੀ ਰੱਬ ਦੀ ਸਹੁੰ ਖਾਕੇ ਲਿਖਦਾ ਹਾਂ ਜਿਸ ਦੇ ਕਬਜ਼ੇ ਵਿੱਚ ਮੇਰੀ ਜਾਨ ਹੈ ਕਿ ਮੈਂ ਉਹੋ ਮਸੀਹ ਮੌਤ ਹਾਂ, ਜਿਸ ਦੀ ਰਸੂਲੇ ਕਰੀਮ ਸਲਲਾਹੁ ਅਲਈਹਿ ਵਸਲਮ ਨੇ ਇਹਨਾਂ ਹਦੀਸਾਂ ਵਿੱਚ ਖਬਰ ਦਿੱਤੀ ਹੈ ਜੋ ਸਹੀ ਬੁਖਾਰੀ ਵਿੱਚ ਅਤੇ ਮੁਸਲਿਮ ਤੇ ਹੋਰਨਾ ਦੂਜੀਆਂ ਹਦੀਸਾਂ (ਸਿਹਾ ਸਿਤਾਂ) ਵਿੱਚ ਦਰਜ ਹਨ । ਵ-ਕੜਾ ਬਿਲੱਹਿ ਸ਼ਹੀਦਾ ।

(ਲੇਖਕ : ਮਿਰਜ਼ਾ ਗੁਲਾਮ ਅਹਮਦ ਅੜਾਉਲੋਹ ਅਨਹੁ 17 ਅਗਸਤ 1899 ਈ. ਹਵਲਾ - ਅਕਾਇਦ ਵਿੱਚ ਤਾਲੀਮਾਤ ਪੰਨਾ 137, ਪ੍ਰਕਾਸ਼ਕ ਨਜ਼ਾਰਤ ਦਾਅਵਤ ਵਿੱਚ ਤਬਲੀਗ ਕਾਦੀਆਂ ਅਕਤੂਬਰ 1955 ਈ.)

“ਮੈਨੂੰ ਉਸ ਰੱਬ ਦੀ ਸਹੁੰ ਹੈ ਜਿਸ ਨੇ ਮੈਨੂੰ ਭੇਜਿਆ ਹੈ ਅਤੇ ਜਿਸ ਤੇ ਝੂਠ ਘੜ੍ਹਨਾ ਲਾਨੂੰਤੀਆਂ ਦਾ ਕੰਮ ਹੈ ਕਿ ਉਸ ਨੇ ਮੈਨੂੰ ਮਸੀਹ ਮੌਤ ਬਣਾਕੇ ਭੇਜਿਆ ਹੈ ਅਤੇ ਮੈਂ ਜਿਵੇਂ ਕਿ ਕੁਰਆਨ ਕਰੀਮ ਦੀ ਆਇਤ ਉਪੱਰ ਇਮਾਨ ਰਖਦਾ ਹਾਂ ਅਜਿਹਾ ਹੀ ਬਿਨਾ ਕਿਸੇ ਕਿਲਕੇ ਜਿਹੇ ਅੰਤਰ ਦੇ ਰੱਬ ਦੀ ਉਸ ਖੁੱਲ੍ਹੀ ਤੇ ਸਪਸ਼ਟ ਵਹੀ (ਅਕਾਸ਼ਵਾਣੀ) ਉਪੱਰ ਇਮਾਨ ਲਿਆਉਂਦਾ ਹਾਂ ਜੋ ਮੈਨੂੰ ਹੋਈ ਜਿਸ ਦੀ ਸਰਾਈ ਉਸ ਦੇ ਨਿਰੰਤਰ ਨਿਸ਼ਾਨਾਂ ਨਾਲ ਮੇਰੇ ਉਪੱਰ ਖੁੱਲ ਗਈ ਹੈ ਅਤੇ ਮੈਂ ਬੈਤੁਲਾਹ ਵਿੱਚ ਖੜ੍ਹੇ ਹੋਕੇ ਇਹ ਸਹੁੰ ਖਾ ਸਕਦਾ ਹਾਂ ਕਿ ਉਹ ਪਾਕ ਵਹੀ ਜੋ ਮੇਰੇ ਉਪੱਰ ਨਾਜ਼ਲ ਹੁੰਦੀ ਹੈ ਉਹ ਉਸੇ ਰੱਬ ਦਾ ਕਲਾਮ ਹੈ ਜਿਸਨੇ ਹਜ਼ਰਤ ਮੂਸਾ ਅਤੇ ਹਜ਼ਰਤ ਈਸਾ ਅਤੇ ਹਜ਼ਰਤ ਮੁਹਾਮਦ ਸਲਲਾਹੁ ਅਲਈਹਿ ਵਸਲਮ ਉਪੱਰ ਆਪਣਾ ਕਲਾਮ ਨਾਜ਼ਲ ਕੀਤਾ ਸੀ ।”

(ਭੁਗਾਨੀ ਖਜ਼ਾਇਨ ਭਾਗ 18 ਪੰਨਾ 210, ਏਕ ਗਲਤੀ ਕਾ ਇਜ਼ਾਲਾ ਪੰਨਾ 3)

ਕਰਾਮਾਤੁਸ਼ਾਦਿਕੀਨ

“ਮੈਂਨੂੰ ਜਲਾਲ ਵਾਲੇ ਰੱਬ ਦੀ ਸਹੁੰ ਹੈ, ਮੈਂ ਕਾਫ਼ਰ ਨਹੀਂ,
 (لَا إِلَهَ إِلَّا اللَّهُ مُحَمَّدُ رَسُولُ اللَّهِ) ਲਾ ਇਲਾਹਾ ਇਲਲਾਹੁ ਮੁਹਮੱਦੁਰ ਰਸੂਲੁਲਾਹਿ,
 ਮੇਰਾ ਅਕੀਦਾ ਹੈ ਅਤੇ (وَلَكِنْ رَسُولَ اللَّهِ وَخَاتَمَ النَّبِيِّينَ) ‘ਵਲਾਕਿਨ ਰਸੂਲਲਾਹਿ
 ਵੇਖਾਤਾਮਨਬੀਜੀਨਾ’ ਉਪਰ ਹਜ਼ਰਤ ਮੁਹਮੱਦ ਸਲਲਾਹੁ ਅਲਾਹਿ ਵਸਲਮ ਬਾਰੇ
 ਮੇਰਾ ਇਮਾਨ ਹੈ। ਮੈਂ ਆਪਣੇ ਇਸ ਬਿਆਨ ਦੀ ਪੱਕਿਆਈ’ਤੇ ਐਨ੍ਹੀਆਂ
 ਸਹੁੰਆਂ ਖਾਂਦਾ ਹਾਂ ਜਿਨ੍ਹੀਂ ਰੱਬ ਦੇ ਪਵਿੱਤਰ ਨਾਂ ਹਨ ਅਤੇ ਜਿਨ੍ਹੀਂ ਕੁਰਆਨ ਕਰੀਮ
 ਦੇ ਅਖੱਰ ਹਨ ਅਤੇ ਜਿੰਨ੍ਹੀਆਂ ਰੱਬ ਦੀ ਦਿਸ਼ਟੀ ਵਿੱਚ ਹਜ਼ਰਤ ਮੁਹਮੱਦ
 ਸਲਲਾਹੁ ਅਲਾਹਿ ਵਸਲਮ ਦੀਆਂ ਵਿਸ਼ੇਸ਼ਤਾਵਾਂ ਹਨ। ਕੋਈ ਮੇਰਾ ਅਕੀਦਾ
 ਰੱਬ ਤੇ ਉਸ ਦੇ ਰਸੂਲ ਦੇ ਫ਼ਰਮਾਨਾ ਦੇ ਵਿਪਰੀਤ ਨਹੀਂ। ਅਤੇ ਜੋ ਕੋਈ
 ਅਜਿਹਾ ਵਿਚਾਰ ਰਖੁੰਦਾ ਹੈ ਉਹ ਉਸਦਾ ਆਪਣਾ ਭਰਮ ਹੈ ਅਤੇ ਜੋ ਮਨੁੱਖ ਮੈਨੂੰ
 ਹੁਣ ਵੀ ਕਾਫ਼ਰ ਸਮਝਦਾ ਹੈ ਅਤੇ ਕੁਫ਼ਰ (ਇਨਕਾਰ) ਤੋਂ ਮੁੜ੍ਹਦਾ ਨਹੀਂ ਤਾਂ ਉਹ
 ਨਿਸ਼ਚੇ ਹੀ ਚੇਤੇ ਰੱਖੇ ਕਿ ਮਰਨ ਦੇ ਬਾਦ ਉਸ ਨੂੰ ਪੱਛਿਆ ਜਾਵੇਗਾ। ਮੈਂ ਮਹਾਂ
 ਪ੍ਰਤਾਪੀ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਮੇਰਾ ਰੱਬ ਅਤੇ ਰਸੂਲ ਉਪਰ ਉਹ
 ਵਿਸ਼ਵਾਸ ਹੈ ਕਿ ਜੇਕਰ ਇਸ ਯੁੱਗ ਦੇ ਸਾਰਿਆਂ ਇਮਾਨਾਂ ਨੂੰ ਤਕੜੀ ਦੇ ਇਕ
 ਪਲੜੇ ਵਿੱਚ ਰੱਖਿਆ ਜਾਵੇ ਅਤੇ ਮੇਰਾ ਇਮਾਨ ਦੂਜੇ ਪਲੜੇ ਵਿੱਚ ਰੱਖਿਆ ਜਾਵੇ
 ਤਾਂ ਰੱਬ ਦੀ ਮਿਹਰ ਨਾਲ ਇਹੋ ਪਲੜਾ ਭਾਰੀ ਹੋਵੇਗਾ।”

(ਤੂਹਾਨੀ ਖਜਾਇਨ ਭਾਗ 7, ਪੰਨਾ 68, ਕਰਾਮਾਤੁਸ਼ਾਦਿਕੀਨ ਪੰਨਾ 25)

ਤਿਰਯਾਕੁਲ ਕੁਲੂਬ

“ਮੈਨੂੰ ਉਸ ਰੱਬ ਦੀ ਸਹੁੰ ਹੈ ਜਿਸ ਨੇ ਮੈਨੂੰ ਭੇਜਿਆ ਹੈ ਕਿ ਜੇਕਰ ਕੋਈ ਸਖਤ ਦਿਲ ਇਸਾਈ ਜਾਂ ਹਿੰਦੂ ਜਾਂ ਆਰਿਆ ਮੇਰੇ ਉਹਨਾਂ ਪਿਛਲੇ ਨਿਸ਼ਾਨਾਂ ਵਿੱਚੋਂ ਜੋ ਦਿਨ ਚੜ੍ਹੇ ਵਾਂਗ ਪ੍ਰਤੱਖ ਹਨ ਇਨਕਾਰ ਵੀ ਕਰ ਦੇਵੇ ਅਤੇ ਮੁਸਲਮਾਨ ਹੋਣ ਲਈ ਕੋਈ ਨਿਸ਼ਾਨ ਮੰਗੇ ਅਤੇ ਇਸ ਬਾਰੇ, ਮੈਂ ਬਿਨਾ ਕਿਸੇ ਵਿਅਰਥ ਹੁਜ਼ਤਾਂ ਦੇ ਜਿਸ ਵਿੱਚ ਬਦਨੀਤੀ ਦੀ ਥੋਂ ਆਉਂਦੀ ਹੋਵੇ ਸਾਧਾਰਣ ਤੌਰ’ਤੇ ਇਹ ਇਕਰਾਰ ਕਿਸੇ ਅਖਬਾਰ ਰਾਹੀਂ ਪ੍ਰਕਾਸ਼ਤ ਕਰ ਦੇਵੇ ਕਿ ਉਹ ਕਿਸੇ ਨਿਸ਼ਾਨ ਨੂੰ ਦੇਖਣ ਦੇ ਬਾਦ ਭਾਵੇਂ ਕੋਈ ਵੀ ਨਿਸ਼ਾਨ ਹੋਵੇ ਪਰ ਮਨੁਖੀ ਸ਼ਕਤੀ ਤੋਂ ਬਾਹਰ ਹੋਵੇ, ਇਸਲਾਮ ਨੂੰ ਕੁਬੂਲ ਕਰੇਗਾ ਤਾਂ ਮੈਂ ਆਸ ਰਖਦਾ ਹਾਂ ਕਿ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਵੇਗਾ ਕਿ ਉਹ ਨਿਸ਼ਾਨ ਦੇਖ ਲਏਗਾ ਕਿਉਂਕਿ ਮੈਂ ਉਸ ਜੀਵਨ ਵਿੱਚੋਂ ਨੂਰ ਲੈਂਦਾ ਹਾਂ ਜੋ ਮੇਰੇ ਨਈ ਨੂੰ ਪ੍ਰਾਪਤ ਹੋਇਆ ਹੈ । ਕੋਈ ਨਹੀਂ ਜੋ ਉਸ ਦਾ ਮੁਕਾਬਲਾ ਕਰ ਸਕੇ ।”

(ਤੁਹਾਨੀ ਖੜਾਇਨ ਭਾਗ 15, ਪੰਨਾ 140, ਤਿਰਯਾਕੁਲ ਕੁਲੂਬ ਪੰਨਾ 6-7)

“ਦੁਨੀਆ ਵਿੱਚ ਕੇਵਲ ਦੋ ਹੀ ਜੀਵਨ ਪ੍ਰਸੰਸਾ ਯੋਗ ਹਨ । (1) ਇਕ ਉਹ ਜੀਵਨ ਜੋ ਆਪ ਸਦਾ ਸਲਾਮਤ ਰੱਬ ਤੇ ਫੈਜ਼ ਦੇ ਸੋਮੇ ਦਾ ਜੀਵਨ ਹੈ । (2) ਦੂਜਾ ਉਹ ਜੀਵਨ ਜੋ ਫੈਜ਼ ਬਖਸ਼ ਅਤੇ ਰੱਬ ਸਰੂਪ ਹੋਵੇ । ਸੋ, ਆਓ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਉਹ ਜੀਵਨ ਕੇਵਲ ਸਾਡੇ ਨਈ ਮੁਹਮੱਦ ਸਲਲਾਹੁ ਅਲਲਾਹਿ ਵਸਲਮ ਦਾ ਜੀਵਨ ਹੈ । ਜਿਸ’ਤੇ ਹਰ ਇਕ ਯੁੱਗ ਵਿੱਚ ਅਕਾਸ਼ ਗਵਾਹੀ ਦਿੰਦਾ ਰਿਹਾ ਹੈ ਅਤੇ ਹੁਣ ਵੀ ਦਿੰਦਾ ਹੈ ਅਤੇ ਚੇਤੇ ਰੱਖੋ ਕਿ ਜਿਸ ਵਿੱਚ ਖੁਲਦਿਲਾ ਜੀਵਨ ਨਹੀਂ ਉਹ ਮੁਰਦਾ ਹੈ ਨ ਕਿ ਜੀਉਦਾ ਅਤੇ ਮੈਂ ਸਹੁੰ ਖਾਕੇ ਕਹਿੰਦਾ ਹਾਂ ਕਿ ਜਿਸ ਦਾ ਨਾਂ ਲੈਕੇ ਝੂਠ ਬੋਲਣਾ ਵੱਡੀ ਨੀਰਤਾ ਹੈ ਕਿ ਰੱਬ ਨੇ ਮੈਨੂੰ ਮੇਰੇ ਬਜ਼ੁਰਗ ਅਨੁਸਰਣ ਯੋਗ ਨਈ ਸਲਲਾਹੁ ਅਲਲਾਹਿ ਵਸਲਮ ਦੇ ਤੁਹਾਨੀ ਤੇ ਸਦੈਵੀ ਜੀਵਨ ਅਤੇ ਪੂਰੇ ਜਲਾਲ ਤੇ ਪ੍ਰਤਾਪ ਦਾ ਇਹ

ਪ੍ਰਮਾਣ ਦਿਤਾ ਹੈ ਮੈਂ ਉਸ ਦੀ ਪੈਰੂਵੀ ਨਾਲ ਅਤੇ ਉਸ ਦੇ ਪ੍ਰੇਮ ਕਰਕੇ ਆਕਾਸ਼ੀ ਨਿਸ਼ਾਨਾਂ ਨੂੰ ਆਪਣੇ ਉਪਰ ਉਤਰਦਿਆਂ ਅਤੇ ਚਿਲ ਨੂੰ ਵਿਸ਼ਵਾਸ ਦੇ ਨੂਰ ਨਾਲ ਭਰਦਿਆਂ ਹੋਇਆਂ ਦੇਖਿਆ ਅਤੇ ਐਨ੍ਹੇ ਗੈਬੀ ਨਿਸ਼ਾਨ ਦੇਖੇ ਕਿ ਉਹਨਾਂ ਖੁਲੇ ਖੁਲੇ ਨੂਰਾਂ ਰਾਹੀਂ ਆਪਣੇ ਰੱਬ ਨੂੰ ਦੇਖ ਲਿਆ ਹੈ ।”

(ਭੂਹਾਨੀ ਖਜ਼ਾਇਨ ਭਾਗ 15 ਪੰਨਾ 140 ਤਿਰਯਾਕੁਲ ਕੁਲੂਬ ਪੰਨਾ 6-7)

ਤੁਹਡਾ ਗੋਲੜਵੀਆ ਪੰਨਾ 54

“ਮੈਂਨੂੰ ਉਸ ਰੱਬ ਦੀ ਸਹੁੰ ਹੈ ਜਿਸਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਉਸ ਨੇ ਮੇਰੀ ਤਸਦੀਕ ਲਈ ਆਕਾਸ਼ ਉਪਰ ਨਿਸ਼ਾਨ ਪ੍ਰਕਟ ਕੀਤਾ ਅਤੇ ਉਸ ਸਮੇਂ ਪ੍ਰਕਟ ਕੀਤਾ ਜਾਂਦ ਮੌਲਵੀਆਂ ਨੇ ਮੇਰਾ ਨਾਂ ਦਜ਼ਾਲ, ਝੂਠਾ ਤੇ ਕਾਫ਼ਰ ਸਗੋਂ ਮਹਾਂਝੂਠਾ ਰੱਖਿਆ ਸੀ । ਇਹ ਉਹੋ ਨਿਸ਼ਾਨ ਹੈ ਜਿਸ ਬਾਰੇ ਅੱਜ ਤੋਂ ਵੀਹ ਵਰ੍ਹੇ ਪਹਿਲਾਂ ਬਾਹੀਨ ਅਹਮਦੀਆ ਵਿੱਚ ਭਵਿੱਖਬਾਣੀ ਦੇ ਰੂਪ ਵਿੱਚ ਵਾਦਾ ਦਿਤਾ ਗਿਆ ਸੀ ਅਤੇ ਉਹ ਇਹ ਹੈ ।

قُلْ عِنْدِيٰ شَهَادَةٌ مِّنَ اللَّهِ فَهُلْ أَنْتُمْ مُّؤْمِنُونَ.

قُلْ عِنْدِيٰ شَهَادَةٌ مِّنَ اللَّهِ فَهُلْ أَنْتُمْ مُسْلِمُونَ

ਅਰਥਾਤ ਉਹਨਾਂ ਨੂੰ ਕਹਿ ਦਿਓ ਕਿ ਮੇਰੇ ਕੋਲ ਰੱਬ ਦੀ ਇਕ ਗਵਾਹੀ ਹੈ ਕੀ ਤੁਸੀਂ ਉਸ ਨੂੰ ਮੌਨ੍ਹਗੇ ਜਾਂ ਨਹੀਂ । ਫਿਰ ਉਹਨਾਂ ਨੂੰ ਕਹਿ ਦੇ ਕਿ ਮੇਰੇ ਕੋਲ ਰੱਬ ਦੀ ਇਕ ਗਵਾਹੀ ਹੈ ਕੀ ਤੁਸੀਂ ਉਸ ਨੂੰ ਕੁਝੂਲ ਕਰੋਗੇ ਜਾਂ ਨਹੀਂ । ਚੇਤੇ ਰਹੋ ਕਿ ਜੇਕਰ ਮੇਰੀ ਤਸਦੀਕ ਲਈ ਰੱਬ ਵੱਲੋਂ ਬਹੁਤ ਸਾਰੀਆਂ ਗਵਾਹੀਆਂ ਹਨ ਅਤੇ ਇਕ ਸੌ ਤੋਂ ਬਹੁਤੀਆਂ ਉਹ ਪੇਸ਼ਗੋਈਆਂ ਹਨ ਜੋ ਪੁਰੀਆਂ ਹੋ ਚੁਕੀਆਂ ਹਨ ਜਿੰਨਾ ਦੇ ਲਖਾਂ ਹੀ ਲੋਕ ਗਵਾਹ ਹਨ, ਪਰ ਇਸ ਇਲਹਾਮ ਵਿੱਚ ਭਵਿੱਖਬਾਣੀ ਦਾ ਵਰਨਣ ਕੇਵਲ ਵਿਸ਼ੇਸ਼ ਕਰਨ ਲਈ ਹੈ ਅਰਥਾਤ ਮੈਂਨੂੰ ਅਜਿਹਾ ਨਿਸ਼ਾਨ ਦਿਤਾ ਗਿਆ ਹੈ ਜੋ ਆਦਮ ਤੋਂ ਲੈਕੇ ਹੁਣ ਤੱਕ ਕਿਸੇ ਨੂੰ ਨਹੀਂ ਦਿਤਾ ਗਿਆ ।

ਭਾਵ ਇਹ ਕਿ ਮੈਂ ਖਾਨਾ ਕਾਬਾ ਵਿੱਚ ਖੜ੍ਹੇ ਹੋਕੇ ਕਸਮ (ਸਹੁੰ) ਖਾ ਸਕਦਾ ਹਾਂ
 ਕਿ ਇਹ ਨਿਸ਼ਾਨ ਮੇਰੀ ਪ੍ਰਮਾਣਕਤਾ ਲਈ ਹੈ ਨ ਕਿਸੇ ਅਜਿਹੇ ਵਿਅਕਤੀ ਦੇ
 ਪ੍ਰਮਾਣ ਲਈ ਜਿਸ ਨੂੰ ਹੁਣ ਤੱਕ ਝੁਠਲਾਇਆ ਨਹੀਂ ਗਿਆ ਅਤੇ ਜਿਸ 'ਤੇ ਇਹ
 ਕੁਫ਼ਰ ਦਾ ਰੋਲ੍ਹਾ, ਝੁਠਲਾਉਣ ਤੇ ਅਨੈਤਿਕਤਾ ਦਾ ਰੋਲ੍ਹਾ ਨਹੀਂ ਪਿਆ ਅਤੇ
 ਅਜਿਹਾ ਹੀ ਖਾਨਾ ਕਾਬਾ ਵਿੱਚ ਖੜ੍ਹੇ ਹੋਕੇ ਸਹੁੰ ਖਾਕੇ ਕਹਿ ਸਕਦਾ ਹਾਂ ਕਿ
 ਇਸ ਨਿਸ਼ਾਨ ਨਾਲ ਸਦੀ ਦਾ ਨਿਰਧਾਰਣ ਹੋ ਗਿਆ ਹੈ ।”

(ਤੁਹਾਨੀ ਖਜ਼ਾਇਨ ਜਿਲਦ 17, ਪੰਨਾ 143, ਤੁਹਡਾ ਗੋਲੜਵੀਆ ਪੰਨਾ 33)

ਕਿਤਾਬੁਲ ਬਰੀਯਾਹ

ਮੁਹਮੱਦ ਅਸਤ ਇਮਾਮ ਵਿੱਚ ਚਿਰਾਗ ਬਰ ਦੋ ਜਹਾਂ

ਮੁਹਮੱਦ ਅਸਤ ਫਰਜੰਦ-ਏ-ਜ਼ਮੀਂ ਵਿੱਚ ਜਮਾਂ

ਖੁਦਾ ਨ ਗੋਇਮਿਸ਼ ਅਜ਼ ਤਰਸੇ ਹਕ ਮਗਰ ਬਖੁਦਾ

ਖੁਦਾ ਨੁਮਾਸਤ ਫੁਜੂਦਸ਼ ਬਰਾਏ ਆਲਮੀਯਾਂ

ਅਰਥ : ਮੁਹਮੱਦ ਸਲਲਾਹੁ ਅਲੈਹਿ ਵਸਲਮ ਦੋਵੇਂ ਜਹਾਨਾ ਦੇ ਇਮਾਮ ਤੇ
 ਚਿਰਾਗ ਹਨ ਅਤੇ ਧਰਤੀ ਤੇ ਅਕਾਸ਼ ਨੂੰ ਪ੍ਰਕਾਸ਼ਤ ਕਰਨ ਵਾਲੇ ਹਨ । ਮੈਂ ਰੱਬ
 ਦੇ ਖੋਡ ਕਰਕੇ ਆਪ ਨੂੰ ਰੱਬ ਤਾਂ ਨਹੀਂ ਕਹਿੰਦਾ ਪਰ ਰੱਬ ਦੀ ਸਹੁੰ ਆਪਦਾ
 ਫੁਜੂਦ ਸੰਸਾਰ ਲਈ ਰੱਬ ਦੇ ਰੂਪ ਜਿਹਾ ਹੈ ।

(ਤੁਹਾਨੀ ਖਜ਼ਾਇਨ ਭਾਗ 13, ਪੰਨਾ 157, ਕਿਤਾਬੁਲ ਬਰੀਯਾਹ ਪੰਨਾ 129)(ਨਕਲ, ਸ਼ਾਨੇ
 ਰਸੂਲੇ ਅਰਬੀ' ਸੰਪਾਦਕ ਤੇ ਪ੍ਰਕਾਸ਼ਕ ਮੁਹਮੱਦ ਇਲਯਾਸ ਅਮਹਦੀ ਸੈਕ੍ਰੇਟਰੀ ਜਮਾਤ
 ਅਹਮਦੀਆ ਯਾਦਗੀਰ ਵਿੱਚੋਂ)

ਅਲਹਕਮ 31 ਮਈ 1902 ਈ.

“ਮੈਂ ਸਹੁੰ ਖਾਕੇ ਕਹਿੰਦਾ ਹਾਂ ਕਿ ਕਿ ਮੇਰੇ ਮਨ ਵਿੱਚ ਅਸਲੀ ਤੇ ਹਕੀਕੀ ਜੋਸ਼ ਇਹੋ ਹੈ ਕਿ ਸਾਰੀਆਂ ਪ੍ਰਸੰਸਨਾਵਾਂ, ਉਸਤਤੀਆਂ ਤੇ ਸਾਰਿਆਂ ਉਤੇਂਮ ਗੁਣਾ ਨਾਲ ਹਜ਼ਰਤ ਮੁਹੱਮਦ ਸਲਲਾਹੁ ਅਲੈਹਿ ਵਸਲਮ ਵੱਲ ਧਿਆਨ ਕੇਂਦਰਤ ਕਰਾਂ। ਮੇਰੀ ਸਾਰੀ ਦੀ ਸਾਰੀ ਖੁਸ਼ੀ ਇਸੇ ਵਿੱਚ ਹੈ ਅਤੇ ਮੇਰੇ ਆਉਣ ਦਾ ਉਦੇਸ਼ ਇਹੋ ਹੈ ਕਿ ਰੱਬ ਦੇ ਇਕ ਈਸ਼ਵਰਵਾਦ ਤੇ ਰਸੂਲੇ ਕਰੀਮ ਸਲਲਾਹੁ ਅਲੈਹਿ ਵਸਲਮ ਦੇ ਸਨਮਾਨ ਨੂੰ ਦੁਨੀਆ ਵਿੱਚ ਕਾਇਮ ਕਰਾਂ। ਮੈਂ ਨਿਸ਼ਚਿਤ ਰੂਪ ਵਿੱਚ ਜਾਣਦਾ ਹਾਂ ਕਿ ਮੇਰੇ ਬਾਰੇ ਜਿੰਨ੍ਹੀਆਂ ਪ੍ਰਸੰਸਨਾਤਮਕ ਤੇ ਸਨਮਾਨਜਨਕ ਗਲੋਂ ਰੱਬ ਨੇ ਵਰਨਣ ਕੀਤੀਆਂ ਹਨ, ਇਹ ਵੀ ਵਾਸਤਵਿਕ ਰੂਪ ਵਿੱਚ ਹਜ਼ਰਤ ਮੁਹੱਮਦ ਸਲਲਾਹੁ ਅਲੈਹਿ ਵਸਲਮ ਵੱਲ ਹੀ ਪਰਤਦੀਆਂ ਹਨ, ਇਸ ਲਈ ਕਿ ਮੈਂ ਆਪ ਦਾ ਦਾਸ ਹਾਂ ਅਤੇ ਆਪ ਹੀ ਦੀ ਨਬੂਵਤ ਦੇ ਚਾਨੂਣੇ’ਚੋਂ ਪ੍ਰਕਾਸ਼ (ਨੂਰ) ਹਾਸਲ ਕਰਨ ਵਾਲਾ ਹਾਂ ਅਤੇ ਸਥਾਈ ਤੌਰ’ਤੇ ਸਾਡਾ ਕੁਝ ਵੀ ਨਹੀਂ। ਇਸ ਕਰਕੇ ਮੇਰਾ ਇਹ ਪਕੋਂ ਅਕੀਦਾ ਹੈ ਜੇਕਰ ਕੋਈ ਵਿਅਕਤੀ ਹਜ਼ਰਤ ਮੁਹੱਮਦ ਸਲਲਾਹੁ ਅਲੈਹਿ ਵਸਲਮ ਦੇ ਬਾਦ ਇਹ ਦਾਵਾ ਕਰੇ ਕਿ ਮੈਂ ਸਥਾਈ ਰੂਪ ਵਿੱਚ ਹਜ਼ਰਤ ਮੁਹੱਮਦ ਸਲਲਾਹੁ ਅਲੈਹਿ ਵਸਲਮ ਤੋਂ ਡੈੱਜ ਪ੍ਰਾਪਤ ਕੀਤੇ ਬਿਨਾ ਨਿਰਧਾਰਤ ਹਾਂ ਅਤੇ ਰੱਬ ਨਾਲ ਸੰਬੰਧ ਰਖਦਾ ਹਾਂ ਤਾਂ ਉਹ ਮੇਰੀ ਦਿਸ਼ਟੀ ਵਿੱਚ ਧਿਕਾਰਿਆ ਤੇ ਜ਼ਲੀਲ ਹੈ। ਰੱਬ ਦੀ ਸਥਾਈ ਮੁਹਰ ਲੱਗ ਚੁਕੀ ਹੈ ਇਸ ਗੱਲ’ਤੇ ਕਿ ਕੋਈ ਵਿਅਕਤੀ ਹਜ਼ਰਤ ਮੁਹੱਮਦ ਸਲਲਾਹੁ ਅਲੈਹਿ ਵਸਲਮ ਦੀ ਪੈਰੂਵੀ ਤੋਂ ਬਿਨਾ ਰੱਬ ਦੇ ਦਰ ਤੱਕ ਨਹੀਂ ਪਹੁੰਚ ਸਕਦਾ।”

(ਅਲਹਕਮ 31 ਮਈ 1902 ਈ.)

ਅਹਮਦੀਆ ਪਾਕੇਟ ਬੁਕ (ਪਹਿਲਾ ਭਾਗ)

(ਲੇਖਕ : ਕਾਜ਼ੀ ਮੁਹਾਮਦ ਨਜ਼ੀਰ ਸਾਹਬ ਫਾਜ਼ਲ)

ਕੁਰਆਨ ਕਰੀਮ ਵਿੱਚ ਰੱਬ ਯਹੂਦ ਨੂੰ ਸੰਬੋਧਨ ਕਰਕੇ ਫਰਮਾਉਂਦਾ ਹੈ :

قُلْ يَا أَيُّهَا الَّذِينَ هَادُوا إِنَّ رَبَّكُمْ أَنَّكُمْ أَوْلَيَاءُ لَلَّهِ مِنْ دُونِ النَّاسِ فَتَبَرُّو الْمُؤْمِنِينَ
كُنْتُمْ صَادِقِينَ (الجمعة ٧)

ਅਰਥ : ਹੇ, ਰਸੂਲ ਕਹਿ ਦੇ ਕਿ ਹੇ ਲੋਕੋ ! ਜੋ ਯਹੂਦੀ ਹੋਏ, ਜੇਕਰ ਤੁਹਾਡਾ ਇਹ ਦਾਵਾ ਹੈ ਕਿ ਤੁਸੀਂ ਰੱਬ ਦੇ ਪਿਆਰੇ ਹੋ ਸਿਵਾਏ ਉਹਨਾਂ ਲੋਕਾਂ ਦੇ (ਜੋ ਮੁਸਲਮਾਨ ਹਨ) ਤਾਂ ਤੁਸੀਂ ਮੌਤ ਦੀ ਇਛਾ ਕਰੋ, ਜੇਕਰ ਤੁਸੀਂ ਸੱਚੇ ਹੋ ।

ਇਸ ਆਇਤ ਤੋਂ ਸਪਸ਼ਟ ਹੈ ਕਿ ਮੌਤ ਦੀ ਇਛਾ ਕਰਨ ਵਾਲਾ ਜੇਕਰ ਇਸ ਇਛਾ ਦੇ ਬਾਅਦ ਛੇਤੀ ਹਲਾਕ ਹੋ ਜਾਣ ਤੋਂ ਬੱਚ ਜਾਵੇ ਤਾਂ ਇਹ ਗੱਲ ਉਸ ਦੀ ਸਰਾਈ ਉਪੱਤ ਗਵਾਹੀ ਹੋਵੇਗੀ । ਜੇਕਰ ਕੋਈ ਭਰਮ ਕਰਕੇ ਆਪਣੇ ਆਪ ਨੂੰ ਰੱਬ ਦਾ ਪਿਆਰਾ ਸਮਝਦਾ ਹੈ ਅਤੇ ਮੌਤ ਦੀ ਇਛਾ ਕਰ ਬੈਠੇ ਤਾਂ ਫਿਰ ਉਸ ਦੀ ਮੌਤ ਨਿਸ਼ਾਨ ਬਣ ਜਾਂਦੀ ਹੈ ਜਿਵੇਂ ਅਥੁ ਜਹਲ ਨੇ ਬਦਰ ਦੀ ਜੰਗ ਸਮੇਂ ਇਹ ਇਛਾ ਕੀਤੀ ਸੀ ਕਿ ਹੇ ਰੱਬ ! ਜੋ ਸਾਡੇ ਦੋਹਾਂ ਵਿੱਚੋਂ ਝੂਠਾ ਹੈ ਉਸ ਨੂੰ ਇਸੇ ਥਾਂ ਮੌਤ ਦੇ ਦੇ । ਸੋ, ਉਹ ਬਦਰ ਦੀ ਜੰਗ ਵਿੱਚ ਮਾਰਿਆ ਗਿਆ ਅਤੇ ਉਸ ਦੀ ਮੌਤ ਇਸਲਾਮ ਦੀ ਸਰਾਈ ਦਾ ਨਿਸ਼ਾਨ ਬਣ ਗਈ ।

ਹਜ਼ਰਤ ਮਸੀਹ ਮੌਜੂਦ ਅਲੈਹਿ ਸਲਾਮ ਨੂੰ ਝੂਠਾ ਸਮਝਦਿਆਂ ਹੋਇਆਂ ਅਤੇ ਮੁਕਾਬਲੇ ਵਿੱਚ ਆਪਣੇ ਆਪ ਨੂੰ ਸਰਾ ਸਮਝਦਿਆਂ ਹੋਇਆਂ ਜਿੰਨ੍ਹਾ ਲੋਕਾਂ ਨੇ ਆਪ ਲਈ ਬਦ ਦੁਆ ਕੀਤੀ ਅਤੇ ਆਪ ਦੇ ਸਰਾ ਹੋਣ ਦੀ ਅਵਸਥਾ ਵਿੱਚ ਆਪਣੀ ਮੌਤ ਮੰਗੀ ਉਹ ਸਾਰੇ ਦੇ ਸਾਰੇ ਹਲਾਕ ਹੋਏ । ਹਜ਼ਰਤ ਮਸੀਹ ਮੌਜੂਦ ਅਲੈਹਿ ਸਲਾਮ ਨੇ ਲੋਕਾਂ ਨੂੰ ਵਿਸ਼ਵਾਸ ਦੁਆਉਣ ਲਈ ਕਿ ਆਪ ਰੱਬ ਵੱਲੋਂ ਹਨ, ਇਲਾਹੀ ਦਰ ਵਿੱਚ ਇਹ ਦੁਆ ਕੀਤੀ :

بِسْمِ اللَّهِ الرَّحْمَنِ الرَّحِيمِ

نَحْمَدُهُ وَنُصَلِّی عَلٰى رَسُوْلِہِ الْکَرِیْمِ

رَبَّنَا افْتَحْ بَيْنَنَا وَبَيْنَ قَوْمٍ بِالْحُسْنَى وَأَنْتَ خَيْرُ الْفَاتِحِينَ

ਬਿਸਮਿਲਾਹਿਰ ਰਹਮਾਨਿਰ ਰਹੀਮ

ਨਹਮੁਦੂਹੁ ਵ ਨੁਸਲੀ ਅਲਾ ਰਸੂਲਿਹਿਲ ਕਰੀਮ

ਰਬਾਨਫਤਹ ਬੈਨਾ ਬੈਨਾ ਵ ਬੈਨਾ ਕੋਮਿਨਾ ਬਿਲ ਹੱਕਿ ਵ ਅੰਤਾ ਬੈਰੁਲ ਫਤਿਹੀਨ

ਐ ਕਦੀਰ ਵ ਖਾਲਕ ਅਰਜੇ ਸਮਾਂ

ਐ ਰਹੀਮੋ ਮਿਹਬਾਨ ਵ ਰਹਨੁਮਾ

ਐ ਕਿ ਮੀਦਾਰੀ ਤੂ ਬਰ ਦਿਲਹਾ ਨਜ਼ਰ

ਐ ਕਿ ਅਜ਼ ਤੂ ਨੇਸਤ ਚੀਜ਼ੇ ਮੁਸਤਤਰ

ਗਰ ਤੂ ਮੈ ਬੀਨੀ ਮਿਰਾ ਪੁਰ ਛਿਸਕੋ ਸ਼ਰ

ਗਰ ਤੂ ਦੀਦ ਅਸਤੀ ਕਿ ਹਸਤਮ ਬਦ ਗੁਹਰ

ਪਾਰਾ ਪਾਰਾ ਕੁਨ ਮਨਿ ਬਦਕਾਰ ਰਾ

ਸ਼ਾਦ ਕੁਨ, ਈਂ ਜੁਮਰਾਏ ਅਗਯਾਰ ਰਾ

ਬਰ ਦਿਲੋ ਸ਼ਾਂ ਅਬਰੇ ਰਹਮਤ ਹਾਬਬਾਰ

ਕਰ ਮੁਰਾਦੇ ਸ਼ਾਂ ਬਫ਼ਜ਼ਲਿ ਖੁਦ ਬਰਆਰ

ਆਤਸ਼ ਅਫਸ਼ਾਂ ਬਰ ਦਰੋ ਦੀਵਾਰੇ ਮਨ

ਦੁਸ਼ਮਨਮ ਬਾਸੋ ਤਬਾਹ ਕੁਨ ਕਾਰਿ ਮਨ

ਦਰ ਮਿਰਾ ਅਜ਼ ਬੰਦਗਾਨਤ ਯਾਫ਼ਤੀ

ਕਿਬਲਾਏ ਮਨ ਆਸਤਾਨਤ ਯਾਫ਼ਤੀ

ਦਰ ਦਿਲੇ ਮਨ ਆਂ ਮੁਹਬੱਤ ਦੀਦਾਏ

ਕਜ਼ ਜਹਾਂ ਆਂ ਰਾਜ਼ ਰਾ ਪੁਸ਼ੀਦਾਏ

ਬਅਮਨ ਅਜ਼ ਰੂਏ ਮੁਹਮੱਤ ਕਾਰਕੁਨ

ਅੰਦਕੇ ਅਫਸ਼ਾਇ ਆਂ ਇਸਰਾਰ ਕੁਨ

(ਹਕੀਕਾਤੁਲਮਹਦੀ ਪੰਨਾ 1, ਭੂਹਾਨੀ ਖਜ਼ਾਇਨ ਭਾਗ 14, ਪੰਨਾ 434)

ਅਰਥ : ਹੇ ਕਾਦਰ ਤੇ ਧਰਤੀ ਆਕਾਸ਼ ਦੇ ਪੈਦਾ ਕਰਨ ਵਾਲੇ, ਹੇ ਰਹੀਮ, ਮਿਹਰਬਾਨ ਤੇ ਮਾਰਗ ਦਰਸ਼ਕ, ਹੇ ਉਹ ਜੋ ਦਿਲਾਂ'ਤੇ ਨਜ਼ਰ ਰਖਦਾ ਹੈ, ਹੇ ਉਹ ਹਸਤੀ ਜਿਸ ਤੋਂ ਕੋਈ ਚੀਜ਼ ਲੁਕੀ ਹੋਈ ਨਹੀਂ ! ਜੇਕਰ ਤੂੰ ਮੈਨੂੰ ਅਵਗਿਆਕਾਰ ਤੇ ਸ਼ੋਖੀ ਭਰਿਆ ਦੇਖਦਾ ਹੈਂ, ਜੇਕਰ ਤੂੰ ਮੈਨੂੰ ਦੇਖ ਲਿਆ ਹੈ ਕਿ ਮੈਂ ਵਾਸਤਵ ਵਿੱਚ ਬਦ (ਭੈੜਾ) ਹਾਂ ਤਾਂ ਤੂੰ ਮੈਨੂੰ ਭੈੜੇ ਨੂੰ ਟੋਟੇ ਟੋਟੇ ਕਰ ਦੇ ਅਤੇ ਮੇਰੇ ਵਿਰੋਧੀਆਂ ਨੂੰ ਖੁਸ਼ ਕਰ ਦੇ । ਉਹਨਾਂ ਦੇ ਦਿਲਾਂ ਵਿੱਚ ਆਪਣੀ ਰਹਮਤ ਦੇ ਬਦਲ ਵਰ੍ਹਾ ਅਤੇ ਆਪਣੀ ਮਿਹਰ ਨਾਲ ਉਹਨਾਂ ਦੀ ਹਰ ਮੁਰਾਦ ਪੂਰੀ ਕਰ ਅਤੇ ਮੇਰੇ ਘਰਬਾਰ'ਤੇ ਅੱਗ ਵਰ੍ਹਾ । ਮੇਰਾ ਦੁਸ਼ਮਣ ਬਣ ਜਾ ਅਤੇ ਮੇਰਾ ਸਾਰਾ ਕਾਰੋਬਾਰ ਤਬਾਹ ਕਰ ਦੇ, ਪਰੰਤੂ ਜੇਕਰ ਤੂੰ ਮੈਨੂੰ ਆਪਣਾ ਆਗਿਆਕਾਰ ਦੇਖਿਆ ਹੈ ਅਤੇ ਮੇਰੇ ਦਿਲ ਵਿੱਚ ਉਹ ਪ੍ਰੇਮ ਦੇਖਿਆ ਹੈ ਜਿਸ ਦਾ ਭੇਦ ਤੂੰ ਦੁਨੀਆਂ ਤੋਂ ਗੁਪਤ ਰੱਖਿਆ ਹੈ ਤਾਂ ਤੂੰ ਮੇਰੇ ਨਾਲ ਪ੍ਰੇਮ ਪੂਰਵਕ ਪੇਸ਼ ਆ ਅਤੇ ਉਹਨਾਂ ਗੁਪਤ ਭੇਦਾਂ ਨੂੰ ਬੋੜਾ ਜਿਹਾ ਪ੍ਰਕਟ ਕਰ ਦੇ ।

ਇਸ ਦੁਆ ਦੇ ਬਾਅਦ ਆਪ ਅਲੈਹਿ ਸਲਾਮ ਦੇ ਹੱਥੀ ਕਈ ਨਿਸ਼ਾਨ ਪ੍ਰਕਟ ਹੋਏ ਅਤੇ ਰੱਬ ਨੇ ਆਪ ਨੂੰ ਦੁਨੀਆ ਵਿੱਚ ਪਰਵਾਨਗੀ ਬਖਸ਼ੀ ਅਤੇ ਆਪ ਅਲੈਹਿ ਸਲਾਮ ਦੀ ਤਬਾਹੀ ਦੀ ਥਾਂ ਆਪਣੂੰ ਹਰ ਪੱਖੋਂ ਤਰੱਕੀ ਦੇਕੇ ਆਪਣੀ ਮਦਦ ਤੇ ਪ੍ਰੇਮ ਦਾ ਸਬੂਤ ਦੇ ਦਿੱਤਾ । ਇਸ ਵਿੱਚ ਵਿਚਾਰਣ ਵਾਲਿਆਂ ਲਈ ਇਕ ਵੱਡਾ ਨਿਸ਼ਾਨ ਹੈ ।”

(ਨਕਲ : ਅਹਮਦੀਆ ਪਾਕੇਟ ਬੁਕ ਭਾਗ ਪਹਿਲਾ ਪੰਨਾ 210 ਤੋਂ 212 ਵਿੱਚੋਂ)

ਮਹਾਨ ਭਵਿੱਖਬਾਣੀ

ਇਸਲਾਮ ਦਾ ਸ਼ਾਨਦਾਰ ਭਵਿੱਖ ਅੰਤਮ ਤੇ ਸੰਪੂਰਨ ਗਾਲਬੇ ਦੇ ਦਿਨ

ਹਜ਼ਰਤ ਅਕਦਸ ਮਸੀਹ ਮੌਕਿਦ ਅਲੈਹਿ ਸਲਾਮ ਫਰਮਾਉਂਦੇ ਹਨ :

“ਖੁਦਾ ਤਾਅਲਾ ਨੇ ਮੈਨੂੰ ਵਾਰ ਵਾਰ ਖਬਰ ਦਿੱਤੀ ਹੈ ਕਿ ਉਹ ਮੈਨੂੰ ਬਹੁਤ ਅਜ਼ਮਤ ਦੇਵੇਗਾ ਅਤੇ ਮੇਰਾ ਪ੍ਰੇਮ ਦਿਲਾਂ ਵਿੱਚ ਬਠਾਏਗਾ । ਅਤੇ ਮੇਰੇ ਸਿਲਸਿਲੇ (ਜਮਾਤ) ਨੂੰ ਸਾਰੀ ਦੁਨੀਆ ਵਿੱਚ ਫੈਲਾਏਗਾ ਅਤੇ ਸਾਰਿਆ ਫਿਰਕਿਆਂ ਉਪਰ ਮੇਰੇ ਫਿਰਕੇ ਨੂੰ ਗਾਲਬ ਕਰੇਗਾ ਅਤੇ ਮੇਰੇ ਫਿਰਕੇ ਦੇ ਲੋਕ ਗਿਆਨ ਤੇ ਮਆਰਫਤ ਵਿੱਚ ਕਮਾਲ ਹਾਸਲ ਕਰਨਗੇ ਕਿ ਆਪਣੀ ਸਰਾਈ ਦੇ ਨੁਰ ਅਤੇ ਆਪਣੀਆਂ ਦਲੀਲਾਂ ਤੇ ਨਿਸ਼ਾਨਾਂ ਨਾਲ ਸਾਰਿਆਂ ਦਾ ਮੁੰਹ ਬੰਦ ਕਰ ਦੇਣਗੇ । ਅਤੇ ਹਰ ਇਕ ਕੋਮ ਇਸ ਸੋਮੋਂ ਵਿੱਚੋਂ ਪਾਣੀ ਪੀਏਗੀ ਅਤੇ ਇਹ ਸਿਲਸਿਲਾ (ਜਮਾਤ) ਪ੍ਰਤੀਦਿਨ ਵਧੇਗਾ ਅਤੇ ਫੱਲੇ ਫੁੱਲੇਗਾ ਏਥੋਂ ਤੱਕ ਸਾਰੀ ਧਰਤੀ ਵਿੱਚ ਫੈਲ ਜਾਏਗਾ । ਅਨੇਕਾਂ ਰੋਕਾਂ ਪੈਣਗੀਆਂ, ਔਕੜਾਂ ਆਉਣਗੀਆਂ ਪਰ ਰੱਬ ਸਾਰਿਆਂ ਨੂੰ ਵਿੱਚੋਂ ਦੂਰ ਕਰ ਦੇਵੇਗਾ ਅਤੇ ਆਪਣੇ ਵਾਦੇ ਨੂੰ ਪੂਰਾ ਕਰੇਗਾ । ਰੱਬ ਨੇ ਮੈਨੂੰ ਸੰਬੰਧਪਨ ਕਰਕੇ ਫਰਮਇਆ ਹੈ ਕਿ ਮੈਂ ਤੈਨੂੰ ਬਰਕਤ ਤੇ ਬਰਕਤ ਦਿਆਂਗਾ ਏਥੋਂ ਤੱਕ ਕਿ ਬਾਦਸ਼ਾਹ ਤੇਰੇ ਕਪਿਲਿਆਂ ਵਿੱਚੋਂ ਬਰਕਤ ਢੂੰਡਣਗੇ ।

ਸੋ, ਹੇ ਸੁਣਨ ਵਾਲਿਓ ! ਇਹਨਾਂ ਗਲੋਂ ਨੂੰ ਚੇਤੇ ਰੱਖੋ ਅਤੇ ਇਹਨਾਂ ਭਵਿੱਖਬਾਣੀਆਂ ਨੂੰ ਆਪਣੇ ਸੰਦੂਕਾਂ ਵਿੱਚ ਸੁਰੱਖਿਅਤ ਰੱਖ ਲਓ ਕਿ ਇਹ ਰੱਬ ਦਾ ਕਲਾਮ ਹੈ ਜੋ ਇਕ ਦਿਨ ਪੂਰਾ ਹੋਵੇਗਾ ।”

(ਤੁਹਾਨੀ ਖਜ਼ਾਇਨ ਭਾਗ 20, ਪੰਨਾ 409, ਤਜੱਲੀਯਾਤਿ ਇਲਾਹੀਯਹ ਪੰਨਾ 21)
ਫਿਰ ਫਰਮਾਉਂਦੇ ਹਨ :

“ਹੇ ਸਾਰੇ ਲੋਕੋਂ ਸੁਣ ਰੱਖੋ ਕਿ ਇਹ ਉਸ ਦੀ ਪੇਸ਼ਗੋਈ ਹੈ ਜਿਸ ਨੇ ਧਰਤੀ ਤੇ ਆਕਾਸ਼ ਬਣਾਏ ਉਹ ਆਪਣੀ ਇਸ ਜਮਾਤ ਨੂੰ ਸਾਰਿਆਂ ਦੇਸ਼ਾਂ ਵਿੱਚ ਫੈਲਾ ਦੇਵੇਗਾ ਅਤੇ ਸਬੂਤਾਂ ਤੇ ਦਲੀਲਾਂ ਰਾਹੀਂ ਸਾਰਿਆਂ ਉਪਰ ਉਹਨਾਂ ਨੂੰ ਜਿੱਤ ਪ੍ਰਦਾਨ ਕਰੇਗਾ । ਉਹ ਦਿਨ ਆਉਂਦੇ ਹਨ ਸਗੋਂ ਨੇੜੇ ਹਨ ਕਿ ਦੁਨੀਆ ਵਿੱਚ ਕੇਵਲ ਇਹੋ ਇਕ ਧਰਮ ਹੋਵੇਗਾ ਜੋ ਸਨਮਾਨ ਨਾਲ ਚੇਤੇ ਕੀਤਾ ਜਾਵੇਗਾ । ਰੱਬ ਇਸ ਧਰਮ ਅਤੇ ਇਸ ਜਮਾਤ ਵਿੱਚ ਅਤਿਅੰਤ ਦਰਜੇ ਅਤੇ ਸੁਭਾਵਕ ਬਰਕਤ ਪਾਏਗਾ ਅਤੇ ਹਰ ਇਕ ਜੋ ਇਸ ਨੂੰ ਢਾਹੁਣ ਦੀ ਸੋਚ ਰਖਦਾ ਹੈ ਨਾਮੁਰਾਦ ਰੱਖੇਗਾ ਤੇ ਇਹ ਗ੍ਰਾਲਬਾ ਹਮੇਸ਼ਾ ਰਹੇਗਾ ਏਥੋਂ ਤੱਕ ਕਿ ਕਯਾਮਤ ਆ ਜਾਵੇਗੀ ਅਜੇ ਤੀਜੀ ਸਦੀ ਅੱਜ ਦੇ ਦਿਨ ਤੋਂ ਪੂਰੀ ਨਹੀਂ ਹੋਵੇਗੀ ਕਿ ਈਸਾ ਦੀ ਉਡੀਕ ਕਰਨ ਵਾਲੇ ਕੀ ਮੁਸਲਮਾਨ ਕੀ ਇਸਾਈ ਅਤਿਅੰਤ ਨਿਰਾਸ਼ ਤੇ ਬਦਜ਼ਨ ਹੋਕੇ ਇਸ ਝੂਠੇ ਅਕੀਦੇ ਨੂੰ ਛੱਡ ਦੇਣਗੇ ਅਤੇ ਦੁਨੀਆ ਵਿੱਚ ਇਕ ਹੀ ਧਰਮ ਹੋਵੇਗਾ ਅਤੇ ਇਕ ਹੀ ਪੇਸ਼ਵਾ । ਮੈਂ ਬੀਜ ਬੀਜਣ ਆਇਆ ਹਾਂ, ਸੋ, ਮੇਰੇ ਹੱਥੀ ਉਹ ਬੀਜ ਬੀਜਿਆ ਗਿਆ, ਹੁਣ ਉਹ ਵਧੇਗਾ ਫੁੱਲੇਗਾ ਤੇ ਫਲੇਗਾ ਅਤੇ ਕੋਈ ਨਹੀਂ ਜੋ ਉਸ ਨੂੰ ਰੋਕ ਸਕੇ ।”

(ਤੁਹਾਨੀ ਖਜ਼ਾਇਨ ਭਾਗ 20, ਪੰਨਾ 66-67, ਤਜ਼ਕਰਾ-ਤੁਸ਼-ਸ਼ਾਹਾਦਾਤੈਨ ਪੰਨਾ 64-65)

ਸੱਚੇ ਦਾਵੇ' ਤੇ ਲਲਕਾਰ

“ਜੇਕਰ ਮੇਰੇ ਮੁਕਾਬਲੇ’ ਤੇ ਦੁਨੀਆ ਦੀਆਂ ਸਾਰੀਆਂ ਜਾਤੀਆਂ ਇਕਤੱਰ ਹੋ ਜਾਣ ਅਤੇ ਇਸ ਗੱਲ ਦੀ ਤੁਲਨਾਤਮਕ ਪ੍ਰੀਖਿਆ ਹੋਵੇ ਕਿ ਕਿਸ ਨੂੰ ਰੱਬ ਗੈਬ ਦੀਆਂ ਗਲੋਂ ਦਿੰਦਾ ਹੈ ਅਤੇ ਕਿਸ ਦੀਆਂ ਦੁਆਵਾਂ ਕੁਬੂਲ ਕਰਦਾ ਹੈ ਅਤੇ ਕਿਸ ਦੇ ਲਈ ਆਪਣੇ ਵੱਡੇ ਵੱਡੇ ਨਿਸ਼ਾਨ ਦਿਖਾਉਂਦਾ ਹੈ ਤਾਂ ਮੈਂ ਰੱਬ ਦੀ ਸਹੁੰ ਖਾਕੇ ਕਹਿੰਦਾ ਹਾਂ ਕਿ ਮੈਂ ਰੀ ਗਾਲਬ ਰਹਾਂਗਾ । ਕੀ ਕੋਈ ਹੈ !! ? ਇਸ

ਪ੍ਰੀਖਿਆ ਵਿੱਚ ਮੇਰੇ ਮੁਕਾਬਲੇ'ਤੇ ਆਏ । ਹਜ਼ਾਰਾਂ ਹੀ ਨਿਸ਼ਾਨ ਰੱਬ ਨੇ ਕੇਵਲ ਇਸ ਲਈ ਮੈਨੂੰ ਦਿੱਤੇ ਕਿ ਦੁਸ਼ਮਣ ਜਾਣ ਜਾਏ ਕਿ ਇਸਲਾਮ ਧਰਮ ਸਰਗਾ ਹੈ । ਮੈਂ ਅਪਣਾ ਕੋਈ ਸਨਮਾਨ ਨਹੀਂ ਚਾਹੁੰਦਾ ਸਗੋਂ ਉਸ ਦਾ ਸਨਮਾਨ ਚਾਹੁੰਦਾ ਹਾਂ ਜਿਸ ਕਰਕੇ ਮੈਂ ਭੇਜਿਆ ਗਿਆ ਹਾਂ ।”

(ਭੁਗਾਨੀ ਖਜ਼ਾਇਨ ਭਾਗ 22 ਪੰਨਾ 181, ਹਕੀਕਾਤੁਲ ਵਹੀ ਪੰਨਾ 176)

ਖੁਲ੍ਹਾ ਚੈਲੰਜ

“ਮੈਨੂੰ ਉਸ ਦੇ ਮੂੰਹ ਦੀ ਸਹੁੰ ਹੈ ਕਿ ਮੈਂ ਹੁਣ ਵੀ ਉਸ ਨੂੰ ਦੇਖ ਰਿਹਾ ਹਾਂ । ਦੁਨੀਆ ਮੈਨੂੰ ਨਹੀਂ ਪਛਾਣਦੀ ਪਰ ਉਹ ਮੈਨੂੰ ਜਾਣਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ । ਇਹ ਉਹਨਾਂ ਲੋਕਾਂ ਦੀ ਗਲਤੀ ਹੈ ਅਤੇ ਸਰਾਸਰ ਦੁਰਭਾਗ ਹੈ ਕਿ ਮੇਰੀ ਤਬਾਹੀ ਚਾਹੁੰਦੇ ਹਨ । ਮੈਂ ਉਹ ਰੁੱਖ ਹਾਂ ਜਿਸ ਨੂੰ ਹਕੀਕੀ ਮਾਲਕ ਨੇ ਆਪਣੇ ਹੱਥੀ ਲਾਇਆ ਹੈ, ਜੋ ਮਨੁੱਖ ਮੈਨੂੰ ਕਟੱਣਾ ਚਾਹੁੰਦਾ ਹੈ ਉਸ ਦਾ ਸਿਟੋਂ ਸਿਵਾਏ ਇਸ ਦੇ ਹੋਰ ਕੁਝ ਨਹੀਂ ਕਿ ਉਹ ਕਾਚੂਨ ਅਤੇ ਯਹੂਦਾ ਇਸਕਰਯੂਤੀ ਤੇ ਅਬੂਜਹਲ ਦੇ ਨਸੀਬਾਂ ਵਿੱਚੋਂ ਕੁਝ ਹਿੱਸਾ ਲੈਣਾ ਚਾਹੁੰਦਾ ਹੈ । ਮੈਂ ਪ੍ਰਤੀਦਿਨ ਇਸ ਗੱਲ ਲਈ ਭਿੱਜੀਆਂ ਅਖੱਤਾਂ ਨਾਲ ਤਿਆਰ ਹਾਂ ਕਿ ਕੋਈ ਮੈਦਾਨ ਵਿੱਚ ਨਿਕਲੇ ਅਤੇ ਮਿਨਹਾਜੇ ਨਬੁਵੱਤ (ਨਬੁਵੱਤ ਦੇ ਮਾਰਗ) ਵਿੱਚ ਮੇਰੇ ਨਾਲ ਫੈਸਲਾ ਕਰਨਾ ਚਾਹੇ ਫਿਰ ਦੇਖੋ ਕਿ ਰੱਬ ਕਿਸ ਨਾਲ ਹੈ । ਪਰ ਮੈਦਾਨ ਵਿੱਚ ਨਿਕਲਣਾ ਕਿਸੇ ਹਿਜੜੇ (ਨਪਸੁੰਕ) ਦਾ ਕੰਮ ਨਹੀਂ । ਹਾਂ, ਗੁਲਾਮ ਦਸਤਗੀਰ ਸਾਡੇ ਦੇਸ਼ ਪੰਜਾਬ ਵਿੱਚ ਕੁਝਰ ਦੇ ਲਸ਼ਕਰ (ਸੰਨਾ) ਦਾ ਇਕ ਸਿਪਾਹੀ ਸੀ ਜੋ ਮੌਤ ਦਾ ਸ਼ਿਕਾਰ ਹੋਇਆ । ਹੁਣ ਉਹਨਾਂ ਲੋਕਾਂ ਵਿੱਚ ਉਸ ਵਾਂਗ ਵੀ ਕੋਈ ਨਿਕਲਣਾ ਦੁਰਲਭ ਤੇ ਅਸੰਭਵ ਹੈ । ਹੋ, ਲੋਕੋ ! ਤੁਸੀਂ ਨਿਸ਼ਚੇ ਹੀ ਜਾਣ ਲਓ ਕਿ ਮੇਰੇ ਨਾਲ ਉਹ ਹੱਥ ਹੈ ਜੋ ਅਖੀਰ ਸਮੇਂ ਤੱਕ ਮੇਰੇ ਨਾਲ ਵਫ਼ਾਦਾਰੀ ਕਰੇਗਾ

। ਜੇਕਰ ਤੁਹਾਡੇ ਪੁਰਸ਼ ਤੇ ਤੁਹਾਡੀਆਂ ਇਸਤਰੀਆਂ ਅਤੇ ਤੁਹਾਡੇ ਜੁਆਨ ਅਤੇ ਤੁਹਾਡੇ ਬਜ਼ੁਰਗ ਅਤੇ ਤੁਹਾਡੇ ਛੇਟੇ ਤੇ ਤੁਹਾਡੇ ਵੱਡੇ ਸਾਰੇ ਰਲਕੇ ਮੇਰੇ ਹਲਾਕ ਹੋਣ ਲਈ ਦੁਆਵਾਂ ਕਰਨ ਏਥੋਂ ਤੱਕ ਕਿ ਸਜਦੇ ਕਰਦਿਆਂ ਕਰਦਿਆਂ ਨੱਕ ਸੜ ਜਾਣ ਅਤੇ ਹੱਥ ਸ਼ਿਖਿਲ ਹੋ ਜਾਣ ਤੱਦ ਵੀ ਰੱਬ ਤੁਹਾਡੀ ਉਕਾਂ ਹੀ ਦੁਆਵਾਂ ਨਹੀਂ ਸੁਣੇਗਾ ਅਤੇ ਨਹੀਂ ਰੁਕੇਗਾ ਜੱਦ ਤੱਕ ਉਹ ਆਪਣੇ ਕੰਮ ਪੂਰੇ ਨ ਕਰ ਲਏ ਅਤੇ ਜੇਕਰ ਮਨੁੱਖਾਂ ਵਿੱਚ ਇਕ ਵੀ ਮੇਰੇ ਨਾਲ ਨ ਹੋਵੇ ਤਾਂ ਰੱਬ ਦੇ ਡਰਿਸ਼ਤੇ ਮੇਰੇ ਨਾਲ ਹੋਣਗੇ ਅਤੇ ਜੇਕਰ ਤੁਸੀਂ ਗਵਾਹੀ ਨੂੰ ਲੁਕਾਓ ਤਾਂ ਨੇੜੇ ਹੈ ਕਿ ਪਥਰ ਮੇਰੇ ਲਈ ਗਵਾਹੀ ਦੇਣ । ਸੋ, ਆਪਣੀਆਂ ਜਾਨਾ'ਤੇ ਜੁਲਮ ਨ ਕਰੋ, ਝੂਠਿਆਂ ਦੇ ਮੂੰਹ ਹੋਰ ਹੁੰਦੇ ਹਨ ਅਤੇ ਸੱਚਿਆਂ ਦੇ ਹੋਰ । ਰੱਬ ਕਿਸੇ ਕੰਮ ਨੂੰ ਬਿਨਾ ਫੈਸਲੇ ਦੇ ਨਹੀਂ ਛਡੋਦਾ ।”

(ਤੁਹਾਨੀ ਖਜ਼ਾਇਨ ਭਾਗ 17, ਪੰਨਾ 399-400, ਅਰਬਾਈਨ ਨੰਬਰ 3 ਪੰਨਾ 14-15)